



ਪੰਜਾਬ ਸਰਕਾਰ
GOVERNMENT OF PUNJAB.

DISTRICT
STATISTICAL
ABSTRACT
OF
BHATINDA

1973-74

ਜਾਰੀ ਕਰਤਾ: ਆਰਥਿਕ ਸਲਾਹਕਾਰ ਪੰਜਾਬ ਸਰਕਾਰ, ਚੰਡੀਗੜ੍ਹ

ISSUED BY :

THE ECONOMIC ADVISER TO GOVERNMENT, PUNJAB
CHANDIGARH



ਪੰਜਾਬ ਸਰਕਾਰ

Government of Punjab

ਪ੍ਰਕਾਸ਼ਨ ਨੰ: 239,

Publication No. 239

ਜ਼ਿਲ੍ਹਾ ਅੰਕੜਾ ਸਾਰ

ਬਠਿੰਡਾ

District Statistical Abstract

of

Bhatinda

1973-74

ਜਾਰੀ ਕਰਤਾ : ਆਰਥਿਕ ਸਲਾਹਕਾਰ, ਪੰਜਾਬ ਸਰਕਾਰ

Issued by: Economic Adviser to Government, Punjab.

ਭਾਸਿਕ

ਅਰਥ ਅਤੇ ਅੰਕੜਾ ਸੰਗਠਨ ਪੰਜਾਬ ਵਲੋਂ ਹਰ ਸਾਲ ਰਾਜ ਅੰਕੜਾ ਸਾਰ ਜਾਰੀ ਕੀਤਾ ਜਾਂਦਾ ਹੈ। ਇਸ ਵਿੱਚ ਰਾਜ ਦੇ ਆਰਥਿਕ ਢਾਂਚੇ ਦੇ ਵੱਖ ਵੱਖ ਸਮਾਜਿਕ ਆਰਥਿਕ ਪਹਿਲੂਆਂ ਦੇ ਅੰਕੜੇ ਜ਼ਿਲ੍ਹੇ ਵਾਰ ਦਿੱਤੇ ਜਾਂਦੇ ਹਨ। ਪਰ ਇਸ ਵਿੱਚ ਤਹਿਸੀਲ ਵਾਰ ਸੂਚਨਾ ਨਹੀਂ ਦਿੱਤੀ ਜਾਂਦੀ। ਇਸ ਮੰਗ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਅੰਕੜਾ-ਸਾਰ ਦਾ ਪਹਿਲਾ ਪ੍ਰਕਾਸ਼ਨ ਸਾਲ 1961-62 ਵਿੱਚ ਤਿਆਰ ਕੀਤਾ ਗਿਆ ਸੀ। ਜ਼ਿਲ੍ਹਾ ਪੱਧਰ ਅਤੇ ਜ਼ਿਲ੍ਹਾ ਪੱਧਰ ਤੋਂ ਹੇਠਲੇ ਅੰਕੜਿਆਂ ਦੀ ਜਾਣਕਾਰੀ ਬਾਰੇ ਸਰਕਾਰੀ ਅਤੇ ਗੈਰ ਸਰਕਾਰੀ ਏਜੰਸੀਆਂ ਦੀ ਲਗਾਤਾਰ ਮੰਗ ਨੂੰ ਮੁੱਖ ਰਖਦੇ ਹੋਏ ਇਹ ਫੈਸਲਾ ਕੀਤਾ ਗਿਆ ਸੀ ਕਿ ਜ਼ਿਲ੍ਹਾ ਅੰਕੜਾ ਏਜੰਸੀਆਂ ਵਲੋਂ ਜ਼ਿਲ੍ਹਾ ਅੰਕੜਾ ਸਾਰ ਜਾਰੀ ਕੀਤਾ ਜਾਇਆ ਕਰੇ। ਇਹ ਲਗਾਤਾਰ ਤੀਸਰਾ ਪ੍ਰਕਾਸ਼ਨ ਹੈ। ਜ਼ਿਲੇ ਦੀ ਸੰਖੇਪ ਸਮਾਜਿਕ ਅਤੇ ਆਰਥਿਕ ਸਮੀਖਿਆ ਵੀ ਅੰਕੜਾ ਸਾਰ ਨਾਲ ਦਿੱਤੀ ਗਈ ਹੈ।

ਇਸ ਸਾਰ ਨੂੰ ਤਿਆਰ ਕਰਨ ਦਾ ਕੰਮ ਸ੍ਰੀ ਪਵਨ ਕੁਮਾਰ, ਜ਼ਿਲ੍ਹਾ ਅੰਕੜਾ ਅਫਸਰ, ਬਠਿੰਡਾ ਦੀ ਅਗਵਾਈ ਹੋਠ ਸਰਵ ਸ੍ਰੀ ਪਰੇਮ ਲਾਲ ਭਾਟੀਆ ਅਤੇ ਸ੍ਰੀ ਕ੍ਰਿਸ਼ਨ ਬਾਂਸਲ, ਤਕਨੀਕੀ ਸਹਾਇਕਾਂ ਨੇ ਕੀਤਾ ਅਤੇ ਪੜਤਾਲ ਦਾ ਕੰਮ ਸ੍ਰੀ ਜੇ. ਐਸ. ਭੱਲਾ, ਡਾਇਰੈਕਟਰ ਅੰਕੜਾ ਦੀ ਅਗਵਾਈ ਅਧੀਨ ਸਰਵ ਸ੍ਰੀ ਗੁਰਚਰਨ ਸਿੰਘ, ਸੀਨੀਅਰ ਖੋਜ ਅਫਸਰ; ਪੀ. ਡੀ. ਠਾਕੁਰ, ਖੋਜ ਅਫਸਰ ਅਤੇ ਹਰੀ ਰਾਮ ਲੌਗੀ ਅੰਕੜਾ ਸਹਾਇਕ ਨੇ ਕੀਤਾ।

ਜੇ. ਐਸ. ਸੰਧੁ

ਚੰਡੀਗੜ੍ਹ :

3-9-1975

ਆਰਥਿਕ ਸਲਾਹਕਾਰ, ਪੰਜਾਬ ਸਰਕਾਰ

PREFACE

The Economic and Statistical Organisation Punjab, brings out Statistical Abstract of the State annually giving district-wise data on various socio-economic aspects of the State, but no tehsilwise data are given in it. To meet this demand first issue of District Statistical Abstract was published in 1961-62. Keeping in view the persistent demand of the information below district level from different agencies of the Government and non-Government, it was decided to bring out the District Statistical Abstract by the District Statistical Agencies. The present issue is third in the series. A brief Socio-Economic Review of the district has also been added to the Abstract.

Acknowledgement is made of the work done by Sarvshri Prem Lal Bhatia and Siri Krishan Bansal, Technical Assistants under the supervision of Shri Pawan Kumar, District Statistical Officer, Bhatinda, and those of Sarvshri Gurcharan Singh, Senior Research Officer; P. D. Thakur, Research Officer, and Hari Ram Negi Statistical Assistant for scrutiny of the publication under the supervision of Shri J. S. Bhalla, Director Bureau of Statistics, Punjab.

Chandigarh:

3.9.1975.

J. S. SANDHU

Economic Adviser to Government,
Punjab.

ਇਸ ਪੁਸਤਕ ਵਿਚ ਵਰਤੋਂ ਗਏ ਯੂਨਿਟ
Units used in this publication

ਲੱਖ	1,00,000
Lakh	
ਕੁਣਿਟਲ	100 ਕਿਲੋ ਗਰਾਮ
Quintal	Kilograms
ਟਨ	2,240 ਪੌਂਡ ਜਾਂ 10.16 ਮੀਟਰਕ ਟਨ
Ton	lbs. or Metric tons.
ਮੀ. ਟਨ	1,000 ਕਿਲੋ ਗਰਾਮ
M. Ton	Kilograms
ਹੈਫ਼ਰਡ ਵੇਟ	112 ਪੌਂਡ ਜਾਂ 50.8 ਕਿਲੋ ਗਰਾਮ
Cwt.	lbs. or Kgs.
ਪੌਂਡ	0.45359 ਕਿਲੋ ਗਰਾਮ
Lb.	Kg.
ਕਿਲੋ ਗਰਾਮ	1,000 ਗਰਾਮ
Kilogram	grams
ਕਿਲੋ ਮੀਟਰ	1,000 ਮੀਟਰ
Kilometre	Metres
ਮੀਟਰ	100 ਸੇਂਟੀ ਮੀਟਰ
Meters	Centimetres
ਗਠ (ਕੁੰਦੀ)	180 ਕਿਲੋ ਗਰਾਮ
Bale (of cotton)	Kgs.
ਪਸਾ	ਗੁਪਟੇ ਦਾ ਸੰਵਾਂ ਭਾਗ
Paise	One 100th of a rupee

ਇਸ ਪੁਸਤਕ ਵਿਚ ਵਰਤੀਆਂ ਗਈਆਂ ਐਥਰੀਵੀਏਸ਼ਨਾਂ।
Abbreviations used in this publication

.. 'ਨਹੀਂ' ਮਿਲਦੇ

Not available

--ਨਾਂ ਮਾਤਰ ਜਾਂ ਨਹੀਂ

Negligible or nil

ਕੇ. ਡਬਲਯੂ. ਐਚ. ਕਿਲੋ ਵਾਟ ਘੰਟੇ

KWH, Kilowatt hours

ਕਨਵਰਸ਼ਨ ਫੈਕਟਰ

Conversion Factors

ਰਕਬਾ

AREA

1 ਏਕੜ	0.40468 ਹੈਕਟੇਅਰ
Acre	Hactare
1 ਵਰਗ ਮੀਲ	2.5900 ਵਰਗ ਕਿਲੋ ਮੀਟਰ
Square mile	Sq. kilometre
1 ਵਰਗ ਮੀਲ	640 ਏਕੜ 259 ਹੈਕਟੇਅਰ
Sq. mile	Acres Hectares
1 ਵਰਗ ਗਜ਼	0.84 ਵਰਗ ਮੀਟਰ
Square yard	Sq. meter
1 ਹੈਕਟੇਅਰ	2.47109 ਏਕੜ
Hectare	Acres
1 ਵਰਗ ਕਿਲੋ ਮੀਟਰ	0.38610 ਵਰਗ ਮੀਲ
Square Kilometre	Sq. mile
1 ਵਰਗ ਕਿਲੋ ਮੀਟਰ	100 ਹੈਕਟੇਅਰ
Sq. Kilometre	Hectares
1 ਵਰਗ ਮੀਟਰ	1.20 ਵਰਗ ਸੜ
Sq. Metre	Sq. yards
	ਤ੍ਰਾਂ
	WEIGHT
1 ਔਂਸ	28.3495 ਗਰਾਮ
Ounce (oz)	Grams
1 ਪੈਂਡ	0.45359 ਕਿਲੋ ਗਰਾਮ
Pound	Kilogram

1 ਲੋਂਗ ਟਨ	1.01605	ਮੀ. ਟਨ
Longton		Metric tons
1 ਸਾਰਟ ਟਨ	0.90718	ਮੀ. ਟਨ
Short tons		Metric tons
1 ਲੋਂਗ ਟਨ	2,240	ਪੌਂਡ
Long ton		Pounds
1 ਸਾਰਟ ਟਨ	2,000	ਪੌਂਡ
Short ton		Pounds
1 ਮਣ	82.2857	ਪੌਂਡ
Maund		Pounds
1 ਮਣ	0.037324	ਮੀ. ਟਨ
Maund		Metric ton
1 ਮਣ	0.373	ਕੁਇਟਲ
Maund		Quintal
1 ਗਰਾਮ	0.0352740	ਐੱਸ ਜਾਂ 0.09 ਤੋਲਾ
Gram		Ounce or tola
1 ਕਿਲੋ ਗਰਾਮ	2.20463	
Kilogram		
1 ਮੀ. ਟਨ	0.98420	ਲੋਂਗ ਟਨ
Metric ton		Long ton
	1.10231	ਸੋਰਟ ਟਨ
		Short ton
1 ਮੀ. ਟਨ	1,000	ਕਿਲੋ ਗਰਾਮ
Metric ton		Kilograms
1 ਮੀ. ਟਨ	2,204.63	ਪੌਂਡ
Metric ton		Pounds
1 ਮੀ. ਟਨ	26.792	ਮਣ (ਸਟੈਂਡਡ)
Metric ton		Maunds (Standard)
1 ਹੁਡਰਡ ਵੇਟ	0.51	ਕੁਇਟਲ
Hundred Weight		Kilogram

1 ਸੇਰ	0.933	ਕਿਲੋ ਗਰਾਮ
Seer		Kilogram
1 ਕਪਾਹ ਲਿੰਟ ਦੀ ਗਠ	0.17781	ਮੀ. ਟਨ
(392 ਪੌਂਡ)		
Bales of cotton lbs		Metric ton
1 ਪਟਸਨ ਦੀ ਗੱਠ (400 ਪੌਂਡ)	0.181436	ਮੀ. ਟਨ
Bale of Jute lbs		Metric ton
1 ਮੀ. ਟਨ	5.6624	ਕਪਾਹ ਲਿੰਟ ਦੀ ਗਠ (392 ਪੌਂਡ)
Metric ton		Bales of cotton lint (392 lbs.)
ਮੀ. ਟਨ	5.5116	ਪਟਸਨ ਦੀ ਗੱਠ (400 ਪੌਂਡ)
Metric ton		Bales of Jute (400 lbs.)

ਗਣਤੀ

NUMBERS

1 ਲੱਖ	1,00,000	ਜਾਂ	0.1 ਮਿਲੀਅਨ
Lakh		or	Million
1 ਕਰੋੜ	10,000,000	ਜਾਂ	10 ਮਿਲੀਅਨ
Crore		or	Million
1 ਮਿਲੀਅਨ	10	ਲੱਖ	
Million		Lakh	
1 ਮਿਲੀਅਨ	0.1	ਕਰੋੜ	
Million		Crore	

ਲੰਬਾਈ

LENGTH

1 ਇੰਚ	25.4	ਮਿਲੀ ਮੀਟਰ
Inch		Milimetres
1 ਗਜ਼	0.9144	ਮੀਟਰ
Yard		Metre
1 ਮੀਲ	1.61	ਕਿਲੋ ਮੀਟਰ
Mile		Kilometre

1 ਮਿਲੀ ਮੀਟਰ	0.04 ਇੰਚ
Millimetre	Inch
1 ਸੈਂਟੀ ਮੀਟਰ	0.3937 ਇੰਚ
Centimetre	Inch
1 ਮੀਟਰ	1.09 ਗਜ਼
Metre	Yards
1 ਕਿਲੋ ਮੀਟਰ	0.62 ਮੀਲ
Kilometre	Mile ਵਿਸਥਾਰ
	Volume
1 ਘਣ ਗਜ਼	0.7646 ਘਣ ਮੀਟਰ
Cubic Yard	Cubic Metre
1 ਘਣ ਮੀਟਰ	1.3079 ਘਣ ਗਜ਼
Cubic Metre	Cubic Yards = 35.3133 ਘਣ ਫੁਟ
	Cubic feet
	ਸਮਰਥਾ
	CAPACITY
1 ਇਮਪੀਰੀਅਲ ਗੈਲਨ	4.55 ਲਿਟਰ
Imperial gallon	Litres
1 ਲਿਟਰ	0.22 ਇਮਪੀਰੀਅਲ ਗੈਲਨ
Litres	Imperial gallon
ਤਾਪਮਾਨ ਨੂੰ ਸੈਂਟੀਗਰੇਡ ($^{\circ}\text{C}$) ਤੋਂ ਫਾਰਨਾਈਟ ($^{\circ}\text{F}$) ਵਿਚ ਬਦਲਣ ਦਾ ਫਾਰਮਲਾ $^{\circ}\text{F} = \frac{9}{5}(\text{C}^{\circ}) + 32$	

For conversion of temperature in centigrade (C°) to Fahrenheit (F°) the relation of $\text{F}^{\circ} = \frac{9}{5}(\text{C}^{\circ}) + 32$

ਸੂਚੀ
Contents

ਸਾਫਣੀ No: Table No.	ਵੇਰਵਾ Particulars	ਪੰਨਾ No: Page No.
	1. ਰਕਬਾ ਆਬਾਦੀ	
	I Area and Population	
1.1	1961 ਤੋਂ ਆਬਾਦੀ ਵਿੱਚ ਤਹਿਸੀਲ ਵਾਰ ਵਾਧਾ Increase in Population since 1961 by Tehsils	13
1.2	1961 ਦੀ ਮਨਜ਼ਮ ਸੁਮਾਰੀ ਅਨੁਸਾਰ ਜ਼ਿਲ੍ਹੇ ਵਿਚ ਪਿੰਡਾਂ ਦੀ ਸੰਖਿਆ Number of villages in the District according to 1971 Census.	15
1.3	ਤਹਿਸੀਲ ਵਾਰ ਰਕਬਾ ਅਤੇ ਆਬਾਦੀ Area and Population by Tehsils	16
1.4	1971 ਦੀ ਮਨਜ਼ਮ ਸਮਾਰੀ ਅਨੁਸਾਰ ਦਿਹਾਤੀ ਅਤੇ ਸ਼ਹਿਰੀ ਆਬਾਦੀ Rural Area and Urban Population : 1971	17
1.5	1971 ਵਿੱਚ ਉਮਰ ਗਰੂਪ ਅਨੁਸਾਰ ਆਬਾਦੀ Distribution of Population by Age-groups	18
1.6	ਪਾਲ 1971 ਵਿੱਚ ਬਠਿੰਡਾ ਵਿੱਚ ਹਨਾਇਸ਼ੀ ਮਕਾਨਾਂ ਦੀ ਗਿਣਤੀ ਪਰੀਵਾਰ ਅਤੇ ਇਕ ਹਹਾਇਸ਼ੀ ਮੁੜਾਨ ਵਿੱਚ ਵਸਦੇ ਵਿਅਕਤੀ ਅਤੇ ਬੇਘੁੰ ਲੋਕਾਂ ਦੀ ਗਿਣਤੀ Number of Residential Houses, Persons per Occupied House and Houseless Population in Bhatinda District : 1971	20

ਸਾਰਣੀ No:	ਵੇਰਵਾ Particulars	ਪੰਨਾ Page No.
1. ਰਕਬਾ—ਸਮਾਪਤ		
1. Area and Population—concl'd		
1.7	1971 ਵਿੱਚ ਵੱਖ ਵੱਖ ਆਬਾਦੀ ਰੇਂਜਾਂ ਅਨੁਸਾਰ ਸ੍ਰੋਟੀਬੱਧ ਕੀਤੇ ਪਿੰਡ Villages classified by various Population Ranges 1971	22
1.8	1971 ਵਿੱਚ ਤਹਿਸੀਲ ਵਾਰ ਵਰਕਰ ਅਤੇ ਗੈਰ ਵਰਕਰਾਂ ਦੀ ਗਣਤੀ Workers and Non-workers by Tehsils -- 1971	26
1.9	1971 ਵਿੱਚ ਨੌਜ਼ ਉਦਯੋਗਿਕ ਵਰਗਾਂ ਵਿੱਚ ਸ੍ਰੋਟੀ ਬੱਧ ਕੀਤੇ ਵਰਕਰਾਂ ਦੀ ਗਣਤੀ Working Population classified into Nine Industrial Categories 1971	28
1.10	1971 ਵਿੱਚ ਤਹਿਸੀਲ ਵਾਰ ਅਨੁਸੂਚਿਤ ਜਾਤੀਆਂ Scheduled Castes by Tehsils—1971	36
1.11	1971 ਵਿੱਚ ਤਹਿਸੀਲਵਾਰ ਪੜ੍ਹੇ ਲਿਖੇ ਲੋਕ Tehsilwise Literates—1971	38
1.12	ਕਸ਼ਿਆਂ ਵਿੱਚ ਆਬਾਦੀ ਦੀ ਪ੍ਰਵਿਰਤੀ Trend in Population of Towns	42
1.13	ਤਹਿਸੀਲ ਵਾਰ ਅਨੁਸੂਚਿਤ ਆਬਾਦੀ Tehsilwise Projected Population	44
1.14	1971 ਵਿੱਚ ਪੰਜਾਬ ਦੀ ਜ਼ਿਲੇ ਵਾਰ ਆਬਾਦੀ District-wise Population of Punjab—1971	46

ਸਾਰਣੀ ਨੰ Table No.	ਵੇਰਵਾਂ ਨਾਮ: Particulars	ਪੰਨਾ ਨੰ: Page No.
	2. ਜਲ ਵਾਯੁ II—Climate	
2.1	ਤਹਿਸੀਲ ਵਾਰ ਮਾਸਕ ਔਸਤ ਵਰਧਾ Monthly Average Rainfall by Tehsils	49
2.2	ਤਹਿਸੀਲ ਵਾਰ ਮਾਸਕ ਵਰਧਾ 1969 ਤੋਂ 1973 ਤੱਕ ਪੰਜ ਸਾਲਾਂ ਦੀ ਔਸਤ Monthly Rainfall by Tehsils—Average of 5 years 1969—73	50
	3. ਖੇਤੀ ਬਾੜੀ III—Agriculture	
3.1	ਜ਼ਿਲ੍ਹੇ ਵਿੱਚ ਰਕਬੇ ਦੀ ਸ੍ਰੋਣੀ ਵੰਡ Classification of Area in District Bhatinda	54
3.2	ਜ਼ਿਲ੍ਹੇ ਵਿੱਚ ਰਕਬੇ ਦੀ ਸ੍ਰੋਣੀ ਵੰਡ (ਤਹਿਸੀਲਵਾਰ) Classification of Area in District Bhatinda (Tehsilwise)	58
3.3	ਮੁੱਖ ਫਸਲਾਂ ਅਧੀਨ ਰਕਬਾ (ਤਹਿਸੀਲ ਵਾਰ) Area under Important Crops Tehsilwise	68
3.4	ਜ਼ਿਲ੍ਹੇਵਿਚ ਵੱਖ ਵੱਖ ਫਸਲਾਂ ਦਾ ਪ੍ਰਤੀ ਹੈਕਟੇਅਰ ਝਾੜ Average yield per Hectare of Important Crops in District Bhatinda	148
3.5	ਜ਼ਿਲ੍ਹੇਵਿਚ ਫਸਲਾਂ ਦੀ ਉਪਜ Production of Crops in the District	152

ਸਾਰਣੀ ਨੰ : Serial No.	ਵੇਰਵਾ Particulars	ਪੰਨਾ ਨੰ : Page No.
3. ਖੋਤੀ ਬਾੜੀ—ਸਮਾਪਤ		
III. Agriculture—concl'd		
3.6 ਜ਼ਿਲ੍ਹੇ ਵਿਚ ਸਾਲ 1973-74 ਵਿਚ ਫਸਲਾਂ ਅਤੇ ਸਬਜ਼ੀਆਂ ਅਧੀਨ ਰਕਬਾਂ		164
Area under Fruits and Vegetables in the district for 1973-74		
3.7 ਜ਼ਿਲ੍ਹੇ ਦੇ ਰਕਬੇ ਤੇ ਭੇਂਤਾਂ ਮਾਮਲਾ ਨਿਰਧਾਰਣ		166
Incidence of Land Revenue Assessment on Area in the District		
3.8 ਜ਼ਿਲ੍ਹੇ ਵਿਚ ਖਾਦਾਂ ਦੀ ਵੰਡ		168
Distribution of Fertilisers in District Bhatinda		
4. ਸਿੰਜਾਈ		
IV—Irrigation		
4.1 ਜ਼ਿਲ੍ਹੇ ਵਿਚ ਸਿੰਜਾਈ ਅਧੀਨ ਨਿਰੋਲ ਰਕਬਾਂ		172
Net Area under Irrigation in District Bhatinda		
4.2 ਤਹਿਸੀਲ ਵਾਰ ਸਿੰਜਾਈ ਅਧੀਨ ਨਿਰੋਲ ਰਕਬਾਂ (ਹੈਕਟੇਅਰ)		174
Net Area under Irrigation Tehsilwise (Hectares)		
4.3 ਤਹਿਸੀਲ ਵਾਰ ਸਿੰਜਾਈ ਕੁਲ ਰਕਬਾਂ (ਹੈਕਟੇਅਰ)		180
Tehsilwise Gross Area Irrigated (Hectares)		
4.4 ਕੁਲ ਸਿੰਜੇ ਰਕਬੇ ਦੀ ਕੁਲ ਥੀਜੇ ਰਕਬੇ ਨਾਲ ਪ੍ਰਤੀ ਸਤਤਾ		184
Gross Area Irrigated as Percentage of Total cropped Area		
4.5 ਤਹਿਸੀਲ ਵਾਰ ਟਿਊਬ ਵੈਲ ਅਤੇ ਹੋਰ ਖੂਹ		188
Tehsilwise Tubewells and other Wells		

ਸਾਰਣੀ ਨੰ: Table No.	ਵੇਰਵਾ Particulars	ਪੰਨਾ ਨੰ: Page No.
5. ਹੜ ਅਤੇ ਸੋਮ		
V—Floods and Water Loging		
5.1	ਜ਼ਿਲ੍ਹੇ ਵਿਚ ਸੋਮ ਅਤੇ ਥੁਰ ਅਧੀਨ ਕੁਲ ਰਕਬਾ (ਕਾਸਤ ਸੂਦਾ), ਸਾਬਕਾ ਕਾਸਤ ਸੂਦਾ ਅਤੇ ਗੈਰ ਕਾਸਤ ਸੂਦਾ)	194
	Total Area (cultivated, ex-cultivated and un-cultivated) under Sem and Thur in the District	
6. ਵਣ		
VI—Forests		
6.1	ਤਹਿਸੀਲ ਵਾਰ ਵਣਾਂ ਅਧੀਨ ਰਕਬਾ Tehsilwise Area under Forests	197
7. ਪਸੂ ਧਨ ਅਤੇ ਪਸੂ ਪਾਲਣ		
VII—Live Stock and Animal Husbandry		
7.1	ਤਹਿਸੀਲ ਵਾਰ ਪਸੂਧਨ ਅਤੇ ਮੁਰਗੇ ਮੁਰਗੀਆਂ ਆਦਿ— 1972	202
	Tehsilwiese Live-stock and Poultry—1972	
7.2	ਤਹਿਸੀਲ ਵਾਰ ਗਊਆਂ —1972 Tehsilwise Cattle—1972	206
7.3	ਤਹਿਸੀਲ ਵਾਰ ਮੱਡਾਂ—1972 Tehsilwise Buffaloes—1972	210
7.4	ਤਹਿਸੀਲ ਵਾਰ ਕੰਮ ਕਰਨ ਵਾਲੇ ਪਸੂ—1972 Tehsilwise working Cattle—1972	214
7.5	ਤਹਿਸੀਲ ਵਾਰ ਖੇਤੀ ਬਾੜੀ ਮਸੀਨਰੀ ਅਤੇ ਔਜ਼ਾਰ—1972 Tehsilwise Agricultural Machinery and Implements, 1972	216

ਸਾਰਣੀ ਨੰ : Serial No.	ਵੇਰਵਾ Particulars	ਪੰਨਾ ਨੰ : Page No.
--------------------------------	----------------------	-----------------------------

7. ਪਸੂ ਧੰਨ ਅਤੇ ਪਸੂ ਪਾਲਨ—ਚਲਦਾ।

VII—Live Stock and Animal Husbandry—continued

- 7.6 ਤਹਿਸੀਲਵਾਰ ਪਸੂ ਚਕਿਤਸਾ ਸੰਸਥਾਵਾਂ ਅਤੇ ਉਨ੍ਹਾਂ ਦਾ ਮਾਮਲਾ 220
Tehsilwise Veterinary Institutions and their Staff
- 7.7 ਤਹਿਸੀਲ ਵਾਰ ਪਸੂ ਧਨ ਵਿਕਾਸ ਕੇਂਦਰ 236
Tehsilwise Live-stock Development Centres

8. ਬਿਜਲੀ

VIII—Electricity

- 8.1 ਤਹਿਸੀਲ ਵਾਰ ਬਿਜਲੀ ਕਰਣ ਹੋਏ ਨਗਰਾਂ/ਪਿੰਡਾਂ ਦੀ ਗਿਣਤੀ 245
Tehsilwise Number of Towns and villages Electrified
- 8.2 ਜ਼ਿਲ੍ਹੇ ਵਿਚ ਵਖ ਵਖ ਸ੍ਰੋਟੀਆਂ ਦੇ ਖਪਤਕਾਰਾਂ ਨੂੰ ਬਿਜਲੀ ਦੀ ਵਿਕਰੀ (ਲੱਭ-ਕਿਲੋ ਵਾਟ)
Electricity units sold to different categories of Consumers in the district

9. ਉਹਯੋਗ

IX—Industries

- 9.1 ਜ਼ਿਲ੍ਹੇ ਵਿਚ ਰਜਿਸਟਰ ਸੁਦਾ ਕਾਰਖਾਨੇ 253
Number of Registered Factories in the District
- 9.2 ਰਜਿਸਟਰ ਸੁਦਾ ਕਾਰਖਾਨੇ ਅਤੇ ਉਨ੍ਹਾਂ ਵਿਚ ਨਿਯੁਕਤ ਕਾਮਿਆਂ ਦੀ ਗਿਣਤੀ 254
ed therein

ਸਾਰਣੀ ਨੰ;	ਵੇਰਵਾ Particulars	ਪੰਨਾ ਨੰ: Page No.
Table No,		

X--ਕਿਰਤ
[X—LABOUR]

10.1	ਤਹਿਸੀਲਵਾਰ, ਦੁਕਾਨਾਂ, ਵਿਉਪਾਰਕ ਅਦਾਰਿਆਂ, ਹੋਟਲਾਂ ਅਤੇ ਰੇਸ਼ੇਟੈਂਟਾਂ ਦੀ ਗਿਣਤੀ ਅਤੇ ਉਨ੍ਹਾਂ ਵਿਚ ਰਖੇ ਗਏ ਮੁਲਾਜ਼ਮਾਂ	258
	Tehsilwise Number of Shops, Commercial Establishments, Hotels and Restaurants and Persons employed	
10.2	ਬਨਿਆਂ ਜ਼ਿਲ੍ਹੇ ਵਿਚ ਜ਼ਰਾਇਤੀ ਮਜ਼ਹੂਰਾ ਅਤੇ ਕਾਰੀਗਰਾਂ (ਪੁਰਸ਼ਾਂ) ਨੂੰ ਵਿਡੀ ਜਾਣ ਵਾਲੀ ਉਜ਼ਤ (ਰੂਪਏ)	266
	Wages paid to Agricultural and Skilled Labourers (Men) in Bhatinda District	
10.3	ਜ਼ਿਲ੍ਹੇ ਵਿਚ ਰੋਜ਼ਗਾਰ ਦਫਤਰ ਦੁਆਰਾ ਰਜਿਸਟੇਸ਼ਨ ਅਤੇ ਨਿਯੁਕਤੀ ਸ਼ਰਕਾਰ ਦੇ ਕਰਮਚਾਰੀਆਂ ਦੀ ਗਿਣਤੀ	274
	Registration and Placings by Employment Exchange in the District	
10.4	ਮੂਲ ਤਨਖਾਹ ਮੁਤਾਬਿਕ ਜ਼ਿਲ੍ਹੇ ਵਿਚ 31 ਮਾਰਚ, 1974 ਨੂੰ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੀ ਗਿਣਤੀ	276
	Punjab Government Employees as on 31st March, 1974	

XI—ਜਨਮ ਮਰਨ ਸੰਬੰਧੀ ਅੰਕੜੇ
X —VITAL STATISTICS

11.1	ਜ਼ਿਲ੍ਹੇ ਵਿਚ ਜਨਮ ਦਰ ਅਤੇ ਮਰਨ ਦਰ, 1961 ਤੋਂ 1972 ਤੱਕ	282
	Birth and Death Rates in the District, 1961 to 1972	
11.2	ਤਹਿਸੀਲਵਾਰ ਮੈਡੀਕਲ ਸੰਸਥਾਵਾਂ	284
	Tehsilwise Medical Institutions	

ਸਾਰਣੀ ਨੰ: Serial No.	ਵੇਰਵਾ Particulars	ਪੰਨਾ ਨੰ: Page No.
11.3	ਬੇਤਰ ਅਤੇ ਲਿੰਗ ਅਨੁਸਾਰ ਮੈਡੀਕਲ ਸੰਸਥਾਵਾਂ ਵਿਚ ਬੈਡ Beds in Medical Institutions according to area and Sex	290
11.4	ਤਹਿਸੀਲਵਾਰ ਪਰਿਵਾਰ ਨਿਯੋਜਨ ਕਲੀਨਿਕ/ਕੇਂਦਰ Tehsilwise Family Planning Clinics/Centres	304
11.5	ਜ਼ਿਲ੍ਹੇ ਵਿਚ ਬਾਂਝ ਪਨ ਦੇ ਉਪਰੋਸ਼ਨ ਅਤੇ ਆਈ.ਯੂ.ਸੀ.ਡੀ. ਲਗਾਉਣ ਦੀ ਪ੍ਰਗਤੀ Sterlization Operations and I.U.C.D. Insertions in the District	307
11.6	ਤਹਿਸੀਲਵਾਰ ਆਯੁਰਵੈਦਿਕ ਅਤੇ ਯੂਨਾਨੀ ਸੱਸਥਾਵਾਂ Tehsilwise Ayurvedic and Unani Institutions	308
11.7	ਤਹਿਸੀਲਵਾਰ ਮੈਡੀਕਲ ਸੰਸਥਾਵਾਂ ਵਿਚ ਇਲਾਜ ਕੀਤੇ ਮਰੀਜ਼ Tehsilwise Patients treated in Medical Institutions	312

XII—ਸਿਖਿਆ
XII—EDUCATION

12.1	ਤਹਿਸੀਲਵਾਰ ਮਾਨਤਾ ਪ੍ਰਾਪਤ ਸੰਸਥਾਵਾਂ ਦੀ ਗਿਣਤੀ Tehsilwise Number of Recognised Institutions	330
12.2	ਮਾਨਤਾ ਪਰਾਪਤ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ Number of Teachers in Recognized Schools	332
12.3	ਮਾਨਤਾ ਪ੍ਰਾਪਤ ਸਕੂਲਾਂ ਵਿਚ ਵਿਦਿਆਰਥੀ Number of Students in Recognised Schools	333

ਸਾਰਣੀ No:	ਵੇਰਵਾ Particulars	ਪੰਨਾ No.:
Sesial No.	Page No.	

XIII—ਸਹਿਕਾਰਤਾ XIII—CO-OPERATION

13.1	ਜ਼ਿਲ੍ਹੇ ਵਿਚ ਸਾਰੀਆਂ ਸਹਿਕਾਰੀ ਸਭਾਵਾਂ ਦੀ ਗਿਣਤੀ ਮੈਂਬਰਸ਼ਿਪ ਅਤੇ ਕਾਰਜ ਪ੍ਰੀਜ਼ੀ	336
	Number of Co-operative Societies, their Membership and Working Capital in Bhatinda District	
13.2	ਤਹਿਸੀਲਵਾਰ ਸਹਿਕਾਰੀ ਸੰਸਥਾਵਾਂ ਅਤੇ ਬੈਂਕ	338
	Tehsilwise number of Societies and Banks	
13.3	ਤਹਿਸੀਲਵਾਰ ਆਮ ਪ੍ਰਗਤੀ	340
	Tehsilwise General Progress	

XIV—ਟਰਾਂਸਪੋਰਟ ਅਤੇ ਸੜਕਾਂ XIV—TRANSPORT AND ROADS

14.1	ਜ਼ਿਲ੍ਹੇ ਵਿਚ ਰਜਿਸਟਰ ਹੋਈਆਂ ਵੱਖ ਵੱਖ ਕਿਸਮ ਦੀਆਂ ਮੋਟਰ- ਗੱਡੀਆਂ	342
	Number of different types of Vehicles registered in the District	
14.2	ਜ਼ਿਲ੍ਹੇ ਵਿਚ ਲੋਕ ਨਿਯਮਾਣ ਵਿਭਾਗ ਅਤੇ ਸਥਾਨਿਕ ਸੰਸਥਾਵਾਂ ਵਲੋਂ ਦੇਖ ਭਾਲ ਅਪੀਨ ਸੜਕਾਂ ਦੀ ਲੰਬਾਈ	344
	Road Length maintained by the Public Works Department and Local Bodies in the District	

XV—ਅਦਾਲਤੀ ਅਤੇ ਪ੍ਰਬੰਧਕੀ XV—JUDICIAL AND ADMINISTRATIVE

15.1	ਜ਼ਿਲ੍ਹੇ ਵਿਚ ਹੋਣ ਵਾਲੇ ਜੁਰਮ Incidences of Crimes in the District	346
------	---	-----

ਸਾਰਣੀ No:	ਵੇਰਵਾ Particulars	ਪੰਨਾ No:
Table No.	Page No.	

- 15.2 ਜ਼ਿਲ੍ਹੇ ਵਿਚ ਤਹਿਸੀਲਵਾਰ ਪਲਿਸ ਸਟੇਸ਼ਨ ਅਤੇ ਪਲਿਸ ਚੈਕੀਆਂ 348
Tehsilwise Number of Police Stations and Police Posts in the District

XVI—ਸਥਾਨਕ ਸੰਸਥਾਵਾਂ XV—LOCAL BODIES

- 16.1 ਜ਼ਿਲ੍ਹਾ ਪ੍ਰੀਸਦ ਬਠਿੰਡਾ ਦਾ ਖੇਤਰ, ਵਸੋਂ, ਬਣਤਰ ਆਮਦਨ ਅਤੇ
ਬਰਚ 350
Area, Population, Constitution, Income and
Expenditure of Zila Prishad in the District
- 16.2 ਜ਼ਿਲ੍ਹੇ ਦੀਆਂ ਲਗਰਪਾਲਕਾਵਾਂ ਦੀ ਗਿਣਤੀ, ਆਬਾਦੀ, ਬਣਤਰ,
ਆਮਦਨ ਅਤੇ ਬਰਚ 352
Number, Population, Constitution, Income and
Expenditure of Municipal Committees in the
District
- 16.3 ਜ਼ਿਲ੍ਹੇ ਵਿਚ ਪੰਚਾਇਤਾਂ, ਪੰਚਾਇਤ ਸੰਮੱਤੀਆਂ ਦੀ ਗਿਣਤੀ ਅਤੇ
ਮੈਂਬਰ ਸਿੱਖ 354
Number of Panchayats, Block Samities and their
Membership in the District

XVII—ਵ੍ਰਦਕਲ XVII—MISCELLANEOUS

- 17.1 31 ਮਾਰਚ, 1974 ਨੂੰ ਜ਼ਿਲ੍ਹੇ ਵਿਚ ਤਹਿਸੀਲਵਾਰ ਬੈਂਕ ਦਫਤਰਾਂ ਦੀ
ਗਿਣਤੀ 358
Tehsilwise number of Bank offices in the District
Bhatinda as on 31-3-1974 ..

ਸਾਰਣੀ No: Table No.	ਵੇਰਵਾ Particulars	ਪੰਨਾ No: Page No.
17.2	ਜ਼ਿਲ੍ਹੇ ਵਿੱਚ ਵਿਕਰੀ ਕਰ ਨਿਰਧਾਰਣ ਪਾਤਰਾਂ ਦੀ ਗਿਣਤੀ ਅਤੇ ਇਕੱਤਰ ਹੋਇਆ ਕਰ	360
	Number of Assessee and Tax realised in the District	
17.3	ਜ਼ਿਲ੍ਹੇ ਵਿੱਚ ਸਰਾਬ, ਅਫੀਮ ਅਤੇ ਭੰਗ ਦੀ ਖਪਤ Consumption of Liquor, Opium and Bhang in the District	362
17.4	ਤਹਿਸੀਲਵਾਰ ਮਨੋਰੰਜਨ ਅਤੇ ਸ਼ੇਟੈਕਸ Tehsilwise Entertainment and Show Tax	364
17.5	ਜ਼ਿਲ੍ਹੇ ਵਿੱਚ ਸਮੁਹਿਕ ਵਿਕਾਸ ਦੀ ਪ੍ਰਗਤੀ Progress of Community Development in the District	366
17.6	ਸਾਲਾਨਾ ਔਸਤ ਪ੍ਰਤੀ ਕੁਇੰਟਲ ਥੋਕ ਕੀਮਤਾਂ Average Annual Wholesale Prices per quintal	368
17.7	ਅਬੋਹਰ ਵਿਖੇ ਮਜ਼ਦੂਰ ਸ਼੍ਰੋਟੀ ਦੇ ਖਪਤਕਾਰ ਕੀਮਤ ਸੁਚਕ ਅੰਕ Consumer Price Index Number of working Class at Abohar	370
17.8	ਜ਼ਿਲ੍ਹੇ ਵਿੱਚ ਡਾਕ ਖਾਨੇ Post Offices in the District	372
17.9	ਜ਼ਿਲ੍ਹੇ ਵਿੱਚ ਛਾਪੇ ਖਾਨੇ—1973-74 Printing Presses in the District 1973-74	374
17.10	ਜ਼ਿਲ੍ਹੇਵਿੱਚ ਵੇਅਰ ਹਾਊਸ Warehouses in the District	375
17.11	ਜ਼ਿਲ੍ਹੇ ਵਿੱਚ ਰੈਸਟ ਹਾਊਸ ਅਤੇ ਡਾਕ ਬੰਗਲੇ Rest Houses and Dak Bungalows in the District	376

ਜ਼ਿਲ੍ਹਾ ਇਕ ਨਜ਼ਰ ਵਿੱਚ
District at a Glance

I. ਪ੍ਰਬੰਧਕੀ ਢਾਂਚਾ—

Administrative Set-up—

(1) ਉਪ ਮੰਡਲ	..	3
Sub-Divisions		
(2) ਤਹਿਸੀਲਾਂ	..	3
Tehsils		
(3) ਉਪ-ਤਹਿਸੀਲਾਂ	..	4
Sub-Tehsils		
(4) ਬਲਾਕ	..	9
Blocks		
(5) ਕਸਬੇ	..	11
Towns		
(6) ਆਬਾਦ ਪਿੰਡਾਂ ਦੀ ਗਿਣਤੀ	..	518
Inhabited Villages		
(7) ਖੇਤਰਾਂ ਪਿੰਡਾਂ ਦੀ ਗਿਣਤੀ	..	10
Un-inhabited Villages		

ਲੋਕ ਸਭਾ/ਵਿਧਾਨ ਸਭਾ ਵਿੱਚ ਪ੍ਰਤੀ ਨਿਯਤਾ—

Representation in Parliament/State Legislature—

(1) ਲੋਕ ਸਭਾ ਜੋੜ	..	1
Lok Sabha Total		
(i) ਜਨਰਲ	..	—
General		
(ii) ਰਾਖਵੀ	..	1
Reserved		
(2) ਵਿਧਾਨ ਸਭਾ	..	8
Vidhan Sabha		

III. ਆਬਾਦੀ—**Population—**

(1) ਮਰਦਮਸੁਮਾਰੀ 1971	..	1,025,271
Population 1971 Census—		
(i) ਪੇਡੂ	..	842,997
Rural		
(ii) ਸ਼ਹਿਰੀ	..	182,274
Urban		
(iii) ਪੁਰਸ਼	..	5,53,798
Male		
(iv) ਇਸਤਰੀਆਂ	..	4,71,473
Female		
(2) ਜ਼ਿਲ੍ਹੇ ਦਾ ਰਕਬਾ	..	5,551
Area of District		
ਵਰਗ ਕਿਲੋ ਮੀਟਰ		
Sq. kilometres		
(3) ਪ੍ਰਤੀ ਰਹਾਇਸ਼ੀ ਮਕਾਨ ਵਿੱਚ ਵਸਦੇ ਵਿਅਕਤੀ	..	7
Persons per occupied household		
(4) ਰਹਾਇਸ਼ ਅਧੀਨ ਮਕਾਨ (1971 ਮਰਦਮ ਸੁਮਾਰੀ)	..	154,301
Number of occupied residential Houses (1971-Census)		
(5) ਦਿੱਕ ਵਰਗ ਕਿਲੋ ਮੀਟਰ ਪਿਛੇ ਵਿਅਕਤੀ	..	185
Persons per Sq. Kilometres		
(6) ਕੁਲ ਆਬਾਦੀ ਵਿੱਚੋਂ ਦਿਹਾਤੀ ਆਬਾਦੀ ਦੀ ਪ੍ਰਤੀਸ਼ਤਤਾ	..	82.2
Rural Population as percentage to total Population		
(4) ਸਿਹਤ ਸੇਵਾਵਾਂ—		
Medical Services—		
(1) ਹਸਪਤਾਲ ਅਤੇ ਡਿਸਪੈਸ਼ਰੀਆਂ ਦੀ ਗਿਣਤੀ (31 ਦਸੰਬਰ 1973)	..	40
Number of Hospitals and Dispensaries (31st December, 1973)		
(2) ਬੈਡਜ਼ ਦੀ ਉਪਲੱਬਤਾ (31 ਦਸੰਬਰ, 1973)	..	330

V. ਪਾਣ ਆਬਾਦੀ (ਮਾਲ ਸੁਮਾਰੀ—1972) ਸੋਂਕਿਆਂ ਵਿਚ—

Live-stock Population, 1972 Census (Hundreds)—

(1) ਗਉਆਂ	..	2,665.
Cattle		
(2) ਮੜਾਂ	..	2,775
Buffaloes		
(3) ਘੋੜੇ ਤੇ ਟੱਟੇ	..	15
Horses and Ponies		
(4) ਥੋੜੇ ਤੇ ਖੱਚਰਾਂ	..	68
Donkeys and Mules		
(5) ਛੇਡਾਂ	..	962
Sheep		
(6) ਬਕਰੀਆਂ	..	1,089
Goats		
(7) ਢੂਠ	..	379
Camels		
(8) ਮੁਰਗੀਆਂ, ਬੱਡਿਆਂ, ਪੇਗੂ ਟਰਕੀ ਅਤੇ ਹੋਰ ਕਿਸਮਾਂ ਦੀ ਪੱਲਟਰੀ	..	1,517
Fowls, Ducks, Turkeys and other Poultry		
(9) ਪਸ਼ੂ ਚਕਿਤਸਾ ਹਸਪਤਾਲਾਂ ਅਤੇ ਡਿਸਪੈਸਰੀਆਂ ਦੀ ਗਿਣਤੀ	..	49
(31 ਮਾਰਚ 1974)		

Veterinary Hospitals and Dispensaries as on
31st March, 1974

(10) ਮਸਨੂਈ ਵੀਰਜ ਕੇਂਦਰ (31 ਮਾਰਚ, 1974)	..	2
---------------------------------------	----	---

Artificial Insemination Centres as on 31st March
1974

VI ਸਿੱਖਿਆ (15 ਮਈ 1974)—

Education (15 May, 1974)—

(1) ਕਾਲਜਾਂ ਦੀ ਗਿਣਤੀ	..	8
Number of Colleges		
(2) ਹਾਈ ਅਤੇ ਹਾਈਰ ਸਕੌਲਰੀ ਸਕੂਲਾਂ ਦੀ ਗਿਣਤੀ	..	103
Number of High/Higer Secondary Schools		
(3) ਮਿਡਲ ਸਕੂਲਾਂ ਦੀ ਗਿਣਤੀ	..	70
Number of Middle Schools		

(4) ਪਰਾਇਮਰੀ ਸਕੂਲਾਂ ਦੀ ਗਿਣਤੀ	415
Number of Primary Schools	

VII. ਜਨਰਲ

General—

(1) ਪੱਕੀਆਂ ਅਤੇ ਕੱਚੀਆਂ ਸੜਕਾਂ ਦੀ ਲੰਬਾਈ (31 ਮਾਰਚ, 1974)	1971 (ਕਿ. ਮੀ.)
Road length metalled and un-metalled as on 31st March, 1974	
(2) ਸਥਾਨਕ ਸੰਸਥਾਵਾਂ ਦੀ ਗਿਣਤੀ	11
Number of Local Bodies	
(3) ਬੈਂਕਾਂ ਦੀ ਗਿਣਤੀ	66
Number of Banks	
(4) ਮਾਰਕਿਟ ਕਮੇਟੀਆਂ ਦੀ ਗਿਣਤੀ	10
Number of Market Committees	

ਜ਼ਿਲ੍ਹਾ ਬਠਿੰਡਾ ਦੀ ਸਮਾਜਿਕ ਆਰਥਿਕ ਸੱਸੰਖਿਅਤ

ਕੁਦਰਤੀ ਲੱਛਣ :

ਇਸ ਜ਼ਿਲ੍ਹੇ ਦੇ ਕੋਈ ਮਰੱਤਵਪੂਰਨ ਕੁਦਰਤੀ ਲੱਛਣ ਨਹੀਂ ਹਨ।

ਇਹ ਜ਼ਿਲ੍ਹਾ ਮੈਦਾਨੀ ਇਲਾਕੇ ਵਿਚ ਸਥਿਤ ਹੈ, ਜ਼ਿਲ੍ਹੇ ਦੇ ਵਧੇਰੇ ਹਿੱਸੇ ਵਿਚ ਜ਼ਮੀਨ ਰੋਤਲੀ ਹੈ। ਭੌਂ ਦੀਆਂ ਵਰਨਣ ਯੋਗ ਕਿਸਮਾਂ ਕਲੇ ਲੌਮ, ਲੌਮ, ਰੋਤਲੀ ਲੌਮ, ਰੋਤਲੀ ਅਤੇ ਰੋਤ ਦੇ ਟਿੱਬੇ ਹਨ। ਜ਼ਿਲ੍ਹੇ ਵਿਚ ਕੋਈ ਵੱਡਾ ਦਰਿਆ ਨਹੀਂ ਵਗਦਾ। ਬਰਸਾਤੀ ਨਦੀਆਂ ਘੱਗਰ ਮਾਨਸਾ ਰਹਿਸੀਲ ਦੇ ਦੱਖਣੀ ਹਿੱਸੇ ਵਿਚੋਂ ਲੰਘ ਕੇ ਹਰਿਆਣਾ ਰਾਜ ਦੇ ਹਿੱਸਾਵਾਂ ਜ਼ਿਲ੍ਹੇ ਵਿਚ ਜਾਂਦੀ ਹੈ। ਜਿਥੇ ਕਿ ਇਸ ਨੂੰ ਨਾਲੀ ਕਿਹਾ ਜਾਂਦਾ ਹੈ। ਇਹ ਜ਼ਿਲ੍ਹਾ ਪੰਜਾਬ ਦੇ ਦੱਖਣੀ ਖੁਸ਼ਕ ਭਾਗ ਵਿਚ ਸਥਿਤ ਹੈ। ਰਾਜਸਥਾਨ ਦਾ ਮਾਰੂਬਲ ਨੇੜੇ ਹੋਣ ਕਾਰਨ ਉਸ ਦੀ ਗਰਮ ਰੋਤ ਤੇ ਹਨੇਰੀਆਂ, ਇਖੜੀਆਂ ਦਾ ਪ੍ਰਭਾਵ ਜ਼ਿਲ੍ਹੇ ਦੀ ਜਲਵਾਯੂ ਤੇ ਪੈਂਦਾ ਹੈ। ਜ਼ਿਲ੍ਹਾ ਬਠਿੰਡਾ ਗਰਮੀਆਂ ਵਿਚ ਬਹੁਤ ਗਰਮ, ਘੱਟ ਵਰਧਾ ਅਤੇ ਬਹੁਤ ਖੁਸ਼ਕ ਠੰਡ ਵਾਲਾ ਹੈ।

2. ਪ੍ਰਬੰਧਕੀ ਢਾਂਚਾ :

ਬਠਿੰਡਾ ਜ਼ਿਲ੍ਹੇ ਵਿਚ ਤਿੰਨ ਉਪ ਮੰਡਲ, ਤਿੰਨ ਤਹਿਸੀਲਾਂ ਅਤੇ ਚਾਰ ਸੱਬ-ਤਹਿਸੀਲਾਂ ਹਨ। ਇਥੇ 11 ਨਗਰ, 518 ਆਬਾਦ ਅਤੇ 10 ਗੈਰ-ਆਬਾਦ ਪਿੰਡ ਹਨ ਜੋ ਕਿ 9 ਖੰਡ ਵਿਕਾਸ ਦੇ ਘੇਰੇ ਵਿਚ ਆਉਂਦੇ ਹਨ।

3. ਰਕਬਾ ਅਤੇ ਆਬਾਦੀ :

ਜ਼ਿਲ੍ਹੇ ਦਾ ਰਕਬਾ 5,511 ਵਰਗ ਕਿਲੋਮੀਟਰ ਹੈ, ਜਿਸ ਦੀ ਕਿ ਸਾਲ, 1973-74 ਦੀ ਅਨੁਮਾਨਿਤ ਆਬਾਦੀ 10.87 ਲੱਖ ਬਣਦੀ ਹੈ। ਜੱਦ ਕਿ ਸਾਲ 1971 ਦੀ ਮਰਦਮ-ਸੂਮਾਰੀ ਅਨੁਸਾਰ ਜ਼ਿਲ੍ਹੇ ਦੀ ਵਸੋਂ ਦੀ ਘਣਤਾ 185 ਬਣਦੀ ਸੀ। 1971 ਦੀ ਮਰਦਮ-ਸੂਮਾਰੀ ਅਨੁਸਾਰ ਜ਼ਿਲ੍ਹੇ ਦੀ ਵਸੋਂ ਦੀ ਘਣਤਾ 185 ਬਣਦੀ ਸੀ। ਇਸ ਦੇ ਮੁਕਾਬਲੇ ਵਿਚ ਰਾਜ ਪੱਧਰ ਦੇ ਅੰਕੜੇ 269 ਸਨ। ਕੁਲ ਆਬਾਦੀ ਦਾ 82% ਭਾਗ ਪਿੰਡਾਂ ਵਿਚ ਵਰਹਿੰਦਾ ਹੈ ਜੱਦ ਕਿ ਇਸ ਦੇ ਮੁਕਾਬਲੇ ਵਿਚ ਰਾਜ ਪੱਧਰ ਤੇ 76% ਹੈ। ਇਸ ਜ਼ਿਲ੍ਹੇ ਵਿਚ, ਪੰਜਾਬ ਰਾਜ ਵਿਚ ਹਜ਼ਾਰ ਪੁਰਸ਼ਾਂ ਪਿਛੇ 865 ਇਸਤਰੀਆਂ ਦੇ ਮੁਕਾਬਲੇ 1000 ਪੁਰਸ਼ਾਂ ਪਿਛੇ 851 ਇਸਤਰੀਆਂ

ਹਨ। ਜ਼ਿਲੇ ਵਿਚ ਰਿਹਾਇਸ਼ੀ ਮਕਾਨਾਂ ਦੀ ਰਿਣਡੀ 1,54,360 ਸੀ ਅਤੇ ਪ੍ਰਤੀ ਮਕਾਨ ਵਿਚ ਵਸਦੇ ਲੋਕਾਂ ਦੀ ਗਿਣਤੀ 7 ਬਣਦੀ ਸੀ। ਜ਼ਿਲੇ ਦੀ ਕੁਲ ਆਬਾਦੀ ਵਿਚੋਂ 30.9%, ਕਾਮੇ ਹਨ। ਇਸ ਦੇ ਮੁਕਾਬਲੇ ਰਾਜ ਪੱਧਰ ਤੇ ਇਹ ਪ੍ਰਤੀਸ਼ਤਤਾ 28.9 ਸੀ। ਇਸ ਜ਼ਿਲੇ ਵਿਚ, ਪੰਜਾਬ ਰਾਜ ਵਿਚੋਂ ਕੁਲ ਆਬਾਦੀ ਵਿਚੋਂ ਅਨੁਸ਼ਠਿਤ ਜਾਤੀਆਂ ਦੀ ਪ੍ਰਤੀਸ਼ਤਤਾ 24.7 ਦੇ ਮੁਕਾਬਲੇ 25.8% ਬਣਦੀ ਹੈ।

4. ਖਤੀਬਾੜੀ :

ਉ. ਭੋਂ ਵਰਤੋਂ :-

ਸਾਲ 1973-74 ਦੇ ਦੋਰਾਨ ਭੋਂ ਵਰਤੋਂ ਨੂੰ ਦਰਸਾਉਂਦੇ ਹੋਏ ਰਕਬੇ ਦੀ ਸ੍ਰੋਟੀ ਵੰਡ ਤੋਂ ਪਤਾ ਚਲਦਾ ਹੈ ਕਿ 553 ਹਜ਼ਾਰ ਹੈਕਟੇਅਰ ਰਕਬੇ ਵਿਚੋਂ ਨਿਰੋਲ ਬੀਜਿਆ ਰਕਬਾ 511.2 ਹਜ਼ਾਰ ਹੈਕਟੇਅਰ (92.3%), ਵਣਾਂ ਅਧੀਨ 5.3 ਹਜ਼ਾਰ ਹੈਕਟੇਅਰ (1.0%) ਚਾਲੂ ਬਾਂਝ ਭੋਂ 1.1 ਹਜ਼ਾਰ ਹੈਕਟੇਅਰ (0.2)% ਭੋਂ ਜਿਹੜੀ ਕਾਸ਼ਤ ਲਈ ਪ੍ਰਾਪਤ ਨਹੀਂ ਸੀ 36 ਹਜ਼ਾਰ ਹੈਕਟੇਅਰ (6.5%) ਬਣਦਾ ਹੈ; ਫਸਲਾਂ ਅਧੀਨ ਕੁਲ ਰਕਬਾ (692.8 ਹਜ਼ਾਰ ਹੈਕਟੇਅਰ) ਨਿਰੋਲ ਬੀਜੇ ਰਕਬੇ ਦਾ 135.5% ਬਣਦਾ ਹੈ।

ਅ. ਸਿੰਚਾਈ

ਜ਼ਿਲੇ ਵਿਚ ਸਿੰਚਾਈ ਅਧੀਨ ਰਕਬਾ ਨਿਰੋਲ ਬੀਜੇ ਰਕਬੇ ਦੇ ਆਧਾਰ ਤੇ 67.6% ਬਣਦਾ ਹੈ। ਜਦੋਂ ਕਿ ਇਸ ਦੇ ਮੁਕਾਬਲੇ ਵਿਚ ਰਾਜ ਪੱਧਰ ਤੇ 72.4% ਹੈ। ਕੁਲ ਸਿੰਚਾਈ ਅਧੀਨ ਰਕਬੇ ਵਿਚੋਂ 75% ਰਕਬਾ ਨਹਿਰਾਂ ਰਾਹੀਂ ਅਤੇ ਥਾਵੀ ਰੱਹਿਦਾ 25% ਰਕਬਾ ਖੁਹਾਂ ਰਾਹੀਂ ਸਿੰਜਿਆ ਜਾਂਦਾ ਹੈ।

ਈ. ਕਰੋਪਿੰਗ ਪੈਟਰਨ :

ਦੋ ਫਸਲੀ ਹਰ ਸਾਲਾ, ਦੋ ਫਸਲੀ ਦੋ ਸਾਲਾ, ਇਕ ਫਸਲੀ ਹਰ ਸਾਲਾ, ਫਸਲਾਂ ਉਗਾਉਣ ਦਾ ਆਮ ਰਿਵਾਜ਼ ਹੈ। ਜ਼ਿਲੇ ਵਿਚ ਮੌਸਮ ਯਕੀਨੀ ਨਾਂ ਹੋਣ ਕਰਕੇ ਬਚਾਣੀ ਜਮੀਨ ਵਿਚ ਜਿਨਸਾਂ ਦੀ ਬਿਜਾਈ ਵਿਸ਼ੇਸ਼ ਕਰ ਪ੍ਰਸਿਧ ਹੈ।

ਅਨਾਜੀ ਫਸਲਾਂ ਵਿਚੋਂ ਕਣਕ ਅਤੇ ਬਾਜਰਾ ਮੁੱਖ ਫਸਲਾਂ ਹਨ। ਜ਼ਿਲੇ ਵਿਚ ਹੋਰ ਅਨਾਜੀ ਫਸਲਾਂ ਵਿਚੋਂ ਜੋ, ਜਵਾਰ, ਮੱਕੀ, ਅਤੇ ਚਾਵਲ ਦੀ ਬਿਜਾਈ ਕੀਤੀ ਜਾਂਦੀ ਹੈ। ਛੇਲੇ ਮਾਂਘ, ਮੂੰਗ, ਮੇਠ ਅਤੇ ਮਸਰ ਜ਼ਿਲੇ ਦੀਆਂ ਬੀਜਣ ਵਾਲੀਆਂ ਫਸਲਾਂ ਵਿਚੋਂ ਹਨ। ਦੇਸੀ

ਅਤੇ ਅਮਰੀਕਣ ਕਪਾਹ ਜ਼ਿਲੇ ਦੀ ਮਹੱਤਵਪੂਰਨ ਵਪਾਰਕ ਫਸਲ ਹੈ। ਸਾਲ 1973-74 ਦੇ ਦੌਰਾਨ ਕੁਲ ਫਸਲ ਅਧੀਨ ਰਕਬੇ ਵਿਚੋਂ 58.1% ਅਨਾਜ (ਅਨਾਜ ਅਤੇ ਦਾਲਾਂ) 7.6% ਤੇਲ ਬੀਜ ਅਤੇ 18.9% ਕਪਾਹ ਅਧੀਨ ਰਕਬਾ ਆਉਂਦਾ ਹੈ। ਪਿਛੇ ਕੁਝ ਸਾਂਲਾਂ ਦੇ ਅੰਕੜਿਆਂ ਦਾ ਮੁਕਾਬਲਾ ਕਰਣ ਤੋਂ ਪਤਾ ਲਗਦਾ ਹੈ ਕਿ ਜ਼ਿਲੇ ਵਿਚ ਕਪਾਹ ਅਤੇ ਤੇਲ ਬੀਜਾਂ ਅਧੀਨ ਰਕਬਾ ਵੱਧ ਰਿਹਾ ਹੈ ਜਦੋਂ ਕਿ ਗੰਨੇ ਅਧੀਨ ਰਕਬਾ ਘੱਟ ਰਿਹਾ ਹੈ। ਸਾਲ, 1973-74 ਦੇ ਦੌਰਾਨ ਕੁਲ ਫਸਲਾਂ ਅਧੀਨ ਰਕਬੇ ਵਿਚੋਂ ਇਕ ਤੋਂ ਵੱਧ ਬਾਰ ਬੀਜਿਆ ਰਕਬਾ 26.2 % ਨੋਟ ਕੀਤਾ ਗਿਆ।

ਸ. ਝਾੜ :

ਜ਼ਿਲੇ ਅਤੇ ਰਾਜ ਵਿਚ ਮੁੱਖ ਫਸਲਾਂ ਦਾ ਝਾੜ ਹੇਠ ਲਿਖਿਆਂ ਅੰਕੜਿਆਂ ਤੋਂ ਪਤਾ ਕੀਤਾ ਜਾ ਸਕਦਾ ਹੈ : -

**ਕ੍ਰਮ ਅੰਕ ਫਸਲ ਸਾਲ 1973-74 ਦੇ ਦੌਰਾਨ ਪ੍ਰਤੀ ਹੈਕਟਾਰ
ਝਾੜ (ਕਿਲੋ ਗਰਮਾ)**

ਬੰਦਿੰਡਾ	ਪੰਜਾਬ
1. ਕਣਕ	1,940
2. ਚਾਵਲ	2,466
3. ਜੌ	925
4. ਮੱਖੀ	1,261
5. ਛੋਲੇ	1,158
6. ਗੰਨਾ	4,200
7. ਕਪਾਹ (ਦੇਸੀ)	345
8. ਕਪਾਹ (ਅਮਰੀਕਣ)	433

5. ਮਾਰਕੀਟਿੰਗ :

ਜ਼ਿਲੇ ਵਿਚ 10 ਹੈਂਗੁਲੋਟਿੱਡ ਮਾਰਕੀਟ ਕਮੇਟੀਆਂ ਹਨ। ਅੱਸਤ ਅਨੁਸਾਰ ਪ੍ਰਤੀ ਮਾਰਕੀਟ ਅਧੀਨ 52 ਪਿੰਡ ਅਤੇ 555 ਵਰਗ ਕਿਲੋਮੀਟਰ ਰਕਬਾ ਆਉਂਦਾ ਹੈ।

6. ਸਹਿਕਾਰਿਤਾ :

ਸਾਲ 1973-74 ਦੇ ਦੌਰਾਨ ਸਾਰੀਆਂ ਕਿਸਮਾਂ ਦੀਆਂ ਸਹਿਕਾਰੀ ਸਭਾਵਾਂ ਦੀ ਗਿਣਤੀ 1297 ਸੀ। ਜਿਨ੍ਹਾਂ ਦੀ ਸਦਿਯਸਤਾ 1.35 ਲੱਖ ਸੀ। ਇਨ੍ਹਾਂ ਸਭਾਵਾਂ ਵਿਚੋਂ 643 ਖੇਤੀ-ਬਾਜ਼ੀ ਕਰਜ਼ਾ ਸਭਾਵਾਂ ਸਨ, ਇਨ੍ਹਾਂ ਦੀ ਮੈਂਬਰਸ਼ਿਪ 85 ਹਜ਼ਾਰ ਸੀ, ਇਨ੍ਹਾਂ ਸਭਾਵਾਂ ਅਧੀਨ ਜ਼ਿਲੇ ਦੀ 48% ਪੇਂਡੂ ਆਬਾਦੀ ਆਉਂਦੀ ਹੈ ਜਦੋਂ ਕਿ ਇਸ ਦੇ ਮੁਕਾਬਲੇ ਵਿਚ ਰਾਜ ਪੱਧਰਤੇ 88% ਬਣਦੀ ਹੈ। ਸਾਲ, 1973-74 ਦੇ ਦੌਰਾਨ ਇਨ੍ਹਾਂ ਸਭਾਵਾਂ ਦੀ ਚਾਲੂ ਪ੍ਰੈਸ਼ਨ 3.49 ਕਰੋੜ ਰੁਪਏ ਸੀ। ਸਾਲ 1973-74 ਦੇ ਦੌਰਾਨ ਇਨ੍ਹਾਂ ਸਭਾਵਾਂ ਨੇ 3.23 ਕਰੋੜ ਰੁਪਏ ਦੀ ਰਕਮ ਦੇ ਕਰਜ਼ੇ ਵੰਡ ਜੋ ਕਿ ਪ੍ਰਤੀ ਮੈਂਬਰ ਦੇ ਹਿੱਸੇ ਵਿਚ 380 ਰੁਪਏ ਬਣਦੇ ਹਨ। ਇਸ ਦੇ ਮੁਕਾਬਲੇ ਵਿਚ ਰਾਜ ਪੱਧਰ ਤੇ ਇਹ ਅੰਕੜੇ 379 ਰੁਪਏ ਸੀ। ਸਾਲ ਦੇ ਅਤੇ 2.0 ਕਰੋੜ ਰੁਪਏ ਦੇ ਕਰਜ਼ੇ ਮੈਂਬਰਾਂ ਕੋਲੋਂ ਉਗਰਾਹੇ ਜਾਣੇ ਸਨ।

ਸਾਲ 1973-74 ਦੇ ਦੌਰਾਨ 43 ਸਾਂਝੀ ਵਾਹੀਕਾਰੀ ਸਭਾਵਾਂ, 49 ਮਜ਼ਦੂਰ ਉਸਾਰੀ ਸਭਾਵਾਂ ਸਨ, ਜਿਨ੍ਹਾਂ ਦੀ ਕਰਮਵਾਰ ਸਦਿਯਸਤਾ 991 ਅਤੇ 3,686 ਸੀ।

7. ਪਸੂ ਪਾਲਣ :

ਸਾਲ 1973-74 ਦੇ ਦੌਰਾਨ ਜ਼ਿਲੇ ਵਿਚ 21 ਡੇਗਰ ਹਸਪਤਾਲ ਅਤੇ 28 ਡਿਸਪੈਸਟਰੀਆਂ ਸਨ। ਜ਼ਿਲੇ ਵਿਚ 100 ਪਿੰਡ ਅਤੇ 100 ਵਰਗ ਕਿਲੋਮੀਟਰ ਪਿੰਡੇ ਪਸੂ ਚਕਿਤਸਾ ਸੰਸਥਾਵਾਂ ਦੀ ਗਿਣਤੀ 9.5 ਅਤੇ 0.9 ਬਣਦੀ ਸੀ। ਜਦੋਂ ਕਿ ਰਾਜ ਪੱਧਰ ਤੇ ਇਹ ਅੰਕੜੇ 4.4 ਅਤੇ 1.6 ਬਣਦੇ ਸਨ। ਅੱਸਤ ਅਨੁਸਾਰ ਇਕ ਪਸੂ ਚਕਿਤਸਾ ਸੰਸਥਾਂ 16 ਹਜ਼ਾਰ ਪਸੂਆਂ ਦੀ ਸੇਵਾ ਕਰਦੀ ਸੀ ਜੋ ਕਿ ਲਗਭਗ ਰਾਜ ਪੱਧਰ ਦੇ ਅੰਕਿਤਾਂ ਦੇ ਬਰਾਬਰ ਸੀ। 31 ਮਾਰਚ, 1974 ਨੂੰ ਜ਼ਿਲੇ ਵਿਚ 2 ਮਸਨੂਈ ਵੀਰਜ਼ ਸੌਜਨ ਕੇਂਦਰ ਸਥਾਪਤ ਸਨ।

8. ਸੜਕਾਂ :

ਸਾਲ 1973-74 ਦੇ ਦੌਰਾਨ ਜ਼ਿਲੇ ਵਿਚ ਪੱਕੀਆਂ ਅਤੇ ਕੱਚੀਆਂ ਸੜਕਾਂ ਦੀ ਕੁਲ ਲੰਬਾਈ ਕਮਵਾਰ 1,673 ਕਿਲੋਮੀਟਰ ਅਤੇ 298 ਕਿਲੋਮੀਟਰ ਸੀ। 100

ਵਰਗ ਕਿਲੋਮੀਟਰ ਪਿਛੇ ਪੱਕੀਆਂ ਅਤੇ ਕੱਚੀਆਂ ਸੜਕਾਂ ਦੀ ਲੰਬਾਈ ਕ੍ਰਮਵਾਰ 30 ਕਿਲੋਮੀਟਰ ਅਤੇ 5 ਕਿਲੋਮੀਟਰ ਬਣਦੀ ਸੀ ।

9. ਬਿਜਲੀ :

31 ਮਾਰਚ, 1974 ਨੂੰ ਜ਼ਿਲੇ ਦੇ ਕੁਲ ਪਿੰਡਾਂ ਵਿਚੋਂ 33.6% (174 ਪਿੰਡ) ਬਿਜਲੀ ਕਰਨ ਹੋ ਚੁਕੇ ਸਨ ਬਠਿੰਡਾ ਜ਼ਿਲੇ ਵਿਚ ਬਿਜਲੀਕਰਨ ਹੋਏ ਪਿੰਡਾਂ ਦੀ ਪ੍ਰਤੀਸ਼ਤਤਾ ਰਾਜ ਵਿਚ ਸੱਭ ਤੋਂ ਘੱਟ ਹੈ ।

10. ਉਦਯੋਗ :

ਉਦਯੋਗ ਪੱਖ ਤੋਂ ਬਠਿੰਡਾ ਜ਼ਿਲਾ ਰਾਜ ਵਿਚ ਕੋਈ ਵਿਸ਼ੇਸ਼ ਥਾਂ ਨਹੀਂ ਰਖਦਾ । ਇਸ ਜ਼ਿਲੇ ਵਿਚ ਕੇਵਲ 137 ਰਜਿਸਟਰਡ ਕਾਰਖਾਨੇ ਚਲ ਰਹੇ ਸਨ ਜਿਨ੍ਹਾਂ ਵਿਚ 1701 ਐਸਤ ਕਾਮੇ ਲਗੇ ਹੋਏ ਸਨ । ਸਾਲ 1973 ਦੇ ਦੌਰਾਨ 44 ਲਕੜੀ ਅਤੇ ਕਾਰਕ (ਫਰਨੀਚਰ ਤੋਂ ਸਿਵਾਏ) ਰਜਿਸਟਰਡ ਕਾਰਖਾਨੇ ਚਲ ਰਹੇ ਸਨ, ਜਿਨ੍ਹਾਂ ਵਿਚ ਐਸਤ ਕਾਮਿਆਂ ਦੀ ਗਿਣਤੀ 119 ਸੀ । ਜ਼ਿਲੇ ਵਿਚ ਮਸ਼ੀਨ ਉਤਪਾਦਨ, ਮੁਢਲੀਆਂ ਧਾਤਾਂ, ਰਸਾਇਣਕ ਉਤਪਾਦਨ, ਬਿਜਲੀ ਦੀ ਮਸ਼ੀਨ ਤੇ ਸਮਾਨ ਯੰਤਰ ਤੇ ਸਪਲਾਈ, ਕਾਗਜ਼ ਅਤੇ ਕਾਗਜ਼ ਦੀਆਂ ਬਣੀਆਂ ਵਸਤੂਆਂ, ਛਾਪਾਈ, ਪ੍ਰਕਾਸ਼ਨ ਤੇ ਸਬੰਧਿਤ ਉਤਪਾਦਨ ਅਤੇ ਕਪਾਹ ਵੇਲਣੀਆਂ ਅਤੇ ਗਠਾਂ ਬਣਨਾਂ ਆਦਿ ਹੋਰ ਉਦਯੋਗਕ ਉਤਪਾਦਨ ਵਿਚ ਆਉਂਦੇ ਹਨ ।

11. ਸਿਖਿਆ :

1971 ਦੀ ਮਰਦਮ ਸੁਮਾਰੀ ਅਨੁਸਾਰ ਜ਼ਿਲੇ ਵਿਚ ਪੜ੍ਹੇ ਲਿਖੇ ਦੀ ਪ੍ਰਤੀ ਸ਼ਤਤਾਂ 22.4 ਸੀ ਜਦੋਂ ਕਿ ਰਾਜ ਪੱਧਰ ਤੇ ਇਹ ਪ੍ਰਤੀਸ਼ਤਤਾ 33.7 ਸੀ । 15 ਮਈ, 1974 ਨੂੰ ਜ਼ਿਲੇ ਵਿਚ 8 ਕਾਲਜ, 103 ਹਾਈ ਅਤੇ ਹਾਇਰ ਸਕੱਡਰੀ ਸਕੂਲ, 70 ਮਿਡਲ ਸਕੂਲ ਅਤੇ 415 ਪ੍ਰਾਇਮਰੀ ਸਕੂਲ ਚਲ ਰਹੇ ਸਨ । ਸਾਲ 1973-74 ਦੇ ਦੌਰਾਨ ਜ਼ਿਲੇ ਵਿਚ ਹਰ 1,823 ਵਿਅਕਤੀਆਂ ਪਿਛੇ 1 ਸਿਖਿਆ ਸੰਸਥਾ ਆਉਂਦੀ ਸੀ ।

12. ਮੈਡੀਕਲ ਅਤੇ ਸਿਹਤ

ਸਾਲ 1973 ਦੇ ਦੌਰਾਨ ਜ਼ਿਲੇ ਵਿਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ 40 ਹਸਪਤਾਲ ਅਤੇ ਡਿਸਪਾਚਰੀਆਂ ਜਿਨ੍ਹਾਂ ਵਿਚ 330 ਬੈਡ ਸਨ, ਸੇਵਾ ਕਰ ਰਹੀਆਂ ਸਨ । ਸਾਲ, 1972-73 ਵਿਚ ਪ੍ਰਤੀ ਮੈਡੀਕਲ ਸੰਸਥਾ ਪ੍ਰਤੀ ਬੈਡ ਅਤੇ ਪ੍ਰਤੀ ਡਾਕਟਰ ਅਨੁਸਾਰ ਆਬਾਦੀ ਕ੍ਰਮਵਾਰ 25,780 ; 3,300 ; ਅਤੇ 6,020 ; ਬਣਦੀ ਸੀ ਜਦੋਂ ਕਿ ਪੰਜਾਬ ਵਿਚ ਇਹ ਅੰਕੜੇ ਕ੍ਰਮਵਾਰ 23,564 ; 1,381 ; ਅਤੇ 2,514 ; ਸਨ । ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਜ਼ਿਲੇ ਵਿਚ ਰਾਜ ਦੇ ਮੁਕਾਬਲੇ ਮੈਡੀਕਲ ਸਹਲਤਾਂ ਘੱਟ ਹਨ ।

SOCIO-ECONOMIC REVIEW OF BHATINDA DISTRICT

Physical Features:—The district does not have any striking natural features. It is an aluvial plain and the land in the greater part of the district is sandy. Major varieties of soil in the district are clay-loam, loam, sandyloam, sandy and sand dunes. There is no major river flowing in the district. However, the Ghaggar runs through the southern strip of Mansa Tehsil and then averts into Hissar district where it is known as 'Nali'. The district falls in the south-dry region of Punjab and its weather is greatly influenced by the sand and dust storms of Rajasthan desert. The district has a very hot summer. Mild rainy season and dry but bracing winter.

2. Administrative set-up:—Bhatinda consists of 3 Sub-Divisions, 3 Tehsils and 4 Sub-Tehsils. There are 11 towns, 518 inhabited and 10 uninhabited villages covered by 9 Community Development Blocks.

3. Area and Population:—Total area of the district is 5,551 square kilometres with an estimated population of 10.87 lakhs (mid-year estimate) in 1973-74, whereas it was 10.25 lakhs according to 1971 census. According to Census of India, 1971, the density of population works out to 185 per square kilometre as against 269 of the State as a whole. 82 percent of the total population resides in rural area as against 76% in the case of the State. The number of female per thousand of male was 851 in the district while it was 865 in the State as a whole. There were 1,54,301 occupied residential houses and the number of persons per occupied census house was 7. The ratio of workers was 30.9— of the total population as against 28.9% in case of State. Scheduled castes as percentage of total population were 25.8 as against 24.7 in the State.

4. Agriculture:—

(a) Land Utilisation:—Classification of the area of the district according to 1973-74 figures reveals that out of 553.6 thousand hectare of geographical area, net area sown accounts for 511.2 thousand hectares (i.e. 92.3 per cent); Forest 5.3 thousand hectares (i.e. 1.0%); current fallows 1.1 thousand hectares (i.e. 0.2 per cent); and land not available for cultivation is 36.0 thousand hectares (i.e. 6.5 per cent). Total cropped area (692.8 thousand) is 135.5 per cent of the net sown area.

(b) Irrigation:—67.6 per cent of the net area sown of the district is under irrigation as compared to 72.4 percent in respect of

the State. Canals irrigate more than 75 per cent and the wells irrigate the remaining 25 per cent of the total irrigated area.

(c) **Cropping Pattern:**—Three systems of cropping are in vogue: Dofasli Harsala, Dofasli Dosala and Eksali Harsala. Mixed crops are quite familiar particularly in "BARANI" tracts to provide against the uncertainty of weather.

Among foodgrains, wheat and bajra are the important crops and barley, jowar, maize and rice are the other cereals cultivated in the district. Among pulses grown in the district are gram, mash, moong, moth and massar. Cotton (both American and Desi) is the most important commercial crop of the district. In 1973-74, 58.1 per cent of the total cropped area was under food grains (Cereals and Pulses). 7.6 per cent under oilseeds and 18.9 per cent under cotton. The study with the previous few years reveals that the area under cotton and oilseeds is increasing and that under sugarcane is decreasing in the district. It was noted that 26.2 per cent of the total cropped area was double cropped during 1973-74.

(d) **Yields:**—An idea of the yields per hectare of the principal crops in the district *vis-a-vis* the State can be had from the following figures:

Crop	Average yield per Hectare in kilograms (1973-74)	
	Bhatinda	Punjab
1 Wheat	1,940	2,216
2 Rice	2,466	2,287
3 Barley	925	855
4 Maize	1,261	1,348
5 Gram	1,158	896
6 Sugarcane	4,200	5,289
7 Cotton Desi	345	303
8 Cotton American	433	430

5. Marketing:— There are ten regulated markets in the district. On an average a regulated market covers 52 villages and an area of 555 Sq. Km.

6. Co-operation:— There were 1,297 co-operative societies with the membership of 1.35 lakhs in 1973-74. Out of these 643 were agricultural credit service societies with a membership of 85 thousand. These societies covered 48 per cent of the rural population as against 88% in the State. The total working capital of these societies in 1973-74 was 3.49 crores. These societies advance Rs. 3.23 crores as loans during 1973-74 which works out to Rs. 380 per member as against Rs. 379 for the State. At the close of the year Rs. 2.0 crores were still outstanding against the members.

There were 43 co-operative farming societies and 49 labour and construction societies with the membership of 991 and 3,686, respectively in 1973-74.

7. Animal Husbandry:— There were 21 veterinary hospital and 28 permanent outlying dispensaries in the district in 1973-74. There were 9.5 institutions per hundred inhabited villages and 0.9 per 100 square kilometers as against 4.4 and 1.6 in case of Punjab respectively. On an average an institution served about 16 thousand livestock. It is almost equal to the State as a whole. There were two artificial insemination centres in the district on 31st March, 1974.

8. Roads:— In 1973-74, the length of metalled roads was 1,673 kilometres and those of un-metalled 298 kilometres. There were 30 kilometres of metalled roads and 5 kilometres of un-metalled roads per 100 square kilometre of area.

9. Electricity:— Over all 33.6 per cent of villages (i.e. 174 villages) of the district were electrified on 31st March, 1974. The percentage of villages electrified in Bhatinda District is the lowest in Punjab.

10. Industries:— From Industrial point of view Bhatinda District is not very much important in the State. It had only 137 registered working factories employing 1701 average number of workers. There were 44 registered working factories of wood and cork (except furniture employing 119 average number of workers during the year 1973. Manufacture of machinery, basic metals, chemical products, electrical machinery apparatus and appliances and printing, publishing and allied works and cotton ginning and pressing were the other industrial products of the district.

11. Education:— According to 1971-Census figures the literate persons formed 22.4 per cent of the total population in the district as against 33.7 per cent of the State. There were 8 colleges , 103 high/higher secondary schools, 70 middle schools and 415 primary schools in the district as on 15th May, 1974. There was one educational institution for every 1,823 persons in the district in 1973-74.

12. Medical and Health:—40 Hospitals and dispensaries with 330 beds were serving the rural and urban areas of the district in 1973. In 1972, Population served per institution, per bed and per doctor was 25,780; 3,300 and 6,020 in the district as against 23,564; 1,381 and 2,514 in case of Punjab, respectively. This shows that the district has poor medical facilities than the State as a whole.

ਸੈਕਸ਼ਨ 1

ਰਕਬਾ ਅਤੇ ਆਬਾਦੀ

ਇਸ ਸੈਕਸ਼ਨ ਵਿਚ ਜ਼ਿਲ੍ਹਾ ਬਠਿੰਡਾ ਦੇ ਤਹਿਸੀਲਵਾਰ ਰਕਬਾ ਅਤੇ ਆਬਾਦੀ ਦੇ ਅਕੱਤ 1971 ਦੀ ਮਰਦਮ ਸੁਮਾਰੀ ਅਨੁਸਾਰ ਦਿੱਤੇ ਗਏ ਹਨ।

ਰਕਬੇ ਦੇ ਅੰਕੜੇ ਰਾਜ ਅੰਕਤਾ ਸਾਰ ਦੀ ਸਾਰਣੀ ਨੰ: 1.3 ਵਿੱਚੋਂ ਲਈ ਗਏ ਹਨ।

ਜ਼ਿਲ੍ਹਾ ਅਤੇ ਤਹਿਸੀਲਾਂ ਦੀਆਂ ਪ੍ਰਸ਼ਾਸਨੀ ਸਰਹੱਦਾਂ ਵਿਚ ਤਬਦੀਲੀ ਹੋਈ ਹੈ। ਡੇਟੇ ਨੂੰ ਪੇਸ਼ ਕਰਨ ਲੱਗਿਆਂ ਸਾਰੀਆਂ ਤਬਦੀਲੀਆਂ ਨੂੰ 31 ਮਾਰਚ, 1975 ਤੱਕ ਧਿਆਨ ਵਿੱਚ ਰੱਖਿਆ ਗਿਆ ਹੈ।

ਸਾਰਣੀ 1.1 ਤਹਿਸੀਲ ਵਾਰ 1961--1971 ਦੇ ਦਰਮਿਆਨ ਆਬਾਦੀ ਵਿਚ ਵਾਪਾ ਦਰਸਾਉਂਦੀ ਹੈ।

ਸਾਰਣੀ 1.2 ਵਿਚ ਤਹਿਸੀਲ ਵਾਰ ਆਬਾਦੀ ਅਤੇ ਬੇਚਰਾਗ ਪਿੰਡਾਂ ਦੀ ਗਿਣਤੀ ਅਤੇ ਸ਼ਹਿਰਾਂ ਦੀ ਗਿਣਤੀ 1971 ਦੀ ਮਰਦਮ ਸੁਮਾਰੀ ਅਨੁਸਾਰ ਵਿਖਾਈ ਗਈ ਹੈ।

ਸਾਰਣੀ 1.3 ਅਤੇ 1.4 ਵਿੱਚ ਜ਼ਿਲ੍ਹਾ ਬਠਿੰਡਾ ਵਿੱਚ ਮਰਦਮ ਸੁਮਾਰੀ 1971 ਅਨੁਸਾਰ ਰਕਬਾ ਅਤੇ ਲਿੰਗ ਵਾਰ ਆਬਾਦੀ ਦੇ ਅੰਕੜੇ ਦਿੱਤੇ ਗਏ ਹਨ। ਪੁਰਸਾਂ ਦੀ ਗਿਣਤੀ ਪ੍ਰਤੀ ਕਿਲੋ ਮੀਟਰ ਅਤੇ ਔਰਤਾਂ ਦੀ ਗਿਣਤੀ 1,000 ਪੁਰਸਾਂ ਪਿਛੇ ਦਿਤੀ ਗਈ ਹੈ।

ਸਾਰਣੀ 1.5 ਵਿੱਚ ਜ਼ਿਲ੍ਹਾ ਬਠਿੰਡਾ ਦੀ 1971 ਦੀ ਮਰਦਮ ਸੁਮਾਰੀ ਅਨੁਸਾਰ ਉਮਰ ਗਰੂਪ ਅਨੁਸਾਰ ਆਬਾਦੀ ਦਿੱਤੀ ਗਈ ਹੈ।

ਸਾਰਣੀ 1.6 ਜ਼ਿਲ੍ਹਾ ਬਠਿੰਡਾ ਲਈ 1971 ਦੀ ਮਰਦਮ ਸੁਮਾਰੀ ਅਨੁਸਾਰ ਰਿਹਾਇਸ਼ੀ ਮਕਾਨਾਂ ਦੀ ਗਿਣਤੀ ਅਤੇ ਇਕ ਮਕਾਨ ਵਿੱਚ ਵਸਦੇ ਲੋਕਾਂ ਦੀ ਐਸਤ ਗਿਣਤੀ ਦਰਸਾਉਂਦੀ ਹੈ।

ਸਾਰਣੀ ਨੰ. 1.7 ਜ਼ਿਲ੍ਹਾ ਬਠਿੰਡਾ ਵਿਚ 1971 ਲਈ ਵੱਖ ਵੱਖ ਆਬਾਦੀ ਦੇ ਰੋਂਜਾਂ ਅਨੁਸਾਰ ਪਿੰਡਾਂ ਦੀ ਗਿਣਤੀ ਦਰਸਾਉਂਦੀ ਹੈ।

ਸਾਰਣੀ 1.8 ਅਤੇ 1.9 ਵਿੱਚ ਸਾਲ 1971 ਲਈ ਜ਼ਿਲ੍ਹਾ ਬਠਿੰਡਾ ਵਿੱਚ ਲਿੰਗ ਵਾਰ ਅਤੇ ਤਹਿਸੀਲ ਵਾਰ ਕਾਮਿਆਂ ਅਤੇ ਗੈਰ-ਕਾਮਿਆਂ ਦੀ ਗਿਣਤੀ ਅਤੇ ਕਾਮਿਆਂ ਦੀ ਨੌਜ਼ਿਤੀ ਵਰਗਾਂ ਅਨੁਸਾਰ ਸ੍ਰੋਣੀ ਵਾਰ ਵੰਡ ਕੀਤੀ ਗਈ ਹੈ।

ਸਾਰਣੀ ਨੰ: 1.10 ਜ਼ਿਲ੍ਹਾ ਬਠਿੰਡਾ ਵਿੱਚ ਸਾਲ 1971 ਲਈ ਤਹਿਸੀਲ ਵਾਰ ਅਨੁ-ਸੁਚਿਤ ਜਾਤੀਆਂ ਦੀ ਰਕਬੇ ਅਤੇ ਲਿੰਗ ਅਨੁਸਾਰ ਆਬਾਈ ਦਿਤੀ ਗਈ ਹੈ।

ਸਾਰਣੀ 1.11 ਵਿੱਚ ਸਾਲ 1971 ਲਈ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਵਾਰ ਰਕਬੇ ਅਨੁ-ਸਾਰ ਅਤੇ ਲਿੰਗ ਵਾਰ ਸਾਖਰਤਾ ਦਿੱਤੀ ਗਈ ਹੈ।

ਸਾਰਣੀ 1.12 ਵਿੱਚ 1901 ਤੋਂ ਲੈ ਕੇ ਜ਼ਿਲ੍ਹਾ ਬਠਿੰਡਾ ਵਿੱਚ ਕਸ਼ਿਆਂ ਦੀ ਆਬਾਈ ਵਿੱਚ ਪ੍ਰਵਿਰਤੀ ਵਿਖਾਈ ਗਈ ਹੈ।

ਸਾਰਣੀ 1.13 ਅਰਥ ਅਤੇ ਅੰਕੜਾ ਸੰਗਠਨ ਪੰਜਾਬ ਨੇ ਸਾਲ 1980-81 ਤਕ ਅਨੁ-ਮਾਨਤ ਆਬਾਈ ਦੇ ਅੰਕੜੇ ਤਿਆਰ ਕੀਤੇ ਹਨ। ਇਸ ਸਾਰਣੀ ਵਿੱਚ ਤਹਿਸੀਲ ਵਾਰ ਅੰਕੜੇ 1971 ਦੀ ਮਰਦਮ ਸੁਮਾਰੀ ਦੇ ਅਨੁਪਾਤ ਤੇ ਤਿਆਰ ਕੀਤੇ ਗਏ ਹਨ।

ਸਾਰਣੀ 1.14 ਵਿੱਚ ਪੰਜਾਬ ਰਾਜ ਦੇ ਜ਼ਿਲ੍ਹਾ ਵਾਰ ਲਿੰਗ ਵਾਰ 1971 ਦੀ ਮਰਦਮ-ਸੁਮਾਰੀ ਅਨੁਸਾਰ ਅੰਕੜੇ ਦਿਤੇ ਗਏ ਹਨ।

SECTION I

Area and Population

This section contains data relating to Area and Population of Bhatinda district according to 1971 Census. Figures have been given Tehsil-wise.

The Area figures have been taken from Table No. 1.3 of State Statistical Abstract —1974.

There have been changes in the jurisdiction of Tehsil and district boundaries. All the changes upto 31st March, 1975 have been taken into consideration in presentation of data.

Table 1.1. shows tehsil-wise population growth during 1961—1971.

Table 1.2. gives Tehsil-wise number of villages, un-inhabited inhabited and number of Towns according to 1971 Census.

Table 1.3 1.4 depicts Area Sex-wise and Area wise population of Bhatinda district according to 1971 census. Persons per square kilo-metre and number of females per 1000 males have also been given.

Table 1.5 Sex-wise and area wise 1971 census population in Bhatinda district according to various Age groups have been given in this table.

Table 1.6 presents number of occupied Residential Houses and number of house holds in Bhatinda district.

Table 1.7 shows the number and population of villages according to various population ranges in Bhatinda district for 1971 Census.

Table 1.8 and 1.9 depicts sex-wise number of workers and non-workers and also classification of working force into nine industrial categories in Bhatinda district (Tehsilwise) for 1971 Census.

Table 1.10 shows sex-wise and area wise number of scheduled castes according to 1971 Census for each tehsil of Bhatinda district.

Table 1.11 classifies the number of literates according to area-wise and sex-wise in the various tehsils of Bhatinda District according to 1971 Census.

Table 1.12 shows the trend in population since 1901 of all the towns of Bhatinda District.

Table 1.13. Economic and Statistical Organisation Punjab has projected population upto the year, 1980-1981. In this table tehsil-wise figures have been worked out in the same ratio as they constitute in the 1971 Census.

Table 1.14 In this table sex wise and area wise 1971 Census population figures for each district have been given.

1. ਰਕਬਾ ਅਤੇ ਆਬਾਦੀ

1. Area and Population

1961 ਤੋਂ ਆਬਾਦੀ ਵਿੱਚ ਤਹਿਸੀਲਵਾਰ ਵਾਧਾ

Increase in population since 1961 by Tehsils ਨੰ: No. 1.1

ਤਹਿਸੀਲ Tehsil	ਆਬਾਦੀ Popula- tion 1971	ਆਬਾਦੀ Popula- tion 1961	ਆਬਾਦੀ ਵਿੱਚੋਂ ਘਾਟਾ/ਵਾਧਾ Vari- ation in Popu- lation 1961-- 1971	1961 ਦੀ ਆਬਾਦੀ ਵਿੱਚ ਹੋਏ ਵਾਧੇ ਦੀ ਪ੍ਰਤੀਸ਼ਤਤਾ Percent- age inc- crease over 1961
1	2	3	4	5
ਬਠਿੰਡਾ Bhatinda	...	4,54,490	3,70,052	+ 84,438 22.8
ਮਾਨਸਾ Mansa	...	4,02,099	3,20,803	+ 81,296 25.3
ਫੁਲ Phul	...	1,68,682	1,37,565	+ 31,117 22.6
ਜੇੜ	...	10,25,271	8,28,420	1,96,851 23.8
Total				

ਨੋਟ:-ਪਿੰਡ ਪਿਊਰੀ ਫਰੀਦਕੋਟ ਜ਼ਿਲ੍ਹੇ ਵਿੱਚ ਸਾਮਿਲ ਹੋਣ ਕਾਰਨ ਟੇਬਲ 1.1 ਤੋਂ 1.14 ਤੱਕ
ਦੀ ਸੂਚਨਾ ਰਾਜ ਅੰਕੜਾ ਸਾਰਾ ਨਾਲ ਨਹੀਂ ਮਿਲਦੀ।

Note :—The figures of Table 1.1 to 1.14 do not tally with the Figures given in State Statistical Abstracts due to the transfer of village Peori from Bhatinda to Faridkot District.

ਸਾਧਨ .—ਭਾਰਤ ਦੀ 1971 ਦੀ ਮਰਦਮਸ਼ਮਾਰੀ।

Source : Census of India, 1971.

1. ਰਕਬਾ ਅਤੇ ਆਬਾਦੀ

1. Area and Population

1971 ਦੀ ਮਰਦਮ ਸ਼ੁਮਾਰੀ ਅਨੁਸਾਰ ਜ਼ਿਲ੍ਹੇ ਵਿੱਚ ਪਿੰਡਾਂ ਦੀ ਸੰਖਿਆ

Number of villages in the District according to 1971
Census

ਨੰ: No. 1.2

ਤਹਿਸੀਲ Tehsil	ਅਧਿਕਾਰ ਬੇਤਰ ਸੂਬੇਆਂ ਵਿੱਚ ਦਰਜ ਪਿੰਡਾਂ ਦੀ ਕੁੱਲ ਸੰਖਿਆ	ਬੇਚਰਾਂਗ ਪਿੰਡਾਂ ਦੀ ਗਿਣਤੀ Number of unin- habited Mauzas	ਆਬਾਦ ਪਿੰਡਾਂ ਦੀ ਗਿਣਤੀ Number of inha- bited Mauzas	ਗਸ਼ਿਆਂ ਦੀ ਗਿਣਤੀ Number of Towns Mauzas
Total Number of Mau- zas borne on the Juris- diction lists	1	2	3	4
	5			
ਬਠਿੰਡਾ Bhatinda	...	216	6	203
ਮਾਨਸਾ Mansa	...	244	4	239
ਫੁਲ Phul	...	76	—	76
ਜੋਤ Total	...	536	10	518
			11	

ਸਾਧਨ:- ਭਾਰਤ ਦੀ 1971 ਦੀ ਮਰਦਮ ਸ਼ੁਮਾਰੀ
Source : Census of India, 1971.

I. રાજ્ય અને આવાસી
 I. Area and Population
 અનુમતિલભાર રાજ્ય આવાસી: 1971
 Area and Population by Tehsils. 1971

નો. 1.3

અધિકોષ Tehsil	Population 1971				હજાર (1000 પુરુષ નિષે દિશાવર્તા Females per square (1,000) kilo- metres (1971)		
	દરળા કિલો- મીટરાં વિચ રાજ્ય (1971)	પુરુષ Male	સ્ત્રીઓ Female	સ્ત્રી Total	વિન્દે કિલોમીટર પિછે વિન્દે દિશાવર્તા Persons per square	6	7
બાઠિંડા	2,500	245,342	209,148	454,490	182	852	852
માનસ	2,168	217,069	185,030	402,099	185	852	852
ફુલ	883	91,387	77,295	168,682	191	846	846
સ્ત્રી Total	5,551	5,53,798	4,71,473	1,025,271	185	851	851

સાધન:—ત્યારત દી 1971 દી મરદમ સમાર્ગે ।

Source :—Census of India, 1971.

I. ਰਕਬਾ ਅਤੇ ਆਬਾਈ
 I. Area and population
 1971 ਦੀ ਮਰਦਾਂ ਸ੍ਰਾਵਾਂ ਅਨੁਸਾਰ ਦਿਤਾਂ ਅਤੇ ਸਹਿਰੀ ਆਬਾਈ
 Rural and Urban Population 1971

ਨੰ: No. 1.4

ਤੰਜ਼ਮੀਲ Tehsil	ਦਿਤਾਂ Rural			ਸਹਿਰੀ Urban			ਕੁੱਲ ਆਬਾਈ ਵਿੱਚੋਂ ਦਿਤਾਂ ਆਬਾਈ ਦੀ ਪ੍ਰਮੱਤਤਾ Rural Population as percentage of total population
	ਜੰਤ Total	ਪੁਰਾਤ Male	ਇਸਤਰੀਆਂ Female	ਜੰਤ Total	ਪੁਰਾਤ Male	ਇਸਤਰੀਆਂ Female	
ਬਠਿੰਡਾ Bhatinda ... 346,999	1,87,036	1,59,963	1,07,491	58,306	49,185	76.3	
ਮਾਨਸ Mansa ... 350,722	1,89,859	1,60,863	51,377	27,210	24,167	87.2	
ਫੁਲ Phul 145,276	79,009	66,267	23,406	12,378	11,028	86.1	
ਜੰਤ Total ... 8,42,997	4,55,904	3,87,093	1,82,274	97,894	84,380	82.2	

ਸਾਧਨ:—ਭਾਰਤ ਦੀ 1971 ਦੀ ਮਰਦਾਂ ਸ੍ਰਾਵਾਂ।

Source—Census of India, 1971.

I. ਰਕਬਾ ਅਤੇ
I. Area and
1971 ਵਿਚ ਉਮਰ ਗਰੂਪ
Distribution of Population

ਨੰ: No. 1.5

ਉਮਰ ਗਰੂਪ Age Group	ਦਿਹਾਤੀ Rural		
	ਪੁਰਸ਼ Male	ਇਸਤਰੀਅਂ Female	ਜੋੜ Total
1	2	3	4
0-14	1,84,069	1,57,884	3,41,953
15-19	46,103	41,113	87,216
20-24	40,229	35,581	75,810
25-29	31,694	25,815	57,509
30-39	49,951	39,870	89,821
40-49	36,890	31,687	68,577
50-59	30,724	30,553	61,277
60+	36,242	24,588	68,830
ਉਮਰ ਨਹੀਂ ਦੱਸੀ A.N.S.	2	2	4
ਜੋੜ Total	4,55,904	3,87,093	8,42,997

ਨੋट:- ਭਿੰਨ ਭਿੰਨ ਉਮਰ ਗਰੂਪ ਦੇ ਵਿਚ ਪੁਨਰਗਠਿਤ ਬਣਿੰਡਾਂ ਜ਼ਿਲ੍ਹੇ ਦੀ ਅਬਾਦੀ ਦੇ ਅਧਾਰ 'ਤੇ
ਸੰਘੇ ਹੋਏ ਹਨ।

Note:- Figures in various age groups have been adjusted according to present set up in the same ratio as they constitute for the erstwhile Bhatinda District.

ਆਬਾਦੀ
Population
 ਅਨੁਸਾਰ ਆਬਾਦੀ
 by age-groups, 1971

ਸ਼ਹਿਰੀ Urban			ਜੰਤ Total		
ਪੁਰਸ਼ Male	ਇਸਤਰੀਆਂ Female	ਜੰਤ Total	ਪੁਰਸ਼ Male	ਇਸਤਰੀਆਂ Female	ਜੰਤ Total
5	6	7	8	9	10
40,161	35,642	75,803	2,24,230	1,93,526	4,17,756
10,989	9,316	20,305	57,092	50,429	1,07,521
8,673	7,602	16,275	48,902	43,183	90,085
6,734	6,069	12,803	38,428	31,884	70,312
11,086	10,265	21,351	61,037	50,135	1,11,172
8,991	7,301	16,292	45,881	38,988	84,869
5,726	4,121	9,847	36,450	34,674	71,124
5,534	4,064	9,598	41,776	28,652	70,428
..	2	2	4
97,894	84,380	1,82,274	5,53,798	4,71,473	10,25,271

ਸਾਧਨ:—ਮਰਦਮ ਸੁਮਾਰੀ, 1971.
 Source:—Census of India, 1971.

1. ਰਕਬਾ ਅਤੇ

1. Area and

ਸਾਲ 1971 ਵਿੱਚ ਬਠਿੰਡਾ ਵਿੱਚ ਰਹਾਇਸ਼ੀ ਮਕਾਨਾਂ ਦੀ ਗਿਣਤੀ, ਪਰਿਵਾਰ ਅਤੇ ਇੱਕ ਰਿਹਾਇਸ਼ੀ
**Number of Residential Houses, persons per occupied
 house No. 1.6**

ਤਹਿਸੀਲ Tehsil	ਰਿਹਾਇਸ਼ੀ ਅਧੀਨ ਮਕਾਨ Number of occupied Residential Houses	ਪਰਿਵਾਰ Households
1	2	3
ਬਠਿੰਡਾ Bhatinda	68,443	74,342
ਮਾਨਸਾ Mansa	60,615	63,668
ਫੂਲ Phul	25,243	26,499
ਜੋੜ Total	1,54,301	1,64,509

ਆਬਾਦੀ

Population

ਮਕਾਨ ਵਿੱਚ ਵਸਦੇ ਵਿਅਕਤੀ ਅਤੇ ਬੇਘਰ ਲੋਕਾਂ ਦੀ ਗਿਣਤੀ

House and Houseless population in Bhatinda District, 1971

ਪੜ੍ਹੀ ਰਿਹਾਇਸ਼ੀ ਮਕਾਨ ਵਿੱਚ ਵਸਦੇ ਵਿਅਕਤੀ
Persons per occupied House

ਬੇਘਰ
ਵਿਅਕਤੀਆਂ
ਦੀ ਗਿਣਤੀ
Houseless
persons

ਦਿਹਾਂਤੀ Rural	ਸ਼ਹਿਰੀ Urban	ਜੋੜ Total	
4	5	6	7
7	7	7	..
7	6	7	..
7	7	7	..
7	7	7	..

ਸਾਧਨ:—ਭਾਰਤ ਦੀ 1971 ਦੀ ਮਰਦਮ ਸੁਮਾਰੀ 1971 .

Source:—Census of India, 1971.

I. ਰਕਬਾ ਅਤੇ
I. Area and
1971 ਵਿੱਚ ਵੱਖ ਵੱਖ ਆਬਾਦੀ ਰੇਤਾਂ
Villages classified by various

ਦੇਸ਼: No. 1.7

ਤਹਿਸੀਲ Tehsil	ਆਬਾਦੀ ਪਿੰਡਾਂ ਦੀ	ਕੁਲ ਗਿਣਤੀ ਕੁਲ ਗਿਣਤੀ	200 ਵੰਡ ਵੱਟ	
	Total Number of inhabited villages	Total Population	ਆਬਾਦੀ ਗਿਣਤੀ	
1	2	3	4	5
ਬਠਿੰਡਾ Bhatinda	203	3,46,999	1	189
ਮਾਨਸਾ Mansa	239	3,50,722	3	484
ਫੁਲ Phul	76	1,45,276
ਜੋੜ Total	518	8,42,997	4	673

આબાદી

Population

અનુસાર સ્ટેટી બ૱ધ કોડે પિંડ

Population Ranges, 1971

200-499

500-999

ગિણતો Number	આબાદી Population	ગિણતો Number	આબાદી Population
-----------------	---------------------	-----------------	---------------------

6

7

8

9

9	3,197	40	30,426
---	-------	----	--------

18	7,135	70	53,373
----	-------	----	--------

3	1,070	19	14,587
---	-------	----	--------

30	11,402	129	98,386
----	--------	-----	--------

I. ਰਕਬਾ ਅਤੇ ਆਬਾਦੀ
I. Area and

1970 ਵਿੱਚ ਵੱਖ ਵੱਖ ਆਬਾਦੀ ਰੋਜ਼ਾਂ
Villages classified by various

ਨੰ: No. 1.7—ਰਲਦਾ contd.

Tehsil ਤਹਿਸੀਲ	Total number of inhab- ited villages	ਅਬਾਦ ਪਿੰਡਾਂ ਦੀ ਗਿਣਤੀ	ਕੁਲ ਗਿਣਤੀ ਆਬਾਦੀ	1,000-1,999			
				Total	Rural	ਗਿਣਤੀ ਆਬਾਦੀ	Number Population
1	2	3	10	11			
ਬਠਿੰਡਾ Bhatinda	...	203	3,46,999	93	1,30,677		
ਮਾਨਸਾ Mansa	...	239	3,50,722	97	1,31,453		
ਫੁਲ Phul	...	76	1,45,276	28	38,805		
ਜੋੜ Total	...	518	8,42,997	218	3,00,935		

ਆਬਾਦੀ

Population

ਅਨੁਸਾਰ ਸ਼੍ਰੇਣੀ ਬੱਧ ਕੀਤੇ ਖਿੰਡ

Population Ranges, 1971

2,000—4,999	5,000—9,999	10,000 ਅਤੇ ਇਸ ਤੋਂ ਵੱਧ
-------------	-------------	-----------------------

ਗਿਣਤੀ Num- ber	ਆਬਾਦੀ Popula- tion	ਗਿਣਤੀ Num- ber	ਆਬਾਦੀ Popula- tion	ਗਿਣਤੀ Num- ber	ਆਬਾਦੀ Popula- tion
----------------------	--------------------------	----------------------	--------------------------	----------------------	--------------------------

12	13	14	15	16	17
----	----	----	----	----	----

57	1,63,577	3	18,933
----	----------	---	--------	----	----

47	1,33,012	4	25,265
----	----------	---	--------	----	----

21	62,648	5	28,166
----	--------	---	--------	----	----

125	3,59,237	12	72,364
-----	----------	----	--------	----	----

ਸਾਹਿਤ:—ਭਾਰਤ ਦੀ 1971 ਦੀ ਮਰਦਮਸ਼ੁਮਾਰੀ
Source:—Census of India, 1971.

I. રાજ્ય અતે
I. Area and

1971 દિન ડાખિલાદેશ વરકર
Workers and Non-workers

નં: No. 1.8 સમાપ્ત concld.

Tehsil	વરકર Worker			Total
	પુરુષ Male	દિસતરીએ Female	સ્ત્રી Total	
	1	2	3	
બઠિંડા Bhatinda	... 1,36,708	2,238	1,38,946	
માનસা Mansa	... 1,24,128	1,077	1,25,205	
ફુલ Phul	... 52,175	658	52,833	
સ્ત્રી Total	... 30,13,011	3,973	3,16,984	

ਆਬਾਦੀ
Population
ਅਤੇ ਹੋਰਵਰਕਰਾਂ ਦੀ ਗਿਣਤੀ
by Tehsils, 1971

ਨੰ: No. 1.8

ਹੋਰ ਵਰਕਰ Non-workers		ਕੁਲ ਆਬਾਦੀ ਵਿਚ ਵਰਕਰਾਂ ਦੀ ਪ੍ਰਮਾਣਤਾ	
ਪੁਰਸ਼ Male	ਇਸਤਰੀਆਂ Female	ਜੋੜ Total	Workers as per- centage of Total population
5	6	7	8
1,08,634	2,06,910	3,15,554	30.6
92,941	1,83,953	2,76,894	31.1
39,212	76,637	1,15,849	31.3
2,40,787	4,67,500	7,08,287	30.9

ਸਾਧਨ:—ਭਾਰਤ ਦੀ 1971 ਦੀ ਮਰਜ਼ਮ ਸਮਾਂਵਾਲੀ
Source :—Census of India, 1971

I. रक्षा
I. Area

1971 विंस नं॒ उद्योगिक वर्गां विंस
Working population classified into
नं॒ No. 1.9 (चला contd.)

तहसील
Tehsil

1. कामतकार
As cultivators

1	पुरुष Male	दिसतरीआ [†] Female	जन्म Total	
			3	4
बठिंडा Bhatinda	...	70,149	172	70,321
मानसा Mansa	...	71,530	93	71,623
फुल Phul	...	30,329	41	30,370
जन्म Total	...	1,72,008	306	1,72,314

ਅਤੇ ਆਬਾਦੀ
and population
ਸ੍ਰੋਟੀ-ਬੱਧ ਕੌਤੇ ਵਰਕਰਾਂ ਦੀ ਆਬਾਦੀ
nine Industrial categories 1971

2. ਜ਼ਰਾਇਡੀ ਮਜ਼ਦੂਰ
As Agricultural
labourers

3. ਪਸੂ- ਪਾਲਣ ਵੱਣ ਮੱਛੀ ਪਾਲਣ
ਸਿਕਾਰ ਅਤੇ ਪੈਦੇ ਲਾਉਣੇ ਬਾਗਬਾਨੀ
ਅਤੇ ਸਬੰਧਤ ਸਰਗਰਮੀਆਂ ਵਿੱਚ ਲੱਗੇ
ਵਰਕਰ

Live-stock, Forestry, Fishing
Hunting and plantation
Orchards and allied
activities

ਪੁਰਸ਼ Male	ਇਸਤਰੀਆਂ Female	ਜੋੜ Total	ਪੁਰਸ਼ Male	ਇਸਤਰੀਆਂ Female	ਜੋੜ Total
5	6	7	8	9	10
30,202	353	30,555	1,237	3	1,240
26,932	182	27,114	2,153	9	2,162
11,600	153	11,753	602	5	607
68,734	688	69,422	3,992	17	4,009

1. ਰਕਬਾ
1. Area

1971 ਵਿੱਚ ਨੋਂ ਉਦਯੋਗਿਕ ਫਰਜ਼ਾਂ ਵਿੱਚ
Working Population classified into
ਨੰ: No. 1.9 (ਲਈ contd.)

4. ਖਾਣਾ, ਪੱਥਰ ਖਾਣਾ
Mining and
Quarrying

ਤਹਿਸੀਲ
Tehsil

	ਪੁਰਸ਼ Male	ਇਸਤ੍ਰੀਅਮਾ Female	ਜੋੜ Total
1	11	12	13
ਬਠਿੰਡਾ Bhatinda	...	—	—
ਮਾਨਸਾ Mansa	...	32	32
ਫੁਲ Phu l	...	6	6
ਜੋੜ Total	...	38	38

ਅਤੇ ਆਬਾਦੀ
and Population
ਸੁਣੌ-ਬੱਧ ਕੀਤੇ ਵਰਕਰਾਂ ਦੀ ਆਬਾਦੀ
Nine Industrial categories 1971

5. ਨਿਰਮਾਣ ਪ੍ਰਾਪਤੀਸਿੰਗ ਅਤੇ ਮਹੱਮਤਾਂ
Manufacturing, Processing and repairs

(ਉ) ਘਰੇਲੂ ਉਦਯੋਗ ਵਿੱਚ ਲੱਗੇ
(a) At household
Industry

(ਅ) ਘਰੇਲੂ ਉਦਯੋਗ ਤੋਂ ਬਿਨਾਂ ਹੋਰ
ਨਿਰਮਾਣ ਵਿੱਚ ਲੱਗੇ
(b) In manufacturing other
than household Industry

ਪੁਰਸ਼ Male	ਇਸਤੂਪੀਆਂ Female	ਜੋੜ Total	ਪੁਰਸ਼ Male	ਇਸਤੂਪੀਆਂ Female	ਜੋੜ Total
14	15	16	17	18	19
3,791	449	4,240	4,225	87	4,312
4,017	105	4,122	2,760	49	2,809
1,734	51	1,785	1,010	47	1,057
9,542	605	10,147	7,995	183	8,178

1. ਰਕਬਾ
1. Area

1971 ਵਿੱਚ ਨੇਂ ਉਦਯੋਗਕ ਵਰਗਾਂ ਵਿੱਚ

Working population classified into

ਨੰ: No. 1.9 (ਚਲਦਾ contd.)

6. ਉਸਾਰ ਵਿੱਚ ਲੱਗੇ
In construction

ਤਹਿਸੀਲ
Tehsil

	ਪੁਰਸ਼ Male	ਇਸਤ੍ਰੀਆਂ Female	ਜੋੜ Total
1	20	21	22
ਬਠਿੰਡਾ Bhatinda	... 1,691	15	1,706
ਮਾਨਸਾ Mansa	... 1,521	9	1,530
ਫੂਲ Phul	... 759	28	787
ਜੋੜ Total	... 3,971	52	4,023

ਅਤੇ ਆਬਾਦੀ
and Population
ਸ਼ਾਲੀ ਬੱਧ- ਕੀਤੇ ਵਰਕਰਾਂ ਦੀ ਆਬਾਦੀ
Nine Industrial categories, 1971.

ਵਪਾਰ ਅਤੇ ਵਣਜ ਵਿਚ ਲੋਗੇ
⁷
In Trade and
Commerce

ਚੌਥਾਈ ਗੁਦਾਮਾਂ ਅਤੇ ਸੰਚਾਰ ਸਾਧਨਾਂ
⁸
ਵਿਚ
In Transport Storage and
Communications

ਪੁਰਸ਼ Male	ਇਸਤਰੀਆਂ Female	ਜੋੜ Total	ਪੁਰਸ਼ Male	ਇਸਤਰੀਆਂ Female	ਜੋੜ Total
23	24	25	26	27	28
10,498	106	10,604	4,980	49	5,029
7,894	26	7,920	1,365	9	1,374
3,025	15	3,040	601	25	626
21,417	147	21,564	6,946	83	7,029

1. ਰਕਬਾ
1. Area

1971 ਵੱਚ ਨੋਂ ਉਦਯੋਗਿਕ ਵਰਗਾ ਵਿਖਿਆ
Working population classified into
ਨੰ: No. 1.9 (ਲਈ contd.)

9

ਤਹਿਸੀਲ
Tehsil

ਹੋਰ ਸੇਵਾਵਾਂ ਵਿੱਚ
In other Services

	ਪੁਰਸ਼ Male	ਇਸਤਰੀਆ Female	ਜੋੜ Total
1	29	30	31
ਬਾਠੰਡਾ Bhatinda	... 9,935	1,004	10,939
ਮਾਨਸਾ Mansa	... 5,924	595	6,519
ਫੁਲ Phul	... 2,509	293	2,802
ਜੋੜ Total	... 18,368	1,892	20,260

ਅਤੇ ਆਬਾਈ
and Population
ਸੋਣੀ -ਬੰਧ ਕੀਤੇ ਵਰਕਰਾਂ ਦੀ ਆਬਾਈ
nine Industrial categories 1971

1 ੩' 9

ਕੁਲ ਵਰਕਰ
Total Workers

ਪੁਰਸ਼ Male	ਇਸਤੂਆਂ Female	ਜੋੜ Total
32	33	34
1,36,708	2,238	1,38,946
1,24,128	1,077	1,25,205
52,175	658	52,833
3,13,011	3,973	3,16,984

ਸਾਹਿਨ:-ਭਾਰਤ ਦੀ 1971 ਦੀ ਮਰਦਮ ਸੁਮਾਰੀ
Source : Census of India, 1971.

1. રાજ્ય અતે
1. Area and
 1971 વર્ષના ઉહિસૌલવાર
Scheduled Castes by

નં: No. 1.10

લિંગ અનુસાર
 By sex

ઉહિસૌલ
 Tehsil

पुરुष Male	દિસતરીઆં Female	જોડ Total
---------------	--------------------	--------------

1

2

3

4

Bhatinda	...	63,390	53,359	1,16,749
Mansa	...	55,958	48,036	1,03,994
Phul	...	23,631	19,877	43,508
Total	...	1,42,979	1,21,272	2,64,251

ਆਬਾਦੀ
Population
ਅਨੁਸੂਚਿਤ ਜਾਤੀਆਂ
Tehsils 1971

ਰਕਬਾ ਅਨੁਸਾਰ According to Area			ਕੁੱਲ ਆਬਾਦੀ ਵਿੱਚੋਂ ਅਨੁਸੂਚਿਤ ਜਾਤੀਆਂ ਦੀ ਪ੍ਰਤੀਸ਼ਤਤਾ Scheduled Castes as Per- centage to total Popu- lation
ਦਿਹਾਤੀ Rural	ਸ਼ਹਿਰੀ Urban	ਜੇਤੇ Total	
5	6	7	
99,237	17,512	1,16,749	25.7
94,877	9,117	1,03,994	25.9
39,069	4,439	43,508	25.8
2,33,183	31,068	2,64,251	25.8

ਸਾਧਨ:-ਭਾਰਤ ਦੀ 1971 ਦੀ ਮਰਦਮ ਸੁਮਾਰੀ
Source:-Census of India 1971

I. ਰਾਜ਼ਬਾਦ ਅਤੇ
 1. Area and
 1971 ਵਿੱਚ ਤਹਿਸੀਲਵਾਰ
 Tehsilwise

ਨੰ: No : 1.11

ਪੜ੍ਹੇ ਲਿਖੇ
 Literates

ਦਿਹਾਤੀ
 Rural

ਤਹਿਸੀਲ Tehsil	ਪੜ੍ਹੇ ਲਿਖੇ Literates		
	ਪੁਰਸ਼ Male	ਇਸਤਰੀਆਂ Female	ਜੋੜ Total
1	2	3	4
ਬਠਿੰਡਾ Bhatinda	...	47,045	15,842
ਮਾਨਸਾ Mansa	...	41,721	13,779
ਫੁਲ Phul	...	20,295	8,626
Total	...	1,09,061	38,247
			1,47,308

આબાદી
Population
પરે-લિટે લેબ
Literates 1971

સહિતી
Urban

પુરુષ Male	દિસ્તરીઅં Female	જોડ Total
5	6	7
31,469	18,347	49,816
14,003	8,179	22,182
6,197	3,918	10,115
51,669	30,444	82,113

1. ਰਕਬਾ ਅਤੇ
 1. Area and
 1971 ਵਿੱਚ ਤਹਿਸੀਲਵਾਰ
 Tehsilwise

ੰ: No. 1.11 (ਚਲਦਾ contd)

ਤਹਿਸੀਲ
Tehsil

1,000 ਪੁਰਸ਼ਾਂ
ਪਿਛੇ ਪੜ੍ਹੇ ਲਿਖੇ
ਪੁਰਸ਼ਾਂ ਦੀ ਗਿਣਤੀ
Number of
Literate
male to
1,000 male

1,000 ਫਿਸ਼ੀਆਂ
ਪਿਛੇ ਪੜ੍ਹੇ ਲਿਖੇ
ਲਿਖੀਆਂ ਇਸ-
ਤਰੀਅਂ ਦੀ
ਗਿਣਤੀ
Number of
Literate
female to
1,000 female

1

8

9

ਬਠਿੰਡਾ Bhatinda	...	320	163
ਮਾਨਸਾ Mansa	...	257	119
ਫੁਲ Phul	...	290	162
Total	...	290	146

ਆਬਾਦੀ
Population
 ਪੜ੍ਹੇ-ਲਿਖੇ ਲੋਕ
Literates 1971

ਕੁੱਲ ਆਬਾਦੀ ਵਿੱਚ ਪੜ੍ਹੇ ਲਿਖਿਆਂ ਦੀ ਪ੍ਰਤੀਸ਼ਤਾ

Literate and Educated persons as percentage to Total Population

ਦਿਹਾਡੀ Rural	ਸ਼ਹਿਰੀ Urban	ਜੋੜ Total
10	11	12
18.1	46.3	24.8
15.8	43.2	19.3
19.9	43.2	23.1
17.5	45.0	22.4

ਸਾਧਨ:-ਭਾਰਤ ਦੀ 1971 ਦੀ ਮਰਦਮ ਸੁਮਾਰੀ
Source : Census of India 1971

I. ਰਕਬਾ ਅਤੇ
I. Area and
ਕਸਬਿਆਂ ਵਿਚ
Trend in Population

ਨੰ:

No. 1.12

ਕਸਬੇ ਦਾ ਨਾਮ Name of Town	ਤਹਿਸੀਲ Tehsil	1971		1961
		1	2	3
1. ਬਠਿੰਡਾ Bhatinda	ਬਠਿੰਡਾ Bhatinda		65,318	52,253
2. ਮਾਨਸਾ Mansa	ਮਾਨਸਾ Mansa		31,351	22,473
3. ਰਾਮਪੁਰਾਫੂਲ Ram-pura Phul	ਰਾਮਪੁਰਾਫੂਲ Rampura Phul		23,406	19,700
4. ਮੌਜ ਮੰਡੀ Maur-mandi	ਬਠਿੰਡਾ Bhatinda		13,407	10,944
5. ਬੁਢਲਾਡਾ Budhlada	ਮਾਨਸਾ Mansa		11,713	8,620
6. ਰਾਮਾ ਮੰਡੀ Raman Mandi	ਬਠਿੰਡਾ Bhatinda		11,574	9,507
7. ਬਰੇਟਾ ਮੰਡੀ Bareta Mandi	ਮਾਨਸਾ Mansa		8,313	7,041
8. ਗੋਣਿਆਨਾ ਮੰਡੀ Goniana Mandi	ਬਠਿੰਡਾ Bhatinda		6,408	8,054
9. ਕੋਟ ਫੜਾ Kot Fateh	ਬਠਿੰਡਾ Bhatinda		4,308	3,808
10. ਸੰਗਤ Sangat	ਬਠਿੰਡਾ Bhatinda		3,531	2,874
11. ਭੁਚੋ ਮੰਡੀ Bhuchcho Mandi	ਬਠਿੰਡਾ Bhatinda		2,945	2,277
ਜੋ ਕੇਂਦਰ ਨੂੰ ਸੰਗਤ ਦੇਣਾ। Total			182,247	147,551

ਆਬਾਦੀ
Population
ਆਬਾਦੀ ਦੀ ਪ੍ਰਵਿਰਤੀ
of Towns

ਆਬਾਦੀ	Population				
1951	1941	1931	1921	1911	1901
5	6	7	8	9	10
34,991	24,833	22,771	20,154	15,037	13,185
15,251	11,729
14,409	9,515	6,836	4,943	5,415	4,964
3,847
7,077
6,446
5,317
3,948
640
933
1,624
94,483	46,077	29,607	25,097	20,452	18,149

ਸਾਧਨ: ਭਾਰਤ ਦੀ 1971 ਦੀ ਮਰਦਮਸ਼ੁਮਾਰੀ।
Source: Census of India, 1971.

I. ਰਾਜ਼ਬਾ
I. Area and
ਤਹਿਸੀਲਵਾਰ
Tehsilwise

ਨੰ. No. 1.13

ਤਹਿਸੀਲ Tehsil	1950-51	1961-62	1965-66	1970-71	
	1	2	3	4	5
ਬਠਿੰਡਾ Bhatinda	3,72,562	4,06,040	4,51,874	
ਮਾਨਸਾ Mansa	3,29,615	3,59,233	3,99,784	
ਫੁਲ Phul	1,38,274	1,50,699	1,67,710	
ਜੋੜ Total	...	8,40,451	9,14,972	10,19,368	

ਅਤੇ ਆਬਾਦੀ

Population

ਅਨੁਮਾਨਤ ਆਬਾਦੀ

Projected Population

(ਮਧ ਵਿਤੀ ਸਾਲ)
(Mid-year)

ਨੰ: No. 1.13(ਸਮਾਪਤ *concl'd*)

1971-72	1972-73	1973-74	1974-75	1978-79	1980-81
---------	---------	---------	---------	---------	---------

6	7	8	9	10	11
---	---	---	---	----	----

4,61,629	4,71,578	4,81,745	4,92,134	5,35,908	5,59,201
4,08,415	417,217	426,212	4,35,404	4,74,131	4,94,739
1,71,331	1,75,024	1,78,797	1,82,653	1,98,900	2,07,544
10,41,375	10,63,810	10,86,754	11,10,191	12,08,939	12,61,484

ਜਾਣਨ : ਅਰਥ ਅਤੇ ਅੰਕੜਾ ਸੰਗਠਨ, ਪੰਜਾਬ।

Source: Economic and Statistical Organisation, Punjab.

I. रक्षा
I. Area
1971 विच
Districtwise

क्र. No. 1.14

ਜ਼ਿਲ੍ਹਾ	District	ਪੁਰਸ Male
	1	2
ਗੁਰਦਾਸਪੁਰ	Gurdaspur	6,50,282
ਅੰਮ੍ਰਿਤਸਰ	Amritsar	9,88,923
ਕਪੂਰਥਲਾ	Kapurthala	2,27,331
ਜਲੰਧਰ	Jullundur	7,72,416
ਹਉਸ਼ਾਰਪੁਰ	Hoshiarpur	5,53,946
ਰੂਪਨਗਰ	Rup Nagar	2,95,934
ਲੁਧਿਆਣਾ	Ludhiana	7,68,753
ਫਿਰੋਜ਼ਪੁਰ	Ferozepur	5,57,266
ਫਰੀਦਕੋਟ	Faridkot	6,18,780
ਬਠਿੰਡਾ	Bhatinda	5,53,798
ਸੰਗਰੂਰ	Sangrur	6,23,090
ਪਟਿਆਲਾ	Patiala	6,55,996
ਜੋੜ	Total	72,66,515

ਅਤੇ ਆਬਾਦੀ
and Population
ਪੰਜਾਬ ਦੀ ਜ਼ਿਲ੍ਹਾਰ ਆਬਾਦੀ
Population of Punjab 1971

ਇਸਤਰੀਆਂ Female	ਸ਼ਹਿਰੀ Urban	ਦਿਹਾਤੀ Rural	ਜੋੜ Total
3	4	5	6
5,78,967	2,49,084	9,80,165	12,29,249
8,46,577	5,35,470	13,00,030	18,35,500
2,02,183	99,670	3,29,844	4,29,514
6,82,085	4,37,164	1,017,337	14,54,501
4,98,207	1,27,223	9,24,930	10,52,153
2,52,868	82,595	4,66,207	5,48,802
6,50,668	4,94,062	9,25,359	14,19,421
4,87,670	2,31,550	8,13,386	13,44,936
5,34,980	2,27,882	9,25,878	11,53,760
4,71,473	1,82,274	8,42,997	10,25,271
5,23,560	2,32,896	9,13,754	11,46,650
5,55,307	3,16,309	8,94,994	12,11,303
62,84,545	32,16,179	1,03,34,881	1,35,51,060

ਸਾਧਨ: ਭਾਰਤ ਦੀ ਮਰਦਮ ਸੁਮਾਰੀ, 1971
Source: Census of India, 1971.

ਜਲਵਾਯੂ

ਬਾਰਸ ਦਾ ਡੈਟਾ ਜ਼ਿਲ੍ਹੇ ਵਿਚ ਤਹਿਸੀਲ ਸਦਰ ਮੁਕਾਮਾਂ ਤੇ ਮਾਲ ਅਮਲੇ ਵੱਲੋਂ ਰਿਕਾਰਡ ਕੀਤਾ ਜਾਂਦਾ ਹੈ। ਇਹਨਾਂ ਦੇ ਸਾਰਣੀਆਂ ਵਿਚ ਦਿਤੇ ਅੰਗਰੀਜ਼ੀਆਂ ਦਾ ਆਧਾਰ ਦਿਤੀ ਹੋ ਜਾਂਦੀ ਹੈ।

ਸਾਰਣੀ 2.1.—ਜ਼ਿਲ੍ਹਾ ਬਠਿੰਡਾ ਵਿਚ ਤਹਿਸੀਲਵਾਰ ਮਾਸਕ ਅੰਸਤ ਵਰਖਾ ਸਾਲ 1973 ਦੇ ਅੰਕੜੇ ਦਿਤੇ ਗਏ ਹਨ।

ਸਾਰਣੀ 2.2.—ਜ਼ਿਲ੍ਹਾ ਬਠਿੰਡਾ ਵਿਚ ਤਹਿਸੀਲਵਾਰ ਮਾਸਿਕ 5 ਸਾਲਾਂ (1969—73) ਦੇ ਦੌਰਾਨ ਵਰਖਾ ਦੇ ਔਸਤ ਅੰਕੜੇ ਦਰਸਾਉਂਦੀ ਹੈ।

SECTION II

Climate

Rainfall data in district is recorded at the Tehsil Headquarters by the Revenue Staff. Data given in two tables is based upon that data.

Table 2·1.—Gives Tehsilwise monthly average rainfall for the year 1973 in Bhatinda district.

Table 2·2.—Shows Tehsilwise monthly rainfall data average for 5 years (1969—73) in the District.

2. ਜਲਵਾਯੁ
II. CLIMATE
 ਤਹਿਸੀਲਵਾਰ ਮਾਸਕ ਔਸਤ ਵਰਧਾ : 1973
 Monthly Average Rainfall by Tehsils 1973
 (ਸੇਂਟੀਮੀਟਰ)
 No. 2.1 (Centimeters)

Month	1	ਤਹਿਸੀਲ Tehsil		
		Bhatinda	Mansa	Phul
ਜਾਨਵਰੀ January	0.70	0.20
ਫਰਵਰੀ February	..	0.25	0.90	..
ਮਾਰਚ March
ਅਪ੍ਰੈਲ April
ਮਈ May	..	5.00
ਜੂਨ June	4.00	9.60	6.60	..
ਜੁਲਾਈ July	6.80	4.30	17.00	..
ਅਗਸਤ August	17.40	24.30	15.30	..
ਸਤੰਬਰ September	2.60	1.00	2.00	..
ਅਕਤੂਬਰ October	1.20
ਨਵੰਬਰ November
ਦਸੰਬਰ December	2.00	0.20	1.60	..
ਜੋੜ Total	34.70	44.65	43.60	..

ਸਾਧਨ : ਡਿਪਟੀ ਕਮਿਸ਼ਨਰ, ਬਠਿੰਡਾ।

Source : Deputy Commissioner, Bhatinda.

2. ਜਲਵਾਯੁ

II. CLIMATE

ਤਹਿਸੀਲਵਾਰ ਮਾਸਕ ਵਰਗ : 1969 ਤੋਂ 1973 ਤੱਕ 5 ਸਾਲਾਂ ਦੀ ਔਸਤ

Monthly Rainfall by Tehsils: Average of 5 years
1969-1973

ਨੰ: No. 2.2 (ਸੈਂਟੀਮੀਟਰ) (Centimeters)

ਮਹੀਨਾ

Month

ਬਠਿੰਡਾ Bhatinda ਮਾਨਸਾ Mansa ਫੁਲ Phul

	1	2	3	4
--	---	---	---	---

ਜਨਵਰੀ	January	...	0.55	0.50	1.40
ਫਰਵਰੀ	February	...	0.68	1.27	1.66
ਮਾਰਚ	March	...	0.62	0.64	0.26
ਅਪ੍ਰੈਲ	April	...	0.12	0.28	..
ਮਈ	May	...	1.30	1.24	1.62
ਜੂਨ	June	...	2.34	4.81	3.06
ਜੂਲਾਈ	July	...	9.90	10.39	11.60
ਅਗਸਤ	August	...	11.12	11.90	15.18
ਸਤੰਬਰ	September	...	6.14	6.57	6.88
ਅਕਤੂਬਰ	October	...	0.24	0.28	..
ਨਵੰਬਰ	November	...	0.96	0.96	0.48
ਦਸੰਬਰ	December	...	0.64	0.18	0.60
ਜੋੜ	Total	..	34.50	39.01	42.54

ਸੰਖੇਪਣ : ਡਿਪਟੀ ਕਮਿਸ਼ਨਰ, ਬਠਿੰਡਾ।

Source: Deputy Commissioner, Bhatinda.

ਪੇਤੀਬਾੜੀ

ਇਸ ਸੈਕਾਸ਼ਨ ਵਿਚ 8 ਸਾਰਣੀਆਂ ਹਨ। ਇਹਨਾਂ ਵਿੱਚ ਤਹਿਸੀਲਵਾਰ ਸਾਲ 1950-51, 1955-56, 1960-61, 1965-66 ਤੋਂ 1973-74 ਦੇ ਖੇਤੀ ਬਾੜੀ ਦੇ ਅੰਕੜੇ ਦਿਤੇ ਗਏ ਹਨ। ਅਧਿਕਤਰ ਅੰਕੜੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਵਿਚ ਤਿਆਰ ਹੋਈ ਮੌਸਮ ਅਤੇ ਫਸਲਾਂ ਦੀ ਰਿਪੋਰਟ ਵਿੱਚ ਲਾਈ ਗਏ ਹਨ। ਇਹ ਅੰਕੜੇ ਖਤਮ ਹੁੰਦੇ ਹੋਣੀ ਬਾੜੀ ਸਾਲ 30 ਜੂਨ ਨਾਲ ਸੰਬੰਧ ਰਖਦੇ ਹਨ।

ਅਪਰੈਲ, 1970 ਦੇ ਦੌਰਾਨ ਬਠਿੰਡਾ ਤਹਿਸੀਲ ਵਿੱਚ ਫੂਲ ਤਹਿਸੀਲ ਬਣਾਈ ਗਈ। ਸਾਲ 1969-70 ਤੋਂ ਪਹਿਲਾਂ ਦੇ ਫੂਲ ਤਹਿਸੀਲ ਦੇ ਅੰਕੜੇ ਬਠਿੰਡਾ ਤਹਿਸੀਲ ਵਿਚ ਸ਼ਾਮਲ ਹਨ।

ਸਾਰਣੀ 3.1 ਅਤੇ 3.2 ਜ਼ਿਲ੍ਹੇ ਵਿਚ ਰਕਬੇ ਦੀ ਸ਼੍ਰੋਣੀ ਵਾਰ ਵੰਡ ਵਰਤੋਂ ਅਨੁਸਾਰ ਦਰਸਾਉਂਦੀ ਹੈ। ਸਾਰਣੀ 3.2 ਵਿਚ ਤਹਿਸੀਲਵਾਰ ਅੰਕੜੇ ਦਿਤੇ ਗਏ ਹਨ।

ਸਾਰਣੀ 3.3 :—ਇਸ ਸਾਰਣੀ ਵਿਚ ਤਹਿਸੀਲ ਵਾਰ ਪ੍ਰਮੁੱਖ ਫਸਲਾਂ ਹੇਠ ਰਕਬਾ ਦਿਤਾ ਗਿਆ ਹੈ। ਇਸ ਤੋਂ ਇਲਾਵਾ ਸਿੰਜੇ ਰਕਬੇ ਦੇ ਵਖਰੇ ਤੇਰ ਤੇ ਵੀ ਅੰਕੜੇ ਦਿਤੇ ਗਏ ਹਨ।

ਸਾਰਣੀ 3.4 :—ਇਸ ਸਾਰਣੀ ਵਿਚ ਪ੍ਰਮੁੱਖ ਫਸਲਾਂ ਦਾ ਪ੍ਰਤੀ ਹੈਕਟੇਅਰ ਝਾੜ ਜ਼ਿਲ੍ਹਾ ਬਠਿੰਡੇ ਦਾ ਦਿੱਤਾ ਗਿਆ ਹੈ।

ਸਾਰਣੀ 3.5 :—ਜ਼ਿਲ੍ਹਾ ਬਠਿੰਡਾ ਵਿੱਚ ਤਹਿਸੀਲ ਵਾਰ ਫਸਲਾਂ ਦੀ ਉਪਜ ਦੇ ਅੰਕੜੇ ਦਿਤੇ ਗਏ ਹਨ। ਉਪਜ ਦੇ ਅੰਕੜੇ ਔਸਤ ਪ੍ਰਤੀ ਹੈਕਟੇਅਰ ਝਾੜ ਨੂੰ ਫਸਲ ਹੇਠ ਰਕਬੇ ਨਾਲ ਗੁਣਾ ਕਰਨ ਕਰਕੇ ਕੱਢੇ ਗਏ ਹਨ।

ਸਾਰਣੀ 3.6 :—ਜ਼ਿਲ੍ਹੇ ਵਿਚ ਤਹਿਸੀਲਵਾਰ ਸਾਲ 1973-74 ਲਈ ਫਲਾਂ ਅਤੇ ਸਬਜ਼ੀਆਂ ਅਧੀਨ ਰਕਬਾ ਦਰਸਾਉਂਦੀ ਹੈ।

ਸਾਰਣੀ 3.7 :—ਜ਼ਿਲ੍ਹੇ ਵਿਚ ਰਕਬੇ ਤੇ ਭੋਂ ਮਾਮਲਾਂ ਨਿਰਧਾਰਣ ਦੇ ਅੰਕੜੇ ਦਿਤੇ ਗਏ ਹਨ।

ਸਾਰਣੀ 3.8 :—ਜ਼ਿਲ੍ਹਾ ਬਠਿੰਡਾ ਵਿੱਚ ਖਾਦਾਂ ਦੀ ਵੰਡ (ਮੀਟਰਿਕ ਟਨਾਂ ਵਿੱਚ) ਦੇ ਅੰਕੜੇ ਦਰਸਾਏ ਗਏ ਹਨ।

SECTION—III

Agriculture

This section contains 8 tables in which tehsilwise data on Agriculture have been given for the year 1950-51, 1955-56, 1960-61 and 1965-66 to 1973-74. Most of the data has been taken from the season and crop report prepared in the office of Deputy Commissioner, Bhatinda. The data relate to agricultural year ending on 30th June.

Phul tehsil was carved out of Bhatinda Tehsil in April, 1970. Data prior to 1969-70 of Bhatinda Teshil includes the data of Phul Tehsil also.

Tables 3·1 and 3·2.—Present classification of area according to use of Bhatinda District. In table 3·2 tehsilwise figures have been given.

Table 3·3.—In this table area under important crops is given tehsilwise. Separate details for irrigated area for that crop have also been given.


Table 3·4.—Gives the average yield per Hectare in Kilograms of important crops in Bhatinda District.

Table 3·5.—Depicts tehsilwise production of various crops in Bhatinda District. Production figures have been worked out by multiplying the average yield per hectare and area under that crop.

Table 3·6.—Presents tehsilwise area under fruits and vegetables during the year 1973-74 in Bhatinda District.

Table 3·7.—Shows the incidence of land revenue assessment of area in Bhatinda District.

Table 3·8.—Contains the data regarding distribution of fertilizer in Bhatinda district.



3. ખેડો બાંધી

III. AGRICULTURE

3. ਖੇਤੀ
III Agri
ਜ਼ਿਲ੍ਹੇ ਵਿੱਚ ਰਕਬੇ ਦੀ
Classification of Area

ਨੰ: No. 3.1

ਵੇਰਵਾ Particulars	1950-51	1955-56	
	1	2	3
1. ਪਿੰਡ ਦੇ ਰਿਕਾਰਡ ਅਨੁਸਾਰ ਰਕਬਾ ...	4,37,080	4,96,008	
Geographical area according to village papers.			
2. ਜੰਗਲ ਅਧੀਨ ਰਕਬਾ	171	
Area under Forests.			
3. ਭੋਂ ਜ਼ਿਹੜੀ ਕਾਸਤ ਲਈ ਪ੍ਰਾਪਤ ਨਾ ਹੋਵੇ Land not available for cultivation	17,461	19,221	
4. ਬਾਂਝ ਭੋਂ ਨੂੰ ਕੱਢ ਕੇ ਹੋਰ ਗੌਰ ਕਾਸਤ ਭੋਂ Other uncultivated land excluding fallow land	13,639	11,764	
5. ਬਾਂਝ ਭੋਂ Fallow land	17,787	2,977	
6. ਬੀਜਿਆ ਨਿਰੋਲ ਰਕਬਾ Net area sown	3,88,193	4,61,875	
7. ਇਕ ਤੋਂ ਵੱਧ ਵਾਰ ਬੀਜਿਆ ਰਕਬਾ Area sown more than once	28,000	94,000	
8. ਫਸਲ ਅਧੀਨ ਕੁੱਲ ਰਕਬਾ Total cropped area	4,16,193	5,55,875	

ਬਾੜੀ
culture
ਸੋਲੀਵੇਂਡ
in District Bhatinda

1960-61	1965-66	1966-67	1967-68
4	5	6	7
5,42,947	5,42,824	5,42,984	5,43,037
171	5,324	5,324	5,324
24,075	26,000	25,929	25,990
11,077	3,500	3,578	3,328
21,303	14,000	5,740	..
4,86,321	4,94,000	5,02,413	5,08,395
77,871	73,000	96,311	1,44,511
5,64,192	5,67,000	5,98,724	6,52,906

3. ਖੇਤੀ
III Agri-
ਜ਼ਿਲ੍ਹੇ ਵਿੱਚ ਰਕਬੇ ਦੀ
Classification of Area

ਨੰ: No. 3.1

ਵੇਰਵਾ Particulars	1968-69	1969-70
	8	9
1. ਪਿੰਡ ਦੇ ਰਿਕਾਰਡ ਅਨੁਸਾਰ ਰਕਬਾ ...	5,42,577	5,54,587
Geographical area according to village papers		
2. ਜੰਗਲ ਅਪੀਨ ਰਕਬਾ ...	5,324	5,324
Area under Forests		
3. ਭੋਂ ਜਿਹੜੀ ਕਾਸ਼ਤ ਲਈ ਪ੍ਰਾਪਤ ਨਾਹੋਵੇ	35,241	36,490
Land not available for cultivation		
4. ਬਾਣੜ ਭੋਂ ਨੂੰ ਕੱਢ ਕੇ ਹੋਰ ਗੈਰ ਕਾਸ਼ਤ ਭੋਂ
Other uncultivated land excluding fallow land		
5. ਬਾਣੜ ਭੋਂ	4,994	6,007
Fallow land		
6. ਬੀਜਿਆ ਨਿਰੋਲ ਰਕਬਾ ...	4,97,018	5,06,766
Net area sown		
7. ਇਕ ਤੋਂ ਵੱਧ ਵਾਰ ਬੀਜਿਆ ਰਕਬਾ	1,08,882	1,75,697
Area sown more than once		
8. ਫਸਲ ਅਪੀਨ ਕੁੱਲ ਰਕਬਾ ...	6,05,900	6,82,463
Total Cropped area		

ਨੋਟ :—ਪਿੰਡ ਪਿਉਰੀ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਸ਼ਾਮਲ ਹੋਣ ਕਰਕੇ ਟੇਬਲ 3.1 ਤੋਂ 3.8
ਤੱਕ ਦੀ ਸੂਚਨਾ ਰਾਜ ਅੰਕੜਾ ਸਾਰ ਨਾਲ ਨਹੀਂ ਮਿਲਦੀ।

Note :—The figures of Table 3.1 to 3.8 do not tally with the figures given in state statistical Abstracts due to the transfer of village Peori from Bhatinda to Faridkot District.

ਬਾੜੀ
culture
ਸ੍ਰੌਣੀ ਵੰਡ
in District Bhatinda

(ਹੈਕਟੇਅਰ)
(Hectares)

1970-71	1971-72	1972-73	1973-74
10	11	12	13
5,54,033	5,54,033	5,53,630	5,53,630
5,324	5,324	5,324	5,324
34,671	33,077	34,416	35,572
..	1,594	1,556	400
2,479	2,059	4,070	1,099
5,11,559	5,11,979	5,08,264	5,11,235
1,87,936	1,29,585	1,98,747	1,81,546
6,99,495	6,41,564	7,07,011	6,92,781

ਸਾਧਨ :—ਡਿਪਟੀ ਕਮਿਸ਼ਨਰ, ਬਠਿੰਡਾ।

Source :—Deputy Commissioner Bhatinda.

3. ਖੇਤੀ
Agri

ਜ਼ਿਲ੍ਹੇ ਵਿੱਚ ਰਕਬੇ ਦੀ
Classification of Area in

ਨੰ: No. 3.2 (ਚਲਦਾ--contd)

ਵੇਰਵਾ /Particulars	1950-51	1955-56
	1	2
1. ਪਿੰਡ ਦੇ ਰਿਕਾਰਡ ਅਨੁਸਾਰ ਰਕਬਾ	2,19,093	2,78,407
Geographical area according to village papers		
2. ਜੰਗਲਾਂ ਅਧੀਨ ਰਕਬਾ	..	171
Area under Forests		
3. ਭੈਂ ਜਿਹੜੀ ਕਾਸ਼ਤ ਲਈ ਪ੍ਰਾਪਤ ਨਾ ਹੋਵੇ	9,370	11,002
Land not available for cultivation		
4. ਬਾਂਝ ਭੈਂ ਨੂੰ ਛੱਡ ਕੇ ਹੋਰ ਗੈਰ ਕਾਸ਼ਤ ਭੈਂ	5,624	5,118
Other cultivated land excluding fallow land		
5. ਬਾਂਝ ਭੈਂ	4,612	1,132
Fallow land		
6. ਬੀਜਿਆਂ ਨਰੋਲ ਰਕਬਾ	1,99,487	2,60,984
Net Area Sown		
7. ਇਕ ਤੋਂ ਵੱਧ ਵਾਰ ਬੀਜਿਆਂ ਰਕਬਾ	8,000	42,000
Area sown more than once		
8. ਫਸਲ ਅਧੀਨ ਕੁਲ ਰਕਬਾ	2,07,487	3,02,984
Total Cropped area		

ਬਾੜੀ
culture

ਸੇਣੀ ਵੰਡ
District Bhatinda

ਤਹਿਸੀਲ ਬਟਿੜਾ
Tehsil Bhatinda
(ਹੈਕਟੇਅਰ)
(Hectare)

1960-61 1965-66 1966-67 1967-68

4	5	6	7
---	---	---	---

3,25,353	3,24,913	3,25,356	3,25,412
----------	----------	----------	----------

171	3,913	3,913	3,913
-----	-------	-------	-------

15,076	11,000	11,334	11,394
--------	--------	--------	--------

5,738	3,000	3,084	2,835
-------	-------	-------	-------

19,832	8,000	3,461	..
--------	-------	-------	----

2,84,536	2,99,000	3,03,564	3,07,270
----------	----------	----------	----------

45,627	43,000	47,383	84,083
--------	--------	--------	--------

3,30,163	3,42,000	3,50,947	3,91,353
----------	----------	----------	----------

3. ਖੇਤੀ
III Agri
ਜ਼ਿਲ੍ਹੇ ਵਿੱਚ ਰਕਬੇ ਦੀ
Classification of area in

ਨੰ : No. 3.2 (ਚਲਦਾ contd)

ਵੇਰਵਾ	1968-69	1969-70	
	1	8	9
1. ਪਿੰਡ ਦੇ ਰਿਕਾਰਡ ਅਨੁਸਾਰ ਰਕਬਾ ... Geographical area according to village paper	3,25,094	2,64,841	
2. ਜੰਗਲਾਂ ਅਧੀਨ ਰਕਬਾ ... Area under Forests	3,913	2,437	
3. ਭੋਜਨ ਜ਼ਿਹੜੀ ਕਾਸ਼ਤ ਲਈ ਪ੍ਰਾਪਤ ਨਾ ਹੋਵੇ Land not available for cultivation	19,204	16,292	
4. ਬਾਂਝ ਭੋਜਨ ਨੂੰ ਛੱਡੇ ਕੇ ਹੋਰ ਗੈਰ ਕਾਸ਼ਤ ਭੋਜਨ Other cultivated land excluding fallow land	
5. ਬਾਂਝ ਭੋਜਨ Fallow land	4,994	3,620	
6. ਬੀਜਿਆ ਨਿਰੋਲ ਰਕਬਾ ... Net area sown	2,96,983	2,42,492	
7. ਇਕ ਤੋਂ ਵਧ ਵਾਰ ਬੀਜਿਆ ਰਕਬਾ ... Area sown more than once	64,542	74,024	
8. ਫਸਲ ਅਧੀਨ ਕੁਲ ਰਕਬਾ ... Total Cropped area	3,61,525	3,16,616	

ਬਾੜੀ
culture
ਸ਼ੇਣੀ ਵੰਡ
District Bhatinda

ਤਹਿਸੀਲ ਬਠਿੰਡਾ
Tehsil Bhatinda
(ਹੈਕਟੇਅਰ)
(Hectare)

1970-71	1971-72	1972-73	1973-74
10	11	12	13
2,63,530	2,63,530	2,63,531	2,63,531
2,437	2,437	2,437	2,437
16,309	15,707	16,406	16,852
..	602	602	156
769	625	2,109	541
2,44,015	2,44,159	2,41,977	2,43,545
92,025	48,226	70,148	75,207
3,36,040	292,385	3,12,125	3,18,725

ਸਾਧਨ :—ਡਿਪਟੀ ਕਮਿਸ਼ਨਰ, ਬਠਿੰਡਾ।
Source: Deputy Commissioner,
Bhatinda.

3. ਖੇਤੀ
III Agri
ਜ਼ਿਲ੍ਹੇ ਵਿੱਚ ਰਕਬੇ ਦੀ
Classification of Area in

ਨੰ : No. 3.2 (ਚਲਦਾ/contd.)

ਵੇਰਵਾ Particulars	1950-51	1955-56
	1	2
1. ਪਿੰਡ ਦੇ ਰਿਕਾਰਡ ਅਨੁਸਾਰ ਰਕਬਾ ...	2,17,987	2,17,601
Geographical Area according to village papers		
2. ਜੰਗਲਾਂ ਅਧੀਨ ਰਕਬਾ
Area under Forests		
3. ਭੈਂ ਜਿਹੜੀ ਕਾਸ਼ਤ ਲਈ ਪ੍ਰਾਪਤ ਨਾ ਹੋਵੇ Land not available for cultivation	8,091	8,219
4. ਬਾਂਝ ਭੈਂ ਨੂੰ ਛੱਡ ਕੇ ਹੋਰ ਗੈਰ-ਕਾਸ਼ਤ ਭੈਂ ... Other un-cultivated land excluding fallow land	8,015	6,646
5. ਬਾਂਝ ਭੈਂ Fallow land	13,175	1,845
6. ਬੀਜਿਆਂ ਨਿਰੋਲ ਰਕਬਾ Net area sown	1,88,706	2,00,891
7. ਇਕ ਤੋਂ ਵੱਧ ਵਾਰ ਬੀਜਿਆਂ ਰਕਬਾ ... Area Sown more than once	20,000	52,000
8. ਕਮਲ ਅਧੀਨ ਕੁੱਲ ਰਕਬਾ Total cropped Area	2,08,706	2,52,891

ਬਾੜੀ
culture
ਸੇਣੀ ਵੰਡ
District Bhatinda

ਤਹਿਸੀਲ ਮਾਨਸਾ
Tehsil Mansa
(ਹੈਕਟੇਅਰ)
Hectares

1960-61	1965-66	1966-67	1967-68
4	5	6	7
2,17,594	2,17,911	2,17,628	2,17,625
	1,411	1,411	1,411
8,999	15,000	14,595	14,596
	500	494	493
1,471	6,000	2,279	..
2,01,785	1,95,000	1,98,849	2,01,125
32,244	30,000	48,928	60,428
2,34,029	2,25,000	2,47,777	2,61,553

3. ਖੇਤੀ
III. Agri
ਜ਼ਿਲ੍ਹੇ ਵਿੱਚ ਰਕਬੇ ਦੀ
Classification of area in

ਨੰ : No. 3.2 (ਅਲਦਾ/contd)

ਵੇਰਵਾ /Particulars	1968-69	1969-70
	1	8
1. ਪਿੰਡ ਦੇ ਰਿਕਾਰਡ ਅਨੁਸਾਰ ਰਕਬਾ ...	2,17,483	2,08,999
Geographical Area according to village papers		
2. ਸੰਗਲਾਂ ਅਧੀਨ ਰਕਬਾ' ...	1,411	1,411
Area under Forests		
3. ਭੈਂ ਜਿਹੜੀ ਕਾਸ਼ਤ ਲਈ ਪ੍ਰਾਪਤ ਨਾ ਹੋਵੇ	16,037	15,398
Land not available for cultivation		
4. ਬਾਂਝ ਭੈਂਨੂੰ ਛੱਡ ਕੇ ਹੋਰ ਗੌਰ ਕਾਸ਼ਤ ਭੈਂ... Other un-cultivated land excluding fallow land
5. ਬਾਂਝ ਭੈਂ fallow land	..	1,706
6. ਬੀਜਿਆ ਨਿਰਲ ਰਕਬਾ'	2,00,035	1,90,484
Net Area sown		
7. ਇਕ ਭੈਂ ਵੱਧ ਵਾਰ ਬੀਜਿਆ ਰਕਬਾ' ... Area Sown more than once	44,340	74,103
8. ਫਸਲ ਅਧੀਨ ਕੁੱਲ ਰਕਬਾ'	2,44,375	2,64,587
Total cropped Area		

ਬਾੜੀ
culture
ਸ੍ਰੋਣੀ ਵੰਡ
District Bhatinda

	(ਹੈਕਟੇਅਰ) (Hectare)	ਤਹਿਸੀਲ ਮਾਨਸਾ Tehsil Mansa	
1970-71	1971-72	1972-73	1973-74
10	11	12	13
2,09,756	2,09,756	2,09,756	2,09,756
1,411	1,411	1,411	1,411
14,324	13,831	14,462	14,831
..	493	493	124
1,543	1,416	1,843	474
1,92,478	1,92,605	1,91,547	1,92,916
68,156	53,479	90,165	73,743
2,60, 634	2,46,086	2,81,712	2,66,659

ਸਾਧਨ :—ਡਿਪਟੀ ਕਮਿਸ਼ਨਰ, ਬਾਠਿੰਡਾ।
Source : Deputy Commissioner, Bhatinda.

3. ਖੇਤੀ
III. Agri
ਜ਼ਿਲ੍ਹੇ ਵਿੱਚ ਰਕਬੇ ਦੀ

ਨੰ : No. 3.2 (ਸਮਾਪਤ/concl'd)

ਵੇਰਵਾ /Particulars

1969-70

1	2
1. ਪਿੰਡ ਦੇ ਰਿਕਾਰਡ ਅਨੁਸਾਰ ਰਕਬਾ Geographical area according to village papers.	80,747
2. ਜੰਗਲਾਂ ਅਧੀਨ ਰਕਬਾ Area under Forests	1,476
3. ਭੈਂਤੀ ਜ਼ਿਹੜੀ ਕਾਸ਼ਤ ਲਈ ਪ੍ਰਾਪਤ ਨਾ ਹੋਵੇ Land not available for cultivation	4,800
4. ਬਾਂਝ ਭੈਂਤੀ ਨੂੰ ਛੱਡ ਕੇ ਹੋਰ ਹੋਰ/ਕਾਸ਼ਤ ਭੈਂਤੀ Other un-cultivated land excluding fallow-land	..
5. ਬਾਂਝ ਭੈਂਤੀ Fallow land	681
6. ਬੀਜਿਆ ਨਿਰੋਲ ਰਕਬਾ Net area sown	73,790
7. ਇਕ ਤੋਂ ਵੱਧ ਵਾਰ ਬੀਜਿਆ ਰਕਬਾ Area sown more than once	27,570
8. ਫਲ ਅਧੀਨ ਕੁੱਲ ਰਕਬਾ Total cropped area	1,01,360

ਨੋਟ :—ਸਾਲ 1968-69 ਤੱਕ ਦੇ ਅੰਕੜੇ ਤਹਿਸੀਲ ਬਠਿੰਡਾ ਵਿੱਚ ਸ਼ਾਮਲ ਹਨ
ਕਿਉਂਕਿ ਫੂਲ ਤਹਿਸੀਲ ਅਪਰੈਲ, 1970 ਵਿਚ ਹੋਏ ਵਿੱਚ ਆਈ ਸੀ।

Note : The figures up to the year 1968-69 have
been included in Bhatinda Tehsil as phul Tehsil
was created in April, 1970

ਬਾਤੀ
culture
ਸੰਲੀ ਵੰਡ

	(ਹੈਕਟੇਅਰ) (Hectar)	ਤਹਿਸੀਲ/ਫੂਲ Tehsil Phul	
1970-71	1971-72	1972-73	1973-74
3	4	5	6
80,747	80,747	80,343	80,343
1,476	1,476	1,476	1,476
4,038	3,539	3,548	3,889
..	499	461	120
167	18	118	84
75,066	75,215	74,740	74,774
27,755	27,880	38,434	32,596
1,02,821	1,03,095	1,13,174	1,07,370

ਸਾਧਨ :—ਡਿਪਟੀ ਕਮਿਸ਼ਨਰ, ਬਠਿੰਡਾ,
Source : Deputy Commissioner, Bhatinda

3. ਖੇਤੀ
III. Agri-
ਮੁੱਖ ਫਸਲਾਂ ਅਧੀਨ
Area under Important

ਨੰ : No. 3.3 (ਰਲਦਾ contd.)

ਫਸਲ Crop	ਤਹਿਸੀਲ Tehsil	1950-51	
		ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
1	1 (ਏ)	2	3
ਚਾਵੜਾ Rice	ਬਠਿੰਡਾ Bhatinda	3	3
	ਮਾਨਸਾ Mansa	2	—
	ਫੂਲ Phul	—	—
	ਜੋੜ Total	5	3
ਜਵਾਰ Jowar	ਬਠਿੰਡਾ Bhatinda	657	182
	ਮਾਨਸਾ Mansa	917	187
	ਫੂਲ Phul	—	—
	ਜੋੜ Total	1,574	369
ਬਾਜਰਾ Bajra	ਬਠਿੰਡਾ Bhatinda	21,806	9,378
	ਮਾਨਸਾ Mansa	44,089	19,824
	ਫੂਲ Phul	—	—
	ਜੋੜ Total	65,895	29,202

ਬਾੜੀ
culture
ਰਕਬਾ ਤਹਿਸੀਲਵਾਰ
Crops—tehsilwise

(ਹੈਕਟੇਅਰ)
(Hectares)

1955-56		1960-61	
ਕੁੱਲ ਰਕਬਾ Total area	ਮਿੰਜਿਆ ਰਕਬਾ Irrigated area	ਕੁੱਲ ਰਕਬਾ Total area	ਮਿੰਜਿਆ ਰਕਬਾ Irrigated area
4	5	6	7
1	1	15	15
7	7	112	110
—	—	—	—
8	8	127	125
367	...	102	83
403	108	143	68
—	—	—	—
770	108	245	151
10,826	4,653	15,904	7,115
30,766	10,530	36,745	12,979
—	—	—	—
41,592	15,183	52,649	20,049

3. ਖੇਤ੍ਰੀ
III. Agri-
ਮੁੱਲ ਵਸਲਾਂ ਅਧੀਨ
Area under Important

ਨੰ No. 3.3 (ਚਲਦਾ contd.)

ਵਸਲ Crop	ਤਹਿਸੀਲ Tehsil	1950-51	
		ਕੁੱਲ Total area	ਸੰਜਿਆ ਰਕਬਾ Irrigated area
		1	1 (ਏ) 2
ਮੱਕੀ Maize	ਬਠਿੰਡਾ Bhatinda	415	415
	ਮਾਨਸਾ Mansa	1,433	1,433
	ਫੁਲ Phul	—	—
	ਜੜ੍ਹ Total	... 1,848	1,848
ਕਣਕ Wheat	ਬਠਿੰਡਾ Bhatinda	36,281	25,588
	ਮਾਨਸਾ Mansa	25,167	19,290
	ਫੁਲ Phul	—	—
	ਜੜ੍ਹ Total	... 61,448	44,878
ਜੌ Barley	ਬਠਿੰਡਾ Bhatinda	14,759	1,228
	ਮਾਨਸਾ Mansa	5,814	725
	ਫੁਲ Phul	—	—
	ਜੜ੍ਹ Total	... 20,573	1,953

ਬਾੜੀ
culture
ਰਕਬਾਂ ਤਹਸੀਲਵਾਰ
Crops—tehsilwise

(ਹੈਕਟੇਅਰ
(Hectare)

1955-56		1960-61	
ਕੁੱਲ ਰਕਬਾਂ Total area	ਸਿੰਜ਼ਿਆ ਰਕਬਾਂ Irrigated area	ਕੁੱਲ ਰਕਬਾਂ Total area	ਸਿੰਜ਼ਿਆ ਰਕਬਾਂ Irrigated area
4	5	6	7
1,465	1,465	4,887	4,886
1,101	1,096	2,640	2,588
—	—	—	—
2,566	2,561	7,257	7,474
54,747	35,006	57,528	50,468
35,508	21,899	43,664	32,176
—	—	—	—
90,255	56,905	101,192	82,644
16,287	1,420	7,962	1,772
4,228	474	2,469	799
—	—	—	—
20,515	1,894	10,431	2,571

3. ਖੇਤੀ
III. Agri-
ਮੁੱਖ ਫਸਲਾਂ ਅਧੀਨ
Area under Important

ਨੰ : No. 3.3 (ਚਲਦਾ contd.)

ਫਸਲ Crop	ਤਹਿਸੀਲ Tehsil	1965-66		
		ਕੁੱਲ ਰਕਬਾ Total area	ਸਿੰਘਿਆ ਰਕਬਾ Irrigated area	
1	1 (ਏ)	8	9	
ਚਾਵਲ Rice	ਬਠਿੰਡਾ Bhatinda	128	127	
	ਮਾਨਸਾ Mansa	252	246	
	ਫੂਲ Phul	—	—	
	ਜੜ੍ਹ Total	... 380	373	
ਜਵਾਰ Jowar	ਬਠਿੰਡਾ Bhatinda	135	130	
	ਮਾਨਸਾ Mansa	112	83	
	ਫੂਲ Phul	—	—	
	ਜੜ੍ਹ Total	... 247	213	
ਬਾਜ਼ਰਾ Bajra	ਬਠਿੰਡਾ Bhatinda	18,222	6,655	
	ਮਾਨਸਾ Mansa	40,387	16,653	
	ਫੂਲ Phul	—	—	
	ਜੜ੍ਹ Total	... 58,609	23,308	

ਬਾੜੀ
culture
ਰਕਬਾਂ ਤਹਿਸੀਲਵਾਰ
crops—tehsilwise

(ਹੈਕਟੇਅਰ)
(Hectare)

1966-67		1967-68	
ਕੁੱਲ ਰਕਬਾਂ Total area	ਸਿੰਜਿਆ ਰਕਬਾਂ Irrigated area	ਕੁੱਲ ਰਕਬਾਂ Total area	ਸਿੰਜਿਆ ਰਕਬਾਂ Irrigated area
10	11	12	13
55	54	74	74
139	138	142	129
—	—	—	—
194	192	216	203
243	164	87	78
112	81	219	109
—	—	—	—
355	245	306	187
27,254	13,513	32,274	14,622
43,243	18,408	44,424	19,500
—	—	—	—
70,497	31,921	76,698	34,122

3. ਖੇਤੀ
III. Agric.
ਅੱਖ ਫਸਲਾਂ ਅਧੀਨ ਰਕਬਾ
Area under Important

ਨੰ No. 3.3 (ਚਲਦਾ contd.)

ਫਸਲ Crop	ਤਹਿਸੀਲ Tehsil	1965-66		
		ਕੁੱਲ ਰਕਬਾ Total Area	ਸਿੱਜਿਆ ਰਕਬਾ Irrigated area	
1	1 (₹)	8	9	
ਮੱਕੀ Mazie	ਬਠਿੰਡਾ Bhatinda	4,262	4,259	
	ਮਾਨਸਾ Mansa	2,171	2,141	
	ਫੂਲ Phul	
	ਜੇੜ Total	6,433	6,400	
ਕਣਕ Wheat	ਬਠਿੰਡਾ Bhatinda	70,184	63,680	
	ਮਾਨਸਾ Mansa	44,602	29,245	
	ਫੂਲ Phul	
	ਜੇੜ Total	1,14,786	92,925	
ਜੇਦੀ Barley	ਬਠਿੰਡਾ Bhatinda	3,131	1,556	
	ਮਾਨਸਾ Mansa	1,844	1,341	
	ਫੂਲ Phul	
	ਜੇੜ Total	4,975	2,897	

ਬਾੜੀ
culture
ਰਕਬਾਂ ਤਹਸੀਲਵਾਰ
crops—tehsilwise

(ਹੈਕਟੇਅਰ)
(Hectare)

1966-67		1967-68	
ਕੁੱਲ ਰਕਬਾਂ Total area	ਸਿੰਜਿਆ' ਰਕਬਾਂ Irrigated area	ਕੁੱਲ ਰਕਬਾਂ Total area	ਸਿੰਜਿਆ' ਰਕਬਾਂ Irrigated area
10	11	12	13
8,415	8,400	8,601	8,596
3,196	3,161	3,544	3,498
..
11,611	11,561	12,145	12,094
75,504	70,410	97,829	89,847
52,276	45,102	56,345	48,740
..
1,27,780	1,15,512	1,54,174	1,38,587
2,722	1,215	6,909	3,593
2,725	1,650	4,725	2,630
..
5,447	2,865	11,634	6,223

3. ਖੇਤੀ
III. Agri-
ਮੁੱਖ ਫਸਲਾਂ ਅਧੀਨ
Area under Important

ਨੰ : No. 3.3 (ਚਲਦਾ contd)

ਫਸਲ Crop	ਤਹਿਸੀਲ Tehsil	1968-69		
		ਕੁੱਲ Total area	ਸਿੰਜਿਆ Irrigatrd area	ਰਕਬਾ Rakba
1	1 (ਏ)	14	15	
ਚਾਵਲ Rice	ਬਠਿੰਡਾ Bhatinda	40	40	
	ਮਾਨਸਾ Mansa	270	258	
	ਫੂਲ Phul	
	ਜੋੜ Total	310	298	
ਜਵਾਰ Jowar	ਬਠਿੰਡਾ Bhatinda	132	118	
	ਮਾਨਸਾ Mansa	86	55	
	ਫੂਲ Phul	
	ਜੋੜ Total	218	173	
ਬਾਜ਼ਰਾ Bajra	ਬਠਿੰਡਾ Bhatinda	29,851	16,468	
	ਮਾਨਸਾ Mansa	45,076	24,643	
	ਫੂਲ Phul	
	ਜੋੜ Total	34,927	41,111	

ਬਾੜੀ
culture
ਰਕਬਾ ਤਹਿਸੀਲਵਾਰ
crops--tehsilwise

(ਹੈਕਟੇਅਰ
(Hectare)

1969-70		1970-71	
Total area	Irrigated area	Total area	Irrigated area
16	17	18	19
1	1	5	5
350	344	692	675
41	41	49	49
392	386	746	729
186	171	44	35
187	132	94	89
57	55	140	133
430	358	278	257
27,075	14,478	23,635	15,011
45,114	27,673	49,958	29,974
9,556	6,976	9,147	4,363
81,745	49,127	82,740	49,348

3. ਏਤੀ
III. Agri-
ਮੁੱਖ ਫਸਲਾਂ ਅਧੀਨ
Area under Important

ਨੰ: No. 3.3 (ਚਲਦਾ contd.)

ਫਸਲ Crop	ਤਹਿਸੀਲ Tehsil	1968-69		
		ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	
1	1 (ੜ)	14	15	
ਮੱਕੀ Maize	ਬਠਿੰਡਾ Bhatinda	11,006	10,872	
	ਮਾਨਸਾ Mansa	4,385	4,322	
	ਫੁਲ Phul	
	ਜੋੜ Total	15,391	15,194	
ਕਣਕ Wheat	ਬਠਿੰਡਾ Bhatinda	1,09,518	1,05,459	
	ਮਾਨਸਾ Mansa	74,689	59,893	
	ਫੁਲ Phul	
	ਜੋੜ Total	1,84,207	1,65,352	
ਜੇਦੀ Barley	ਬਹਿਤਾਡਾ Bhatiada	3,567	2,396	
	ਮਾਨਸਾ Mansa	4,766	3,069	
	ਫੁਲ Phul	
	ਜੋੜ Total	8,333	5,465	

ਬਾੜੀ
culture
ਰਕਬਾ ਤਹਿਸੀਲਵਾਰ
crops--tehsilwise

(ਹੈਕਟੇਅਰ)
(Hectares)

1969-70		1970-71	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
16	17	18	19
3,548	3,547	2,720	2,720
4,290	4,205	4,838	4,371
8,458	8,350	7,533	7,516
16,296	16,102	15,091	14,607
81,021	80,593	86,875	85,910
76,011	68,307	78,886	71,799
44,534	40,191	44,680	41,866
2,01,566	1,89,091	2,10,441	1,99,575
4,259	1,965	1,916	751
2,308	1,375	1,877	1,075
394	249	316	213
6,961	3,589	4,109	2,039

3. ਖੇਤੀ
III. Agri-
ਮੁੱਲ ਵਸਲਾ ਅਧੀਨ
Area under Important

ਨੰ : No. 3.3 (ਚਲਦਾ contd)

ਫਸਲ Crop	ਤਹਿਸੀਲ Tehsil	1971-72		
		ਕੁੱਲ Total area	ਸਿੱਜਿਆ Irrigated area	ਰਬਬਾ 21
1	1 (₹)	20	21	
ਚਾਵਲ Rice	ਬਠਿੰਡਾ Bhatinda	4	4	
	ਮਾਨਸਾ Mansa	1,297	1,283	
	ਫੂਲ Phul	81	81	
	ਜੜ Total	1,382	1,368	
ਜਵਾਰ Jowar	ਬਠਿੰਡਾ Bhatinda	183	181	
	ਮਾਨਸਾ Mansa	105	101	
	ਫੂਲ Phul	10	10	
	ਜੜ Total	298	292	
ਬਾਜ਼ਰਾ Bajra	ਬਠਿੰਡਾ Bhatinda	16,227	9,360	
	ਮਾਨਸਾ Mansa	29,944	19,728	
	ਫੂਲ Phul	5,888	4,400	
	ਜੜ Total	52,059	33,488	

ਬਾੜੀ
culture
ਰਕਬਾਂ ਤਹਿਸੀਲਵਾਰ
crops—tehsilwise

(ਹੈਕਟੇਅਰ)
(Hectare)

1972-73		1973-74	
ਕੁੱਲ ਰਕਬਾਂ Total area	ਸਿੰਜਿਆ ਰਕਬਾਂ Irrigated area	ਕੁੱਲ ਰਕਬਾਂ Total area	ਸਿੰਜਿਆ ਰਕਬਾਂ Irrigated area
			25
22	23	24	
...	..	5	5
789	788	721	704
101	101	127	127
890	889	853	836
12	11	40	33
103	99	59	49
..	..	10	10
115	110	109	92
16,462	9,345	17,189	10,655
32,789	20,015	35,338	22,276
8,374	5,003	5,361	4,177
57,652	34,363	57,888	37,108

3. ਖੇਤੀ
III. Agric.
ਮੱਚ ਫਸਲਾਂ ਅਧੀਨ
Area under Important

ਨੰ. No. 33 (ਚਲਦਾ contd)

ਫਸਲ Crop	ਤਹਿਸੀਲ Tehsil	1971-72		
		ਕੁੱਲ ਰਕਬਾ Total area	ਸਿੰਜਿਆਈ ਰਕਬਾ Irrigated area	21
1	1 (₹)	20		
ਮੱਕੀ Maize	ਬਠਿੰਡਾ Bhatinda	2,208	2,200	
	ਮਾਨਸਾ Mansa	6,548	6,478	
	ਫੁਲ Phul	7,254	7,176	
	ਜੜ Total	15,010	15,854	
ਕਣਕ Wheat	ਬਠਿੰਡਾ Bhatinda	82,070	82,000	
	ਮਾਨਸਾ Mansa	78,511	74,456	
	ਫੁਲ Phul	43,191	41,363	
	ਜੜ Total	2,03,772	1,97,819	
ਜੇ' Barley	ਬਠਿੰਡਾ Bhatinda	1,087	537	
	ਮਾਨਸਾ Mansa	1,243	861	
	ਫੁਲ Phul	945	320	
	ਜੜ Total	3,275	1,718	

ਬਾੜੀ
culture
ਰਕਬਾ' ਤੱਹਸੀਲਵਾਰ
area tehsilwise

(ਹੈਕਟੇਅਰ)
(Hectares)

1972-73		1973-74	
ਕੁੱਲ ਰਕਬਾ' Total area	ਸਿੰਜਿਆ' ਰਕਬਾ' Irrigated area	ਕੁੱਲ ਰਕਬਾ' Total area	ਸਿੰਜਿਆ' ਰਕਬਾ' Irrigated area
22	23	24	25
2,480	2,480	2,178	2,170
8,697	8,577	7,994	7,974
8,667	8,667	6,306	6,294
19,844	19,724	16,478	16,438
83,670	83,569	78,304	78,252
87,565	84,435	73,187	71,082
45,197	43,477	39,812	39,122
2,16,432	2,11,481	1,91,303	1,88,456
1,848	986	4,519	3,031
2,454	1,532	6,585	5,150
581	362	2,652	2,074
4,883	2,880	13,766	10,255

3. ਖੇਤੀ
III. AGRI-
ਮੁੱਲ ਵਸਲੀ ਅਧੀਨ
Area under Important

ਨੰ : No. 3.3 (ਚਲਦਾ--Contd.)

ਵਸਲ Crop	ਤਹਿਸੀਲ Tehsil	1950-51		
		ਕੁੱਲ Total area	ਸਿੰਜਿਆ irrigated area	ਰਕਬਾ ਰਕਬਾ area
1	1(ਏ)	2	3	
ਛੋਲੇ Gram	ਬਠਿੰਡਾ Bhatinda	79,554	10,648	
	ਮਾਨਸਾ Mansa	88,886	19,817	
	ਫੂਲ Phul
	ਜੇੜ Total	1,68,440	30,465	
ਮਾਂਹ Mash	ਬਠਿੰਡਾ Bhatinda	396	356	
	ਮਾਨਸਾ Mansa	400	213	
	ਫੂਲ Phul
	ਜੇੜ Total	796	569	
ਮੂੰਗ Moong	ਬਠਿੰਡਾ Bhatinda	1,731	1,301	
	ਮਾਨਸਾ Mansa	1,202	727	
	ਫੂਲ Phul
	ਜੇੜ Total	2,933	2,028	

ਬਾੜੀ
CULTURE
 ਰਕਬਾ ਹਿੱਸੀਲ ਵਾਰ
 crops Tehsilwise

(ਹੈਕਟੇਅਰ)
 (Hectares)

1955-56		1960-61	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
4	5	6	7
1,21,005	15,018	1,09,547	23,615
1,00,687	13,707	68,793	22,022
...
2,21,692	28,725	1,78,340	45,637
802	799	459	382
233	168	117	104
...
1,035	967	576	486
2,586	2,575	847	770
1,937	846	583	323
...
4,523	3,421	1,430	1,093

3. ਖੇਤੀ
III. AGRI-
ਮੁੱਖ ਫਸਲਾਂ ਅਧੀਨ
Area under Importan-

ਨੰ : No. 3.3 (ਚਲਦਾ Contd)

ਫਸਲ Crop	ਤਹਿਸੀਲ Tehsil	1950-51		
		ਕੁੱਲ Total	ਮਿਨਿਆ Irrigated area	ਰਕਬਾਂ area
1	1(ੜ)	2	3	
ਮਸਰ Massar	ਬਠਿੰਡਾ Bhatinda	115	114	
	ਮਾਨਸਾ Mansa	95	95	
	ਫੂਲ Phul
	ਜੋੜ Total	210	209	
ਹੋਰ ਦਾਲਾਂ Other Pulses	ਬਠਿੰਡਾ Bhatinda	
	ਮਾਨਸਾ Mansa	
	ਫੂਲ Phul
	ਜੋੜ Total
ਮੁੰਗਵਲੀ Ground-nut	ਬਠਿੰਡਾ Bhatinda	
	ਮਾਨਸਾ Mansa	
	ਫੂਲ Phul
	ਜੋੜ Total

ਬਾਤੀ

CULTUREਰਕਬਾ ਤੰਹਿਸ਼ੀਲਵਾਰ
Crops- Tehsilwise(ਹੈਕਟੇਅਰ)
(Hectares)

1955-56		1960-61	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
4	5	6	7
85	85	137	136
60	58	114	111
..
145	143	251	247
..
..
..
..
..
..
2	..	24	10
2	..	45	3
..
2	..	69	13

3. ਖੜੀ
III. AGRI-
ਮੁੱਖ ਵਸਲਾਂ ਅਧੀਨ
Area under Impottant

ਨੰ : No. 3.3 (ਚਲਦਾ—Contd.)

ਵਸਲ Crop	ਤਹਿਸੀਲ Tehsil	1965-66		
		ਕੁੱਲ Total	ਸਿੱਜਿਆ Irrigated area	ਰਕਬਾ area
1	1(ਏ)	8	9	
ਛੋਲੇ Gram	ਬਠਿੰਡਾ Bhatinda	..	1,03,832	21,107
	ਮਾਨਸਾ Mansa	..	59,828	19,323
	ਫੁਲ Phul
	ਜੇੜ Total	..	1,63,660	40,430
ਮਾਹੂ Mash	ਬਠਿੰਡਾ Bhatinda	..	68	59
	ਮਾਨਸਾ Mansa	..	37	32
	ਫੁਲ Phul
	ਜੇੜ Total	..	105	91
ਮੂੰਗ Moong	ਬਠਿੰਡਾ Bhatinda	..	415	362
	ਮਾਨਸਾ Mansa	..	232	192
	ਫੁਲ Phul
	ਜੇੜ Total	..	647	554

ਬਾੜੀ
CULTURE
 ਰਕਬਾ ਤਹਿਸੀਲਵਾਰ
Crops-Tehsilwise

(ਹੈਕਟੇਅਰ)
(Hectares)

1966-67		1967-68	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
10	11	12	13
95,569	25,093	76,482	20,775
65,797	23,833	62,648	27,251
..
1,61,366	98,926	1,39,130	48,026
151	140	128	102
66	54	94	80
..
217	194	222	182
696	614	546	463
383	325	..	551
..
1,079	939	546	1,014

3. ਖੇਤੀ
III. AGRI
ਮੁੱਖ ਫਸਲਾਂ ਅਧੀਨ
Area under Important

ਨੰ; No. 3.3 (ਚਲਦਾ--Contd.)

ਫਸਲ Crop	ਤਹਿਸੀਲ Tehsil	1965-66		
		ਕੋਲ Total area	ਸਿੰਜਿਆ ਰਕਬਾ	Irrigated are..
1	1(ਏ)	8	9	
ਮਸਰ Massar	ਬਠਿੰਡਾ Bhatinda	223	223	
	ਮਾਨਸਾ Mansa	193	144	
	ਫੂਲ Phul
	ਜੇੜ Total	416	367	
ਹੋਰ ਦਾਤਾਂ Other Pulses	ਬਠਿੰਡਾ Bhatinda	
	ਮਾਨਸਾ Mansa	
	ਫੂਲ Phul
	ਜੇੜ Total
ਮੂੰਗਫਲੀ Ground-nut	ਬਠਿੰਡਾ Bhatinda	57	41	
	ਮਾਨਸਾ Mansa	258	39	
	ਫੂਲ Phul
	ਜੇੜ Total	315	80	

ਬਾੜੀ

CULTUREਰਕਬਾ ਤਹਿਸੀਲਵਾਰ
Crops-Tehsilwise(ਹੈਕਟੇਅਰ)
(Hectares)

1966-67		1967-68	
ਕੱਲ ਰਕਬਾ Total area	ਸਿੰਜਿਆ ਰਕਬਾ Irrigated area	ਕੱਲ ਰਕਬਾ Total area	ਸਿੰਜਿਆ ਰਕਬਾ Irrigated area
10	11	12	13
284	282	286	284
238	225	278	272
..
522	507	564	556
..
..
..
..
236	181	1,354	1,144
444	85	1,596	775
..
680	266	2,950	1,919

3. ਖੇਤੀ
III. AGRI
ਮੁੱਖ ਫਸਲਾਂ ਅਧੀਨ
Area under Important

ਨੰ : No. 33 (ਚਲਦਾ—Contd)

ਫਸਲ Crop	ਤਹਿਸੀਲ Tehsil	1968-69			
		ਕੁੱਲ Total area	ਸਿੰਜਿਆ ਰਕਬਾ Irrigated area	14	15
1	1(ਏ)				
ਛੋਲੇ Gram	ਬਠਿੰਡਾ Bhatinda	63,076	18,108		
	ਮਾਨਸਾ Mansa	39,327	16,512		
	ਫੂਲ Phul	—	—		
	ਜੋੜ Total	1,02,403	34,620		
ਮਾਂਹ Mash	ਬਠਿੰਡਾ Bhatinda	216	172		
	ਮਾਨਸਾ Mansa	43	38		
	ਫੂਲ Phul	—	—		
	ਜੋੜ Total	259	210		
ਮੂੰਗ Moong	ਬਠਿੰਡਾ Bhatinda	523	474		
	ਮਾਨਸਾ Mansa	374	293		
	ਫੂਲ Phul	—	—		
	ਜੋੜ Total	897	767		

ਬਾੜੀ

CULTURE

ਰਕਬਾ ਤਹਿਸੀਲਵਾਰ

Crops-Tehsilwise(ਹੈਕਟੇਅਰ)
(Hectares)

1969-70		1970-71	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
16	17	18	19
66,899	17,241	63,080	15,176
51,861	22,608	46,435	17,497
12,127	2,763	12,612	3,166
1,30,867	42,612	1,22,127	35,839
94	80	54	51
70	63	69	64
68	58	53	52
232	201	176	167
536	468	383	334
539	445	421	357
78	71	60	48
1,153	984	864	739

3. ਖੇਤੀ
III. AGRI
ਮੱਖ ਫਸਲਾਂ ਅਧੀਨ
Area under Important

ਨੰ: No. 3.3 (ਚਲਦਾ--Contd)

ਫਸਲ Crop	ਤਹਿਸੀਲ Tehsil	1968-69		
		ਕੁੱਲ Total	ਸਿੰਜਿਆ irrigated area	ਰਕਬਾ Rakba
1	1(ਏ)	14	15	
ਮਸਰ Massar	ਬਠਿੰਡਾ Bhatinda	270	257	
	ਮਾਨਸਾ Mansa	181	169	
	ਫੂਲ Phul	—	—	
	ਜੜ Total	451	426	
ਹੋਰ ਦਾਲਾਂ Other Pulses	ਬਠਿੰਡਾ Bhatinda	582	178	
	ਮਾਨਸਾ Mansa	344	79	
	ਫੂਲ Phul	
	ਜੜ Total	926	257	
ਮੂੰਗਫਲੀ Ground-nut	ਬਠਿੰਡਾ Bhatinda	1,277	1,010	
	ਮਾਨਸਾ Mansa	1,609	781	
	ਫੂਲ Phul	—	—	
	ਜੜ Total	2,886	1,791	

ਬਾੜੀ

CULTUREਰਕਬਾ ਤਹਿਸੀਲਵਾਰ
Crops Tehsilwise(ਹੈਕਟੇਅਰ)
(Hectares)

1969-70		1970-71	
Total area	Irrigated area	Total area	Irrigated area
16	17	18	19
190	190	178	178
210	207	179	179
63	62	64	64
4 63	4 59	421	421
—	—	—	—
—	—	—	—
—	—	—	—
—	—	—	—
—	—	—	—
117	105	64	54
1,273	658	759	322
247	160	143	115
1,637	923	966	491

3. ਖੇਤ੍ਰੇ
III. AGRI
 ਮੁੱਖ ਫਸਲਾਂ ਅਧੀਨ
 Area under Important

੯: No. 3.3—(ਚਲਦਾ Contd.)

ਫਸਲ Crop	ਤਹਿਸੀਲ Tehsil	1971-72		
		Total area	ਕੁਲ ਰਕਬਾ'	ਸਿੰਜ਼ਿਆ ਰਕਬਾ'
			Irrigated area	21
1	(ੳ)	20		
ਛੋਲੇ Gram	ਬਠਿੰਡਾ Bhatinda	...	53,142	15,145
	ਮਾਨਸਾ Mansa	...	35,228	15,460
	ਫੂਲ Phul	...	10,940	2,950
			99,310	33,555
ਮਾਹ Mash	ਬਠਿੰਡਾ Bhatinda	...	61	50
	ਮਾਨਸਾ Mansa	...	50	50
	ਫੂਲ Phul	...	56	50
	ਜੜ੍ਹ Total	...	167	150
ਮੂੰਗ Moong	ਬਠਿੰਡਾ Bhatinda	...	357	329
	ਮਾਨਸਾ Mansa	...	330	296
	ਫੂਲ Phul	...	96	83
	ਜੜ੍ਹ Total	...	783	708

ਬਾੜੀ

CULTURE

ਰਕਬਾ ਤਹਿਸੀਲਵਾਰ

Crops-Tehsilwise(ਹੈਕਟੇਅਰ)
(Hectares)

1972-73		1973-74	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
22	23	24	25
57,189	13,519	60,362	13,568
34,819	13,294	39,168	14,540
10,884	2,060	11,698	2,204
1,02,892	28,873	1,11,228	30,312
57	54	100	95
57	56	56	50
79	79	221	214
193	189	377	359
532	472	870	790
320	286	398	341
180	148	334	293
1,032	906	1,602	1,424

3. ਬੇਤੀ
III. AGRI
ਮੁੱਖ ਫਸਲਾਂ ਅਧੀਨ
Area under Important

ਨੰ: No. 3.3--(ਚਲਦਾ Contd)

ਫਸਲ Crop	ਤਹਿਸੀਲ Tehsil	1971-72	
		ਕੁੱਲ Total area	ਸਿੱਜਿਆ Irrigated area
1	1(ਏ)	20	21
ਮਸਰ Massar	ਬਠਿੰਡਾ Bhatinda	166	136
	ਮਾਨਸਾ Mansa	196	196
	ਫੂਲ Phul	52	52
	ਜੋੜ Total	414	384
ਹੋਰ ਦਾਲਾਂ Other Pulses	ਬਠਿੰਡਾ Bhatinda	403	125
	ਮਾਨਸਾ Mansa	232	119
	ਫੂਲ Phul	83	35
	ਜੋੜ Total	718	279
ਮੁੰਗਫਲੀ Groundnut	ਬਠਿੰਡਾ Bhatinda	90	79
	ਮਾਨਸਾ Mansa	729	412
	ਫੂਲ Phul	219	189
	ਜੋੜ Total	1,038	680

ਬਾੜੀ
CULTURE
 ਰਕਬਾ' ਤਹਿਸੀਲਾਵਾਰ
Crops Tehsilwise

(ਹੈਕਟੇਅਰ)
 (Hectares)

1972-73		1973-74	
Total area	Irrigated area	Total area	Irrigated area
22	23	24	25
169	169	205	205
201	199	209	209
54	54	47	47
424	422	461	461
527	132	552	204
158	49	187	95
158	47	111	61
843	228	850	360
82	70	36	34
888	570	944	495
132	90	258	246
1,102	730	1,238	775

3. ਖੇਤੀ
III. Agri-
ਖੇਤੀ ਅਧੀਨ
Area under Important

ਨੰ : No. 3.3 (ਚਲਦਾ contd.)

ਫਸਲਾਂ Crops	ਤਹਿਸੀਲ Tehsil	1950-51	
		ਕੁੱਲ ਰਕਬਾ Total Area	ਸਿੰਜ਼ਿਆ ਰਕਬਾ Irrigated area
1	1(ੳ)(ਾ)	2	3
ਉਰੀਆ ਤੇ ਗਈ Rape and Mustard	ਬਠਿੰਡਾ Bhatinda	... 7,194	—
	ਮਾਨਸਾ Mansa	... 7,661	—
	ਫੁਲ Phul
	ਜੇੜ Total	... 14,855	—
ਤਿੱਲ Sesamum	ਬਠਿੰਡਾ Bhatinda	... 16	16
	ਮਾਨਸਾ Mansa	... 56	52
	ਫੁਲ Phul	... —	—
	ਜੇੜ Total	... 72	68

ਬਾੜੀ
culture
ਰਕਬਾਂ ਤਹਸੀਲਵਾਰ
Crops-Tehsilwise

(ਹੈਕਟੇਅਰ)
(Hectares)

		1955-56		1960-61	
		ਕੁੱਲ ਰਕਬਾਂ Total area	ਸਿੰਜਿਆਂ ਰਕਬਾਂ Irrigated	ਕੁੱਲ ਰਕਬਾਂ Total area	ਸਿੰਜਿਆਂ ਰਕਬਾਂ Irrigated area
4	5	6	7		
6,443	—	20,194	—		
5,842	—	8,302	—		
..
12,285	—	28,496	—		
33	2	41	27		
46	35	51	41		
—	—	—	—	—	—
79	37	92	68		

3. ਖੇਤੀ
III. Agri
ਮੁੱਖ ਫਸਲਾਂ ਅਧੀਨ
Area under Important

ਨ: No. 3.3 (ਚਲਦਾ contd.)

ਫਸਲਾਂ Crops	ਤਹਿਸੀਲ Tehsil	1950-51		
		Total area	ਕੁੱਲ ਰਕਬਾ Irrigated area	ਸਿੰਜਿਆ ਰਕਬਾ
1	1(ੳ)(a)	2	3	
ਅਲਸੀ Linseed	ਬਠਿੰਡਾ Bhatinda	...	—	—
	ਮਾਨਸਾ Mansa	...	1	1
	ਫੂਲ Phul	...	—	—
	ਜੋੜ Total	...	1	1
ਸੁਨਾ Sugarcane	ਬਠਿੰਡਾ Bhatinda	...	537	..
	ਮਾਨਸਾ Mansa	...	890	..
	ਫੂਲ Phul	...	—	—
	ਜੋੜ Total	...	1,427	..

ਬਾੜੀ
culture
ਰਕਬਾ ਤਹਿਸੀਲਵਾਰ
Crops-Tehsilwise

(ਹੈਕਟੇਅਰ)
(Hectares)

		1955-56				1960-61	
Total area	Irrigated area	Total area	Irrigated area				
4	5	6	7				
—	—	—	—	—	—	—	—
—	—	—	—	—	—	—	—
—	—	—	—	—	—	—	—
—	—	—	—	—	—	—	—
—	—	—	—	—	—	—	—
387	281	617	610				
655	...	1,384	1,375				
—	—	—	—	—	—	—	—
1,042	281	2,001	1,985				

3. ਖੇਤੀ

III. Agri-

ਮੁੱਖ ਫਸਲਾਂ ਅਧੀਨ

Area under Important

ਨੰ: No. 3.3 (ਚਲਦਾ—contd.)

ਫਸਲਾਂ Crops	ਤਹਿਸੀਲ Tehsil	1965-66	
		ਕੁਲ ਰਕਬਾ Total area	ਸਿੰਜਿਆ ਰਕਬਾ Irrigated area
1	1(੬) (a)	8	9
ਤੁਰੀਆ ਤੇ ਰਾਈ ... ਬਠਿੰਡਾ Bhatinda ...		12,136	—
Rape and Mustard			
ਮਾਨਸਾ Mansa ...		12,559	—
ਫੂਲ Phul
ਜੋੜ Total ...		24,695	—
ਤਿੱਲ ... ਬਠਿੰਡਾ Bhatinda ...		7	7
Sesamum			
ਮਾਨਸਾ Mansa ...		14	—
ਫੂਲ Phul ...		—	—
ਜੋੜ Total ...		21	7

ਬਾੜੀ

culture

ਰਕਬਾ ਤਹਿਸੀਲਵਾਰ

Crops-Tehsilwise

(ਹੈਕਟੇਅਰ)

(Hectares)

		1966-67		1967-68	
	Total area	ਸਿੱਜਿਆ ਰਕਬਾ Irrigated area		ਕੁੱਲ ਰਕਬਾ Total area	ਸਿੱਜਿਆ ਰਕਬਾ Irrigated area
	10	11		12	13
—	—	—	—	—	—
—	—	—	—	—	—
..
—	—	—	—	—	—
..	8	5
..	19	11
—	—	—	—	—	—
..	27	16

3. ਖੇਤੀ

**III. Agric.
ਮੁੱਖ ਫਸਲਾਂ ਅਧੀਨ
Area under Important**

ਨੰ : No. 3.3 (ਚਲਦਾ contd)

ਫਸਲਾਂ Crops	ਤਹਿਸੀਲ Tehsil	1965-66	
		ਕੁੱਲ ਰਕਬਾ Total area	ਸਿੰਜਿਆਂ ਰਕਬਾ Irrigated area
1	1(ਏ) (a)	8	9
ਅਲਸੀ Linseed	ਬਠਿੰਡਾ Bhatinda	—	—
	ਮਾਨਸਾ Mansa	1	1
	ਫੂਲ Phul	—	—
	ਜੇੜ Total	1	1
ਗੈਨਾ Sugarcane	ਬਠਿੰਡਾ Bhatinda	2,730	2,631
	ਮਾਨਸਾ Mansa	3,421	3,299
	ਫੂਲ Phul	—	—
	ਜੇੜ Total	6,151	5,930

ਬਾੜੀ

culture

ਰਕਬਾ ਤਹਿਸੀਲਵਾਰ

Crops-Tehsilwise

(ਹੈਕਟੇਅਰ)

(Hectares)

		1966-67		1967-68	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area		
10	11	12	13		
—	—	—	—	—	—
—	—	—	—	—	—
—	—	—	—	—	—
—	—	—	—	—	—
—	—	—	—	—	—
3,698	3,590	2,557	2,478		
3,408	339	1,849	1,449		
—	—	—	—	—	—
7,106	3,929	4,409	3,927		

3. ਖੇਤੀ

III. Agri-

ਮੁੱਖ ਫਸਲਾਂ ਅਧੀਨ

Area under Important

ਨੰ : No. 3.3 (ਚਲਦਾ contd.)

ਫਸਲਾਂ Crops	ਤਹਿਸੀਲ Tehsil	1968-69		
		ਕੁੱਲ ਰਕਬਾ	ਸਿੰਜਿਆ ਰਕਬਾ	Total area
1	1(ਏ)	14	15	
ਤੇਰੀਆ ਤੇ ਰਾਈ ... ਬਠਿੰਡਾ Bhatinda ...		6,823	3,306	
Rape and Mustard				
ਮਾਨਸਾ Mansa ...		8,581	3,811	
ਫੂਲ Phul	
ਜੋੜ Total ...		15,404	7,117	
ਡਿੱਲ Sesamum ...	ਬਠਿੰਡਾ Bhatinda ...	6	6	
Mansa ...		15	15	
ਫੂਲ Phul ...		—	—	
ਜੋੜ Total ...		21	21	

ਬਾੜੀ

culture

ਰਕਬਾ ਤਹਿਸੀਲਵਾਰ

Crops-Tehsilwise

(ਹੈਕਟੇਅਰ)
(Hectares)

1969-70		1970-71	
ਕੱਲ ਰਕਬਾ Total area	ਸਿੰਜਿਆ ਰਕਬਾ Irrigated area	ਕੱਲ ਰਕਬਾ Total area	ਸਿੰਜਿਆ ਰਕਬਾ Irrigated area
16	17	18	19
8,631	..	9,610	4,549
9,592	..	9,318	5,188
1,708	..	1,992	764
19,931	..	20,920	10,501
—	—	5	5
—	—	9	9
—	—	—	—
—	—	14	14

3. ਚੇਤੀ

III. Agri-
ਮੁੱਖ ਫਸਲਾਂ ਅਧੀਨ
Area under Important

No. 3.3 (ਚਲਦਾ contd.)

Crops	Tehsil	1968-69		
		ਕੁੱਝ ਰਕਬਾ	ਸਿਜ਼ਿਆ ਰਕਬਾ	Total Irrigated area
1	1(ੴ) (a)	14	15	
ਅਲਸੀ Linseed	ਬਠਿੰਡਾ Bhatinda	6	—	6
	ਮਾਨਸਾ Mansa	—	—	—
	ਫੂਲ Phul	—	—	—
	ਜੜ Total	6	6	
ਗੰਨਾ Sugarcane	ਬਠਿੰਡਾ Bhatinda	10,874	10,852	
	ਮਾਨਸਾ Mansa	3,953	3,872	
	ਫੂਲ Phul	—	—	—
	ਜੜ Total	14,827	14,724	

ਬਾੜੀ

culture

ਰਕਬਾ ਤਹਿਸੀਲਵਾਰ

Crops—Tehsilwise

(ਹੈਕਟੇਅਰ)
(Hectares)

1969-70		1970-71	
Total area	Irrigated area	Total area	Irrigated area
16	17	18	19
1	1	1	1
--	--	3	3
--	--	--	--
1	1	4	4
3,246	3,244	2,611	2,611
3,905	3,813	3,318	3,238
1,215	1,163	970	875
8,366	8,220	6,899	6,724

3. ਬੇਤੀ
III. Agri-
ਮੁੱਖ ਫਸਲਾਂ ਅਧੀਨ
Area under Important

ਨੰ: No. 3.3 (ਚਾਲਦਾ contd.)

ਫਸਲਾਂ Crops	ਤਹਿਸੀਲ Tehsil	1971-72		
		ਕੁੱਲ ਰਕਬਾ' Total area	ਸਿੰਜਿਆ' ਰਕਬਾ' Irrigated area	21
1	1(ੴ)(a)	20		
ਤੌਰੀਆ ਤੇ ਰਾਈ ... ਬਠਿੰਡਾ Bhatinda	...	12,548	9,256	
Rape and Mustard				
ਮਾਨਸਾ Mansa	...	13,588	9,014	
ਫੂਲ Phul	...	2,795	1,701	
ਜੇੜ Total	...	28,931	19,971	
ਤਿੱਛ Sesamum	ਬਠਿੰਡਾ Bhatinda	...	6	6
	ਮਾਨਸਾ Mansa	...	30	30
	ਫੂਲ Phul	...	1	1
ਜੇੜ Total	...	37	37	

ਬਾੜੀ
culture
ਰਕਬਾ ਤਹਿਸੀਲਵਾਰ
Crops — Tehsilwise

(ਹੈਕਟੇਅਰ)
(Hectares)

1972-73		1973-74	
ਕੁੱਲ ਰਕਬਾ Total area	ਸਿੰਜ਼ਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜ਼ਿਆ ਰਕਬਾ Irrigated area
22	23	24	25
25,087	13,034	23,092	15,517
24,661	12,245	24,254	14,015
4,465	2,449	4,032	2,633
54,213	27,728	51,378	32,165
1	1	2	2
22	15	9	9
20	20	—	—
43	36	11	11

3. ਬੇਤੀ

III. Agri-

ਮੁੱਖ ਫਸਲਾਂ ਅਤੇ

Area under Important

No. 3.3 (ਚਲਦਾ contd.)

ਫਸਲਾਂ Crops	ਤਹਿਸੀਲ Tehsil	1971-72	Total Irrigated area	
			ਕੁੱਲ ਰਕਬਾ	ਸਿੰਜਿਆ ਰਕਬਾ
1	1(੩) (a)	20	21	
ਅਲਸੀ Linseed	ਬਠਿੰਡਾ Bhatinda	1	1	
	ਮਾਨਸਾ Mansa	..	1	1
	ਫੁਲ Phul	2	2	
	ਜੇੜ Total	4	4	
ਗੈਨਾ Sugarcane	ਬਠਿੰਡਾ Bhatinda	1,933	1,921	
	ਮਾਨਸਾ Mansa	2,812	2,756	
	ਫੁਲ Phul	670	621	
	ਜੇੜ Total	5,415	5,298	

ਬਾੜੀ

culture

ਰਕਬਾ ਤਹਿਸੀਲਵਾਰ

Crops--Tehsilwise

(ਹੈਕਟੇਅਰ)
(Hectares)

1972-73		1973-74	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
22	23	24	25
1	1	1	1
11	11	6	6
—	—	—	—
12	12	7	7
1,669	1,669	1,126	1,125
2,861	2,841	2,650	2,583
765	749	723	723
5,295	5,259	4,499	4,431

3. ਖੇਤੀ-

III. AGRICUL-

ਮੁੱਖ ਫਸਲਾਂ ਅਧੀਨ ਰਕਬਾ

Area under Important

ਨ : No. 3.3 (ਚਲਦਾ contd.)

ਫਸਲਾਂ Crops	ਤਹਿਸੀਲ Tehsils	1950-51	
		ਕੁੱਲ ਰਕਬਾ	ਸਿੰਘਿਆ ਰਕਬਾ
	Total area	Irrigated area	
1	1(ਏ)	2	3
ਆਲੂ Potato	ਬਠਿੰਡਾ Bhatinda	16	7
	ਮਾਨਸਾ Mansa	3	3
	ਫੂਲ Phul	—	—
	ਜੋੜ Total	19	10
ਕਪਾਹ ਅਮਰੀਕਨ Cotton American	ਬਠਿੰਡਾ Bhatinda	6,378	6,378
	ਮਾਨਸਾ Mansa	405	405
	ਫੂਲ Phul	—	—
	ਜੋੜ Total	6,783	6,783

ਬਾੜੀ
TURE
 ਤਹਿਸੀਲਵਾਰ
 Crops--Tehsilwise

(ਹੈਕਟੇਅਰ)
 (Hectares)

1955-56		1960-61	
ਕੁੱਲ ਰਕਬਾ Total area	ਸਿੰਜ਼ਿਆ" ਰਕਬਾ Irrigated Area	ਕੁੱਲ ਰਕਬਾ Total area	'ਜ਼ਾਮ ਰਕਬਾ Irrigated area
4	5	6	7
23	23	5	4
2	1	11	—
—	—	—	—
25	24	16	4
25,129	25,129	33,733	33,703
11,941	11,929	2,749	2,741
—	—	—	—
37,070	37,058	36,482	36,444

3. ਬੇਤੀ
III. AGRICUL-
 ਮੁੱਖ ਫਸਲਾਂ ਅਧੀਨੇ ਰਕਬਾ
Area under Important

ਨੰ : No. 3.3 (ਚਲਦਾ contd.)

ਫਸਲਾਂ Crops	ਤਹਿਸੀਲ Tehsils	1950-51	
		ਕੁੱਝ ਰਕਬਾ Total area	ਸਿੰਜਿਆ ਰਕਬਾ Irrigated area
1	1(ਏ)	2	3
ਕਪ੍ਤਾਹ ਦੇਸੀ Cotton Desi	ਬਠਿੰਡਾ Bhatinda	9,308	9,308
	ਮਾਨਸਾ Mansa	5,037	5,037
	ਫੂਲ Phul	—	—
	ਜੋੜ Total	14,345	14,345
ਮਿਰਚ Chillies	ਬਠਿੰਡਾ Bhatinda	260	260
	ਮਾਨਸਾ Mansa	240	240
	ਫੂਲ Phul	—	—
	ਜੋੜ Total	500	500

ਬਾੜੀ

TURE

ਤਹਿਸੀਲ ਵਾਰ

Crops--Tehsilwise

(ਹੈਕਟੇਅਰ)
(Hectares)

		1955-56		1960-61	
Total area	Irrigated area	Total area	Irrigated area		
4	5	6	7		
13,759	13,759	26,460	26,418		
13,390	13,358	21,550	21,309		
—	—	—	—		
27,149	27,117	48,010	47,727		
250	250	171	171		
144	144	238	238		
—	—	—	—		
394	394	409	409		

3. ਖੇਤੀ

III. AGRICUL-

ਮੁੱਖ ਫਸਲਾਂ ਅਧੀਨ

Area under Important

ੰ : No. 3.3 (ਚੜ੍ਹਦਾ contd.)

ਫਸਲਾਂ Crops	ਤਹਿਸੀਲ Tehsils	1965-66		
		ਕੁੱਲ ਰਕਬਾ Total area	ਸਿੱਜਿਆ ਰਕਬਾ Irrigated area	
1	1(ਏ)	8	9	
ਆਲੂ Potato	ਬਠਿੰਡਾ Bhatinda	17	17	
	ਮਾਨਸਾ Mansa	2	2	
	ਫੁਲ Phul	—	—	
	ਜੇੜ Total	19	19	
ਬਾਹ ਅਮਰੀਕਨ Cotton American	ਬਠਿੰਡਾ Bhatinda	34,301	34,301	
	ਮਾਨਸਾ Mansa	3,513	3,509	
	ਫੁਲ Phul	—	—	
	ਜੇੜ Total	37,814	37,810	

ਬਾੜੀ

TURE

ਰਕਬਾ ਤਹਸੀਲਵਾਰ

Crops--Tehsilwise

(ਹੈਕਟੇਅਰ)
(Hectares)

1966-67		1967-68	
ਕੁੱਲ ਰਕਬਾ Total area	ਸਿੰਜ਼ਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜ਼ਿਆ ਰਕਬਾ Irrigated area
10	11	12	13
28	27	51	51
10	10	15	15
—	—	—	—
38	37	66	66
26,931	26,908	36,402	36,402
2,185	2,183	6,234	6,204
—	—	—	—
29,116	29,091	42,636	42,606

3. ਖੇਤੀ

III—AGRICUL-

ਮੁੱਖ ਫਸਲਾਂ ਅਧੀਨ

Area under Important

No. 3.3 (ਚਲਦਾ contd.)

ਫਸਲਾਂ Crops	ਤਹਿਸੀਲ Tehsils	1965-66			
		ਕੁੱਲ ਰਕਬਾ	ਸੰਜਿਆ ਰਕਬਾ	Total area	Irrigated area
1	1(ਵੇ)	8	9		
ਕਪਾਹ ਦੇਸੀ Cotton Desi	ਬਠਿੰਡਾ Bhatinda	39,297	38,579		
	ਮਾਨਸਾ Mansa	22,243	20,764		
	ਫੁਲ Phul	—	—		
	ਜੰਝ Total	61,540	59,343		
ਮਿਰਚਾਂ Chillies	ਬਠਿੰਡਾ Bhatinda	109	109		
	ਮਾਨਸਾ Mansa	283	283		
	ਫੁਲ Phul	—	—		
	ਜੰਝ Total	392	392		

ਕਾਨੂੰਨੀ

TURB

ਤਰਕਾਰੀ ਅਹਸੀਲਵਾਰ

Crops—Tehsilwise

(ਹੈਕਟੇਅਰ)
(Hectares)

		1966-67		1967-68	
Total area	Irrigated area	Total area	Irrigated area		
10	11	12	13		
32,942	32,705	26,650	26,387		
22,174	21,391	22,227	20,725		
—	—	—	—		
55,116	54,096	48,877	47,112		
• •	• •	• •	• •	• •	• •
• •	• •	• •	• •	• •	• •
• •	• •	• •	• •	• •	• •
• •	• •	• •	• •	• •	• •

3. ਖੇਤੀ-

III. AGRICUL-
ਮੱਖ ਫਸਲਾਂ ਅਧੀਨ

Area under Important

ਨੰ : No. 3.3 (ਚਲਦਾ contd.)

ਫਸਲਾਂ Crops	ਤਹਿਸੀਲ Tehsils	1968-69		
		ਕੁੱਲ Total area	ਸਿੰਜਿਆਂ Irrigated area	ਰਕਬਾਂ Rakba
1	1(ਏ)	14	15	
ਆਲ Potato	ਬਠਿੰਡਾ Bhatinda ...	42	42	
	ਮਾਨਸਾ Mansa ...	20	20	
	ਫੁਲ Phul ...	—	—	
	ਜੋੜ Total ...	62	62	
ਕਪਾਹ ਅਮਰੀਕਨ Cotton American	ਬਠਿੰਡਾ Bhatinda ...	41,455	41,453	
	ਮਾਨਸਾ Mansa ...	6,723	6,716	
	ਫੁਲ Phul ...	—	—	
	ਜੋੜ Total ...	48,178	48,169	

ਬਾੜੀ

TURE

ਰਕਬਾ ਤਹਿਸੀਲਵਾਰ

Crops—Tehsilwise

(ਹੈਕਟੇਅਰ)
(Hectares)

1969-70		1970-71	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
16	17	18	19
12	12	5	5
10	10	28	28
33	33	43	43
55	55	76	76
39,172	39,172	37,294	37,294
4,926	4,916	4,759	4,744
2,391	2,389	2,601	2,467
46,489	46,477	44,654	44,505

3, ਖੇਤੀ—

III. AGRICUL

ਮੁੱਲ ਫਸਲਾਂ ਅਧੀਨ

Area under Important

ਨੰ: No. 3.3 (ਚਲਦਾਂ contd.)

ਫਸਲਾਂ Crops	ਤਹਿਸੀਲ Tehsil	1968-69		
		ਕੁੱਲ ਰਕਬਾ	Total area	ਸਿੰਜਿਆ ਰਕਬਾ Irrigated area
1	1(ੳ)	14	15	
ਕਪਾਹ ਦੇਸੀ Cotton Desi	ਬਠਿੰਡਾ Bhatinda	24,670	24,638	
	ਮਾਨਸਾ Mansa	22,912	21,543	
	ਫੂਲ Phul	—	—	
	ਜੋੜ Total	47,582	46,181	
ਮਿਰਚਾਂ Chillies	ਬਠਿੰਡਾ Bhatinda	142	142	
	ਮਾਨਸਾ Mansa	130	129	
	ਫੂਲ Phul	—	—	
	ਜੋੜ Total	272	271	

ਬਾੜੀ

TURE

ਰਕਬਾ ਤਹਿਸੀਲਵਾਰ

Crops Irrigated

(ਹੈਕਟੇਅਰ)
(Hectares)

1969-70		1970-71	
Total area	Irrigated area	Total area	Irrigated area
16	17	18	19
25,460	25,451	26,351	26,350
23,962	22,361	19,687	18,525
5,418	5,413	6,415	6,346
54,840	53,125	52,453	51,221
101	101	108	108
143	140	164	164
14	14	19	19
258	255	291	291

3. ਬੇਤੀ-
III. AGRICUL-
ਮੁੱਖ ਫਸਲਾਂ ਅਧੀਨ
Area under Important

ਨੰ : No. 3.3 (ਚਲਦਾ contd.)

ਫਸਲਾਂ Crops	ਤਹਿਸੀਲ Tehsils	1971-72		
		ਕੁੱਲ ਰਕਬਾਂ Total area	ਸਿੰਜਿਆ ਰਕਬਾਂ Irrigated area	
1	1(ੳ)	20	21	
ਆਲੂ Potato	ਬਠਿੰਡਾ Bhatinda	13	13	
	ਮਾਨਸਾ Mansa	12	12	
	ਫੂਲ Phul	—	—	
	ਜੋੜ Total	25	25	
ਕਪਾਹ ਅਮਰੀਕਨ Cotton American	ਬਠਿੰਡਾ Bhatinda	46,100	46,007	
	ਮਾਨਸਾ Mansa	7,991	7,940	
	ਫੂਲ Phul	4,349	4,343	
	ਜੋੜ Total	58,440	58,290	

ਬਾੜੀ
TURE
 ਰਕਬਾ ਤਹਿਸੀਲਵਾਰ
Crops-Tehsilwise

(ਹੈਕਟੇਅਰ)
 (Hectares)

1972-73		1973-74	
ਕੁੱਲ ਰਕਬਾ Total area	ਸਿੱਜਿਆ ਰਕਬਾ Irrigated area	ਕੁੱਲ ਰਕਬਾ Total area	ਸਿੱਜਿਆ ਰਕਬਾ Irrigated area
22	23	24	25
3	3	8	8
5	5	16	16
243	243	192	192
251	251	216	216
39,349	39,347	54,546	54,545
6,403	6,400	9,591	9,559
3,899	3,899	7,757	7,733
49,651	49,646	71,894	71,837

3. ਖੇਤੀ-
III. AGRICUL-
 ਮੁੱਖ ਫਸਲਾਂ ਅਧੀਨ
Area under Important

ਨੰ : No. 3.3 ਚਲਦਾ contd.

ਫਸਲਾਂ Crops	ਤਹਿਸੀਲ Tehsils	1971-72	
		ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
1	1(ਏ)	20	21
ਕਪਾਹ ਦੇਸੀ Cotton Desi	ਬਠਿੰਡਾ Bhatinda	27,600	27,532
	ਮਾਨਸਾ Mansa	29,666	26,838
	ਫੂਲ Phul	9,407	9,178
	ਜੋੜ Total	66,673	63,548
ਮਿਰਚਾਂ Chillies	ਬਠਿੰਡਾ Bhatinda	105	105
	ਮਾਨਸਾ Mansa	323	323
	ਫੂਲ Phul	34	34
	ਜੋੜ Total	462	462

ਬਾੜੀ
TURE
ਰਕਬਾ ਤਹਿਸੀਲਵਾਰ
Crops-Tehsilwise

(ਹੈਕਟੇਅਰ)
(Hectares)

1972-73		1973-74	
ਕੁੱਲ ਰਕਬਾ Total area	ਸਿੰਜ਼ਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜ਼ਿਆ ਰਕਬਾ Irrigated area
22	23	24	25
35,701	35,692	21,467	21,409
33,363	32,190	28,732	27,157
11,926	10,243	9,009	8,929
80,990	78,125	59,208	57,495
105	105	94	94
486	486	224	223
61	61	38	38
652	652	356	355

3. ਖੇਤੀ
III Agricul
ਮੁੱਖ ਫਸਲਾਂ ਅਧੀਨ
Area under

ਨੰ : No. 3.3 ਸਮਾਪਤ concld.

ਫਸਲਾਂ Crops	ਤਹਿਸੀਲ Tehsil	1950-51	
		ਕੁੱਲ ਉਬਦਾ Total area	ਵਿਨਿਆ ਰਕਬਾ Irrigated area
1	1(ਏ)	2	3
ਤੰਬਾਕ Tobacco	ਬਠਿੰਡਾ Bhatinda	...	—
	ਮਾਨਸਾ Mansa	...	—
	ਫੁਲ Phul	...	—
	ਜੋੜ Total	...	—
ਹੋਰ ਮੁਰਾਕ ਵਾਲੀਆਂ ਫਸਲਾਂ Other Food Crops.	ਬਠਿੰਡਾ Bhatinda
	ਮਾਨਸਾ Mansa
	ਫੁਲ Phul
	ਜੋੜ Total	...	—

ਬਾੜੀ

ture

ਰਕਬਾ ਤਹਿਸੀਲਵਾਰ

Important Crops-Tehsilwise

(ਹੈਕਟੇਅਰ)
(Hectares)

1955-56		1960-61	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
4	5	6	7
—	—	—	—
—	—	—	—
—	—	—	—
—	—	—	—
—	—	—	—
• •	• •	—	—
• •	• •	—	—
—	—	—	—

3. ਖੇਤੀ
 III Agri
 ਮੁੱਖ ਫਸਲਾਂ ਅਧੀਨ ਰਕਬਾਂ
 Area under

No. 3.3 ਸਮਾਪਤ concld.

ਫਸਲਾਂ Crops	ਤਹਿਸੀਲ Tehsil	1950-51	
		ਕੁੱਲ ਰਕਬਾਂ Total area	ਸਿੰਜਿਆਂ ਰਕਬਾਂ Irrigated area
1	1(੩)	2	3
ਹੋਰ ਬਿਨਾਂ ਖੁਰਾਕ ਵਾਲੀਆਂ ਫਸਲਾਂ Other non-food crops	ਬਠਿੰਡਾ Bhatinda ਮਾਨਸਾ Mansa ਫੁਲ Phul ਜੇੜ Total	... 28,061 ... 26,408 ... — ... 54,469	.. — — — — — —
ਕੱਲ ਫਸਲਾਂ Total crops	ਬਠਿੰਡਾ Bhatinda ਮਾਨਸਾ Mansa ਫੁਲ Phul ਜੇੜ Total	... 2,07,487 ... 2,08,706 ... — ... 4,16,193	— — — — — — —

ਬਾੜੀ

culture

ਤਹਿਸੀਲਵਾਰ

Important Crops-Tehsilwise

(ਹੈਕਟੇਅਰ)
(Hectares)

1955-56		1960-61	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
4	5	6	7
48,789	..	—	—
45,939	..	—	—
—	—	—	—
94,728	—	—	—
3,02,984
2,52,891
—	—	—	—
5,55,875	—	5,64,192	2,38,141

3. ਬੇਤੀ

III Agri

ਮੁੱਖ ਫਸਲਾਂ ਅਧੀਨ

Area under

ਨੰ : No. 3.3 ਸਮਾਪਤ concld

ਫਸਲਾਂ Crops	ਤਹਿਸੀਲ Tehsil	1965-66	
		ਕੁੱਲ Total area	ਸਿੰਜਿਆ Irrigated area
1	1(ੳ)	8	9
ਤੰਬਾਕੂ Tobacco	ਬਠਿੰਡਾ Bhatinda	...	—
	ਮਾਨਸਾ Mansa	...	—
	ਫੁਲ Phul	...	—
	ਜੇੜ Total	...	—
ਹੋਰ ਖੁਰਾਕ ਵਾਲੀਆਂ ਫਸਲਾਂ Other Food Crops	ਬਠਿੰਡਾ Bhatinda
	ਮਾਨਸਾ Mansa
	ਫੁਲ Phul
	ਜੇੜ Total

४३

culture

ਰਕਬਾ ਤਹਿਸੀਲਵਾਰ

Important Crops-Tehsilwise

(ਹੈਕਟੇਅਰ)

(Hectares)

3. ਖੇਤੀ
 III Agri
 ਮੁੱਖ ਫਸਲਾਂ ਅਧੀਨ ਰਕਬਾ
 Area under

ਨੰ : No. 3.3 ਸਮਾਪਤ concld.

ਫਸਲਾਂ Crops	ਤਹਿਸੀਲ Tehsil	1965-66		
		ਕੁੱਲ ਰਕਬਾ' Total area	ਸਿੰਜਿਆ ਰਕਬਾ' Irrigated area	
1	1(੬)	8	9	
ਹੋਰ ਬਿਨਾ ਖੁਰਾਕ ਵਾਲੀਆਂ ਫਸਲਾਂ Other non-food Crops	ਬਠਿੰਡਾ Bhatinda ਮਾਨਸਾ Mansa ਫੁਲ Phul ਜੇੜ Total	... 52,746 ... 33,048 ... — ... 85,794	42,717 28,509 — 71,226	
ਕੁੱਲ ਫਸਲਾਂ Total crops	ਬਠਿੰਡਾ Bhatinda ਮਾਨਸਾ Mansa ਫੁਲ Phul ਜੇੜ Total	... 3,42,000 ... 2,25,000 ... — ... 5,67,000	2,16,560 1,30,760 — 3,47,320	

ਬਾੜੀ

culture

ਰਕਬਾ ਤਹਿਸੀਲਵਾਰ

Important Crops-Tehsilwise

(ਹੈਕਟੇਅਰ)

(Hectares)

1966-67		1967-68	
ਕੁੱਲ ਰਕਬਾ Total area	ਸੰਜਿਆ ਰਕਬਾ Irrigated area	ਕੁੱਲ ਰਕਬਾ Total area	ਸੰਜਿਆ ਰਕਬਾ Irrigated area
10	11	12	13
76,219	58,188	1,01,123	44,799
51,381	34,074	57,213	35,940
—	—	—	—
1,27,600	92,262	1,58,336	80,739
3,50,947	2,41,492	3,91,353	2,49,700
2,47,777	1,51,078	2,61,553	1,67,879
—	—	—	—
5,98,724	3,92,570	6,52,906	4,17,579

3. ਬੇਤੀ
III Agri
 ਮੁੱਖ ਫਸਲਾਂ ਅਧੀਨ
Area under

ਨੰ. No. 3.3 ਸਮਾਪਤ concld.

ਫਸਲਾਂ Crops	ਤਹਿਸੀਲ Tehsil	1968-69			
		ਕੱਲ Total area	ਸਿੰਜਿਆ ਰਕਬਾ Irrigated area	14	15
1	1(ੳ)				
ਤੰਬਾਕ Tobacco	... ਬਠਿੰਡਾ Bhatinda	...	—	—	—
	ਮਾਨਸਾ Mansa	...	—	—	—
	ਫੁਲ Phul	...	—	—	—
	ਜੜ Total	...	—	—	—
ਹੋਰ ਖੁਰਾਕ ਵਾਲੀਆਂ ਫਸਲਾਂ	ਬਠਿੰਡਾ Bhatinda	...	1,218	1,218	—
Other Food Crops	ਮਾਨਸਾ Mansa	...	717	686	—
	ਫੁਲ Phul
	ਜੜ Total	...	1,935	1,904	—

ਬਾੜੀ culture

ਰਕਬਾ' ਤਹਿਸੀਲਵਾਰ

Important Crops-Tehsilwise

(ਹੈਕਟੇਅਰ)
(Hectares)

1969-70		1970-71	
ਕੁੱਲ ਰਕਬਾ' Total area	ਸਿੰਜਿਆ' ਰਕਬਾ' Irrigated area	ਕੁੱਲ ਰਕਬਾ' Total area	ਸਿੰਜਿਆ' ਰਕਬਾ' Irrigated area
16	17	18	19
—	—	—	—
—	—	—	—
—	—	—	—
—	—	—	—
—	—	—	—
• •	• •	• •	• •
• •	• •	• •	• •
• •	• •	• •	• •
• •	• •	• •	• •

3. ਖੇਤੀ
 III. Agri
 ਮੱਖ ਫਸਲਾਂ ਅਧੀਨ
 Area under

ਨੰ: No. 3.3 ਚਲਦ--contd.

ਫਸਲਾਂ Crops	ਤਹਿਸੀਲ Tehsil	1968-69		
		ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	
1	1(ੳ)	14	15	
ਹੋਰ ਬਿਨਾ ਖੁਰਾਕ ਵਾਲੀਆਂ ਫਸਲਾਂ Other non Food Crops	ਬਠਿੰਡਾ Bhatinda	...	56,231	41,460
	ਮਾਨਸਾ Mansa	...	30,174	19,165
	ਫੂਲ Phul	...	--	--
	ਜੇੜ Total	...	86405	60,625
ਕੁੱਲ ਫਸਲਾਂ Total Crops	ਬਠਿੰਡਾ Bhatinda	...	3,61,525	2,78,675
	ਮਾਨਸਾ Mansa	...	2,44,375	1,66,069
	ਫੂਲ Phul	...	--	--
	ਜੇੜ Total	...	6,05,900	4,44,744

ਬਾੜੀ
culture

ਰਕਬਾ ਤਹਿਸੀਲਵਾਰ

Important Crops—Tehsilwise

(ਹੈਕਟੇਅਰ)
(Hectares)

		1969-70		1970-71	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area		
16	17	18	19		
55,967	44,161	81,101	65,843		
39,836	34,100	39,140	26,760		
14,958	11,064	15,984	14,124		
1,10,761	89,325	1,36,225	1,06,727		
3,16,516	2,30,981	3,36,040	2,56,991		
2,64,587	1,91,357	2,60,634	1,85,061		
1,01,360	78,952	1,02,821	82,223		
6,82,463	5,01,290	6,99,495	5,24,275		

3. ਖੇਤੀ

III. Agri

ਮੁੱਲ ਫਸਲਾਂ ਅਧੀਨ

Area under

ਨੰ : No. 3.3—ਚਤੂਰਵੇਂ—*contd.*

ਫਸਲਾਂ Crops	ਤਹਿਸੀਲ Tehsil	1971-72	
		ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
1	1(ਏ)	20	21
ਤੰਬਾਕ Tobacco	ਬਠਿੰਡਾ Bhatinda	...	—
	ਮਾਨਸਾ Mansa	...	—
	ਫੁਲ Phul	...	—
	ਜੇੜ Total	...	—
ਹੋਰ ਖੂਰਾਕ ਵਾਲੀਆਂ ਫਸਲਾਂ	ਬਠਿੰਡਾ Bhatinda	1,445	1,445
Other Food Crops	ਮਾਨਸਾ Mansa	554	527
	ਫੁਲ Phul	353	353
	ਜੇੜ Total	2,352	2,325

ਬਾੜੀ

culture

ਰਕਬਾ ਤਹਿਸੀਲਵਾਰ

Important Crops--Tehsilwise

(ਹੈਕਟੇਅਰ)

(Hectares)

1972-73		1973-74	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਕਬਾ Total area	ਸਿੰਜਿਆ ਰਕਬਾ Irrigated area
22	23	24	25
—	—	—	—
—	—	—	—
—	—	—	—
—	—	—	—
—	—	—	—
—	—	—	—
1,744	1,741	1,467	1,467
725	725	733	733
186	186	335	335
2,655	2,652	2,535	2,535

3. ਖੇਤੀ

III. Agri

ਮੁੱਖ ਫਸਲਾਂ ਅਧੀਨ

Area under

ਨੰ: No. 3.3—ਸਮਾਪਤ *concl.*

ਫਸਲਾਂ Crops	ਤਹਿਸੀਲ Tehsil	1971-72		
		Total area	ਕੱਲ ਰਕਬਾ	ਸਿੰਜਿਆ ਰਕਬਾ Irrigated area
1	1(ੜ)	20	21	
ਹੋਰ ਬਿਨਾ ਖਰਾਕ ਵਾਲੀਆਂ ਫਸਲਾਂ Other non Food Crops	ਬਠਿੰਡਾ Bhatinda ਮਾਨਸਾ Mansa ਫੁਲ Phul ਜੇੜ Total	...	46,636	33,241
		...	36,694	26,387
		...	16,669	11,598
		...	99,999	71,296
ਕੁੱਲ ਫਸਲਾਂ Total Crops	ਬਠਿੰਡਾ Bhatinda ਮਾਨਸਾ Mansa ਫੁਲ Phul ਜੇੜ Total	...	2,92,385	2,29,673
		...	2,46,084	1,93,268
		...	1,03,095	84,540
		...	6,41,564	5,07,481

ਨੋਟ :—ਸਾਲ 1968-69 ਤਕ ਦੇ ਫੁਲ ਤਹਿਸੀਲ ਦੇ ਅੰਕੜੇ ਤਹਿਸੀਲ ਬਠਿੰਡਾ ਵਿਚ
ਸਾਮ੍ਭ ਹਨ।

Note—The Figures of Tehsil Phul up to the year 1968-69 have been included in Tehsil Bhatinda

ਬਾਤੀ

culture

ਰਕਬਾ ਤਹਿਸੀਲਵਾਰ

Important Crops--Tehsilwise

(ਹੈਕਟੇਅਰ)
(Hectares)

1972-73		1973-74	
ਕੁੱਲ ਰਕਬਾ Total area	ਸਿੰਜਿਆ ਰਕਬਾ Irrigated area	ਕੁੱਲ ਰਗਬਾ Total area	ਸਿੰਜਿਆ ਰਕਬਾ Irriga ted area
22	23	24	25
45,437	28,967	52,589	35,823
44,335	27,338	35,598	23,628
17,202	11,305	18,347	11,756
1,06,974	67,610	1,06,534	71,207
3,12,125	2,31,367	3,18,752	2,39,033
2,81,712	2,12,156	2,66,659	2,00,894
1,13,174	89,243	1,07,370	87,208
1,07,011	5,32,766	6,92,781	5,27,135

ਸਾਧਨ :—ਡਿਪਟੀ ਕਮਿਸ਼ਨਰ ਬਠਿੰਡਾ
Source—Deputy Commissioner Bhatinda.

3. ਖੇਤੀ
III. Agri
ਜ਼ਿਲ੍ਹੇ ਵਿਚ ਮਾਂ ਘਸਲਾਂ ਦਾ ਪ੍ਰਤੀ
Average yield per Hectare

ਤੰ: No 3.4

ਘਸਲ Crop	1950-51
1	2
ਚਾਵਲ Rice	—
ਜਵਾਰ Jowar	229
ਬਾਜਰਾ Bajra	303
ਮੱਕੀ Maize	..
ਕਣਕ Wheat	744
ਜੌ Barley	586
ਫੌਲੇ Gram	503
ਮੂੰਗਾਫਲੀ Ground Nut	..
ਗੰਨਾ Sugar cane	2,718
ਆਲੂ Potatoes	3,469
ਕਪਾਹ ਅਮਰੀਕਨ Cotton American	261
ਕਪਾਹ ਦੇਸੀ Cotton Desi	203

ਬਾੜੀ

culture

ਹੈਕਟੇਅਰ ਤਾਜ਼

(ਕਿਲੋ ਗਰਮ)

of Important crops in district Bhatinda (Kilograms)

1955-56	1960-61	1965-66	1966-67
3	4	5	6
—	1,505	—	1,000
229	241	—	—
456	333	566	723
628	764	1,444	1,333
982	1,361	1,259	1,443
456	656	1,000	714
624	656	559	574
..	914	829	946
5,945	3,596	2,885	3,333
..	13,833	13,500	9,851
119	245	316	332
82	187	312	313

3. ਖੇਤੀ
III. Agri
ਜ਼ਿਲ੍ਹੇ ਵਿਚ ਮੁਖ ਫਸਲਾਂ ਦਾ ਪ੍ਰਤੀ
Average yield per hectare

ਨੰ: No 3.4—ਚਲਦਾ contd

ਫਸਲ Crop	1967-68		1968-69	
	1	7	8	
ਚਾਵਲ Rice		1,000	1,000	
ਜਵਾਰ Jowar		729	850	
ਬਾਜਰਾ Bajra		1,126	1,305	
ਮੱਕੀ Maize		1,235	1,333	
ਕਣਕ Wheat		1,939	2,272	
ਜੌ Barley		885	885	
ਛੋਲੇ Gram		981	424	
ਮੂੰਗ ਫਲੀ Ground Nut		1,086	1,042	
ਗੰਨਾ Sugar cane		3,875	3,294	
ਆਲੂ Potatoes		10,049	10,000	
ਕਪਾਰ ਅਮਰੀਕਨ Cotton American		365	399	
ਕਪਾਰ ਦੇਸੀ Cotton Desi		325	363	

ਬਾੜੀ culture ਹੈਕਟੇਅਰ ਤਾਂਤ੍ਰ of Important crops in district Bhatinda (ਕਿਲੋ ਗਰਾਮ) (Kilograms)

1969-70	1970-71	1971-72	1972-73	1973-74
9	10	11	12	13
1,000	1,380	2,000	1,750	2,466
1,000	726	894	478	862
1,048	1,233	1,079	895	714
1,374	1,263	1,942	1,647	1,261
2,278	2,121	2,513	1,817	1,940
1,000	830	1,330	995	925
1,125	746	606	705	1,158
1,000	880	1,000	1,670	969
4,400	3,555	3,875	4,600	4,200
8,000	9,500	9,000	12,000	13,000
402	416	416	416	433
339	378	373	360	345

ਸਾਹਮਨਾ : ਰਾਜ ਅੰਕੜਾ ਸਾਰ।

3. ਖੇਤੀ
III Agri-
 ਜ਼ਿਲ੍ਹੇ ਵਿਚ ਫਸਲਾਂ ਦੀ
 Production of

ਨੰ: No 3.5

ਫਸਲ Crops	ਤਹਿਸੀਲ Tehsil	1950-51	1955-56	1960-61	1965-66	1966-67
1	2	3	4	5	6	
ਚਾਵਲ Rice						
ਬਠਿੰਡਾ Bhatinda	--	--	23	--	55	
ਮਾਨਸਾ Mansa	--	--	168	--	139	
ਫੂਲ Phul	--	--	--	--	--	
ਜੋੜ Total		--	--	191	--	194
ਜਵਾਰ Jowar						
ਬਠਿੰਡਾ Bhatinda	150	84	25	--	--	
ਮਾਨਸਾ Mansa	210	92	34	--	--	
ਫੂਲ Phul	--	--	--	--	--	
ਜੋੜ Total		360	176	59	--	--

ਬਾੜੀ

culture

ਉਪਜ

crops in the District

ਮੋਟਰਿਕ ਟਨ

Metric tons

1967- 68	1968- 69	1969- 70	1970- 71	1971- 72	1972- 73	1973- 74
7	8	9	10	11	12	13
74	40	1	7	8	--	12
142	270	350	955	2,594	1,380	1,778
--	--	41	67	162	178	313
216	310	392	1,029	2,764	1,558	2,103
63	112	186	32	163	6	34
160	73	187	68	94	49	51
--	--	57	101	9	--	9
223	185	430	201	266	55	94

3. ਖੇਤੀ
III. Agri
ਜ਼ਿਲੇ ਵਿੱਚ ਫਸਲਾਂ ਦੀ
Production of

ੰ: No 3.5.— ਅਨੱਦੀ Contd.

Crops	Tehsil	1950-51	1955-56	1960-	1965-	1966-	
		1	2	3	4	5	6
ਬਾਜਰਾ Bajra							
ਬਠਿੰਡਾ Bhatinda		6,607	4,937	5,296	10,314	19,704	
ਮਾਨਸਾ Mansa		13,359	14,029	12,236	22,859	31,265	
ਫੁਲ Phul		--	--	--	--	--	
Total		19,966	18,966	17,532	33,177	50,969	
ਮੱਕੀ Maize							
ਬਠਿੰਡਾ Bhatinda--		920	3,734		6,154	11,217	
ਮਾਨਸਾ Mansa --		691	2,017		3,135	4,260	
ਫੁਲ Phul		--	--	--	--	--	
Total		--	1,611	5,751	9,289	15,477	

ਬਾੜੀ
culture
ਪੰਜਾਬ

Crops in the District

(ਮੀਟਰਿਕ ਟਨ)
(Metric tons)

1967- 68	1968- 69	1969- 70	1970- 71	1971- 72	1972- 73	1973- 74
7	8	9	10	11	12	13
36,341	38,956	28,375	29,142	17,509	6	12,273
50,021	58,824	47,279	61,598	32,310	49	25,231
--	--	10,015	11,278	6,353	--	3,828
86,362	97,780	85,669	1,07,018	56,172	55	41,332
10,622.	14,671	4,875	3,435	4,288	4,085	2,747
4,377	5,845	5,895	6,111	12,716	14,324	10,080
--	--	11,621	9,514	14,087	14,274	7,952
14,939	70,516	22,391	19,060	31,091	32,683	20,779

3. ਖੋਜੀ
**III. Agri
 ਜ਼ਿਲ੍ਹੇ ਵਿਚ ਫਸਲਾਂ ਦੀ
 Production of**

੯: No 3.5—ਚਲਦਾ *Contd*

ਫਸਲ Crops	ਤਹਿਸੀਲ Tehsil	1950--	1955--	1960--	1965--	1966--	
		51	56	61	66	67	
		1	2	3	4	5	6
ਕਣਕ Wheat							
ਬਠਿੰਡਾ Bhatinda	26,993	53,761	78,295	88,362	1,08,953		
ਮਾਨਸਾ Mansa	18,724	34,868	59,427	56,154	75,434		
ਫੁਲ Phul	—	—	—	—	—		
ਜੇੜ Total	45,717	88,637	1,37,722	1,44,516	1,84,387		
ਜੰਜ Barley							
ਬਠਿੰਡਾ Bhatinda	8,649	7,427	5,223	3,131	1,943		
ਮਾਨਸਾ Mansa	3,407	1,928	1,620	1,844	1,946		
ਫੁਲ Phul	—	—	—	—	—		
ਜੇੜ Total	12,056	9,555	6,945	4,974	3,889		

ਬਾੜੀ

culture

ਪ੍ਰਿਪਜ

crops in the District

(ਮੀਟਰਿਕ ਟਨ)

(Metric tons)

1967- 68	1968- 69	1969- 70	1970- 71	1971- 72	1972- 73	1973- 74
7	8	8	10	11	12	13
1,89,690	2,48,825	1,84,566	1,84,262	2,06,242	1,52,028	1,51,910
1,09,253	1,69,693	1,73,153	1,67,417	1,97,298	1,59,106	1,41,983
--	--	1,01,448	94,766	1,08,539	82,123	77,235
2,98,943	4,18,518	4,59,167	4,46,345	5,12,079	3,93,257	3,71,128
6,114	3,157	4,259	1,590	1,446	1,839	4,180
4,182	4,218	2,308	1,558	1,653	2,442	6,091
--	--	394	262	1,257	578	2,453
10,296	7,375	6,961	3,410	4,356	4,859	12,724

3. ਖੇਤੀ

III. Agri

ਜ਼ਿਲ੍ਹੇ ਵਿਚ ਫਸਲਾਂ

Production of

No 3.5—ਚਲਦਾ Contd

Crops	Tehsil	1950- 51	1955- 56	1960- 61	1965- 66	1966- 67	
		1	2	3	4	5	6

ਛਲ Gram

ਬਠਿੰਡਾ Bhatinda 40,016 75,507 71,863 58,042 54,857

ਮਾਨਸਾ Mansa 44,709 62,829 45,128 33,444 37,767

ਫੂਲ Phul — — — — — —

ਜੇੜ Total 84,725 1,38,336 1,16,991 91,486 92,624

ਮੂੰਗਫਲੀ Groundnut — — — — — —

ਬਠਿੰਡਾ Bhatinda — — 22 47 223

ਮਾਨਸਾ Mansa — — 41 214 420

ਫੂਲ Phul — — — — — —

ਜੇੜ Total — — 63 261 643

ਬਾੜੀ

culture

ਦੀ ਉਪਜ

crops in the district

(ਮੀਟਰਿਕ ਟਨ)

(Metric tons)

1967- 68	1968- 69	1969- 70	1970- 71	1971- 72	1972- 73	1973- 74
7	8	9	10	11	12	13
75,029	26,744	75,261	47,058	32,204	40,318	69,899
61,458	16,675	58,344	34,640	21,348	24,548	45,357
--	--	13,643	9,409	6,630	7,673	13,546
1,36,487	43,419	1,47,248	91,107	60,182	72,539	1,28,802
1,471	1,331	117	56	90	137	35
1,733	1,676	1,273	668	729	1,483	915
--	--	247	126	219	220	250
3,204	3,007	1,537	850	1,038	1,840	1,200

3. ਖੋਤੀ
III Agri
 ਜ਼ਿਲ੍ਹੇ ਵਿਚ ਫਸਲਾਂ
Production of

ਨੰ: No. 3.5— ਚਲਦਾ। *Contd.*

Crops	Tehsil	1950- 51	1955- 56	1960- 61	1965- 67	1966- 67	
		1	2	3	4	5	6
ਬੱਣਾ	ਬਠਿੰਡਾ Bhatinda	1,460	2,301	2,219	7,876	12,325	
Sugar- cane	ਮਾਨਸਾ Mansa	2,419	3,894	4,977	9,870	11,359	
ਫੂਲ	Phul	—	—	—	—	—	
ਜੇੜ	Total	3,879	6,195	7,196	17,746	23,684	
ਆਲੂ	ਬਠਿੰਡਾ Bhatinda	56	—	69	230	276	
Potatoes	ਮਾਨਸਾ Mansa	10	—	152	27	98	
ਫੂਲ	Phul	—	—	—	—	—	
ਜੇੜ	Total	66	—	221	257	374	

ਬਾੜੀ

culture

ਦੀ ਉਪਜ

crops in the district

(ਮੀਟਰਿਕ ਟਨ/ਗੰਢਾ)

(Metric tons/bales)

1967– 68	1968– 69	1969– 70	1970– 71	1971– 72	172– 73	1973– 74
7	8	9	10	11	12	13
9,908	35,819	14,282	9,282	7,490	7,677	4,729
7,165	13,021	17,182	11,796	10,897	13,161	11,130
—	—	5,346	3,448	2,596	3,519	3,037
17,073	48,840	36,810	24,526	20,983	24,357	18,896
512	420	96	48	117	36	104
151	200	80	266	108	60	208
—	—	264	408	—	2,916	2,496
663	620	440	722	225	3,012	2,80—

3. ਖੇਤੀ
III. Agri
ਜ਼ਿਲ੍ਹੇ ਵਿਚ ਫਲਾਂ
Production of

ਨੰ: No. 3.5—ਫਲਾਂ *Contd.*

ਫਸਲ Crops	ਤਹਿਸੀਲ Tehsil	1950-	1955-	1960-	1965-	1966-	
		51	56	61	66	67	
		1	2	3	4	5	6
ਕਪਾਹ							
ਅਮਰੀਕਨ Cotton	ਬਠਿੰਡਾ Bhatinda	9,284	16,613	45,914	60,217	49,673	
American	ਮਾਨਸਾ Mansa	5,895	7,894	3,742	6,167	4,030	
ਫੂਲ Phul		--	--	--	--	--	
ਜੋੜ Total		15,179	24,507	49,656	66,384	53,703	
ਬਠਿੰਡਾ Bhatinda		10,497	6,268	27,489	68,115	57,282	
ਕਪਾਹ ਦੇਸੀ Cotton desi	ਮਾਨਸਾ Mansa	5,681	6,097	22,388	38,555	38,558	
ਫੂਲ Phul		--	--	--	--	--	
ਜੋੜ Total		16,178	12,365	49,877	1,06,670	95,840	

ਨੋਟ :—ਕਪਾਹ ਦੀ ਉਪਜ 180 ਕਿਲੋਗਰਾਮਾਂ ਦੀਆਂ ਗੰਢਾਂ ਵਿਚ ਹੈ।
 Note:- Production of Cotton is in terms of bales of
 180 Kg. each

ਬਾੜੀ
culture
ਦੀ ਉਪਜ
crops in the district

(ਮੋਟਰਿਕ ਟਨ/ਰੰਗਾਂ)
(Metric ton/bales)

1967– 68	1968– 69	1969– 70	1970– 71	1971– 72	1972– 73	1973– 74
7	8	9	10	11	12	13
73,815	91,892	87,484	86,191	1,06,542	90,940	23,618
12,641	14,903	11,001	10,999	18,468	14,798	4,153
--	--	--	6,011	10,051	9,011	3,359
86,456	1,06,795	98,485	1,03,201	1,35,061	1,14,749	31,130
48,119	49,751	47,950	55,337	57,193	71,402	7,406
40,132	46,206	45,128	41,343	61,475	66,726	9,913
--	--	10,204	13,472	19,493	23,852	3,108
88,251	95,957	1,03,282	1,10,152	1,38,161	1,61,980	20,427

ਸਾਧਨ : ਜ਼ਿਲ੍ਹਾ ਅੰਕੜਾ ਅਫਸਰ, ਬਹਿੰਡਾ।

Source:-District Statistical Officer, Bhatinda

3—ਖੇਤੀ
III—Agr*i*

ਜ਼ਿਲ੍ਹੇ ਵਿਚ ਸਾਲ 1973-74 ਵਿਚ
Area under Fruits and

ਨੰ: No. 3.6—ਚਲਦਾ Contd.

Tehsil	Crop						
	Apples	Grapes	Bananas	Citrus	Man-goes	Peaches	Pears
1	2	3	4	5	6	7	
ਬਠਿੰਡਾ Bhatinda	--	--	--	--	--	--	--
ਮਾਨਸਾ Mansa	--	--	--	--	--	--	--
ਫੁਲ Phul	--	--	--	--	--	--	--
Total	--	--	--	--	--	--	--

ਬਾੜੀ

culture

ਫਸਲਾਂ ਅਤੇ ਸਬਜ਼ੀਆਂ ਅਧੀਨ ਰਕਬਾ

Vegetables in the District to 1973-74

(ਹੈਕਟੇਅਰ)
(Hectares)

ੰ: No. 3.6 (ਸਮਾਪਤ Concl.)

ਹੋਰ ਤਾਜੇ ਫਲ	ਸੁਕੇ ਫਲ	ਤਪਿਓਕਾ	ਸ਼ਕਰ ਕੰਦੀ	ਪਿਆਜ਼	ਹੋਰ ਸਬਜ਼ੀਆਂ	ਕੁੱਲ ਫਲ
ਵਾਡੇ						ਅਤੇ
other fresh Fruits	Dry Fruits	Topi- oca	Sweet Potato- es	Onion	Other Vegetables	ਸਬਜ਼ੀਆਂ
8	9	10	11	12	13	14
821	--	--	20	41	517	1,399
134	--	--	452	30	65	681
16	--	--	28	30	241	315
971	--	--	500	101	823	2,395

ਸਾਧਨ : ਡਿਪਟੀ ਕਮਿਸ਼ਨਰ, ਬਠਿੰਡਾ।

Source: Deputy Commissioner, Bhatinda

੩—ਖੇਤੀ ਬਾੜੀ

III—Agriculture


ਜ਼ਿਲ੍ਹੇ ਦੇ ਰਕਬੇ ਦੇ ਭੈਂ ਮਾਮਲਾ ਨਿਰਧਾਰਣ

Incidence of Land Revenue Assessment on Area in District
No. 3.7 (Rupees)

ਸਾਲ Year	ਭੈਂ ਤੋਂ ਕੁਲ ਮਾਮਲਾ (ਉਪਕਰਾਂ ਨੂੰ ਛਡ ਕੇ) Total Revenue from land (excluding cesses)	ਪੂਰਣ ਤੌਰ 'ਤੇ ਨਿਰਧਾਰਤ ਰਕਬੇ ਤੇ ਨਿਰਧਾਰਤ ਕੀਤਾ ਭੈਂ ਸਾਮਲਾ (ਉਪਕਰਾਂ ਨੂੰ ਛਡ ਕੇ) Land Revenue assessed on fully assessed Area (excluding Cesses)	ਪੂਰਣ ਤੌਰ 'ਤੇ ਨਿਰਧਾਰਿਤ ਰਕਬੇ ਤੇ ਪ੍ਰਤਿ ਹੈਕਟੇਅਰ ਭੈਂ ਮਾਮਲਾ	
			ਕੁਲ ਬਕਬੇ ਲਈ For Total Area	ਕਾਸ਼ਤ ਕੀਤੇ ਰਕਬੇ ਲਈ For Culti- vated Area
1	2	3	4	5
1955-56	16,10,226	16,10,226	1.02	1.10
1960-61	10,85,081	10,85,081	0.65	0.73
1965-66	16,72,157	16,55,593	3.15	3.95
1966-67	16,42,459	16,69,358	2.49	2.70
1967-68	16,02,662	16,69,358	2.49	2.60
1968-69	15,94,481	16,69,085	2.49	2.72
1969-70	15,99,635	16,76,719	2.46	2.62
1970-71	16,03,232	16,93,870	2.48	2.63
1971-72	15,92,929	15,38,756	2.25	2.39
1972-73
1973-74

ਸਾਧਨ : ਡਿਪਟੀ ਕਮਿਸ਼ਨਰ, ਬਠਿੰਡਾ।

Source : Deputy Commissioner, Bhatinda.



3. ખરૂં-બાળો

III. AGRICULTURE

3—ਖੇਤੀ
III—Agri
ਜ਼ਿਲੇ ਵਿਚ ਖਾਦਾਂ ਦੀ
Distribution of Fertilizers

ਨੰ: No. 3.8

ਖਾਦ ਦੀ ਕਿਸਮ Item	1960-61 *	1965-66 *	1966-67 **	1967-68 *
1	2	3	4	5
ਨਾਈਟਰੋਜਿਨਸ (20%)	2,800	18,400	8,054	38,364
Nitrogenous				
ਫਾਸਫੇਟਿਕ (16%)	10	700	887	2,999
Phosphatic				
ਪੋਟਾਸਿਕ (60%)	—	—	35	217
Potashic				
ਜੋੜ Total	2,810	19,160	18,976	41,580

*ਨੋਟ : ਇੰਨ੍ਹਾਂ ਸਾਲਾਂ ਵਿਚ ਫਰੀਦਕੋਟ ਤਹਿਸੀਲ ਦੇ ਅੰਕੜੇ ਵੀ ਸ਼ਾਮਲ ਹਨ।

*Note Figures for the year from 1960-61 to 1970-71
are inclusive of the Faridkot Tehsil.

ਬਾੜੀ
culture
ਵੰਡ
in District Bhatinda

(ਮੋਟਰਿਕ ਟਨ)
(Metric Tons)

1968-69 *	1969-70 *	1970-71 *	1971-72	1972-73	1973-74
6	7	8	9	10	11
57,200	57,024	74,394	57,219	68,744	71,489
3,800	3,831	11,430	16,244	21,643	22,009
400	363	524	715	752	1,298
61,400	61,218	86,348	74,178	91,139	94,796

ਸਾਧਨ : ਮੁੱਖ ਖੇਤੀ ਬਾੜੀ ਅਫਸਰ, ਬਠਿੰਡਾ। । ॥
Source Chief Agriculture Officer, Bhatinda.

ਸਿੰਚਾਈ

ਇਸ ਸੈਕਸ਼ਨ ਦੀਆਂ 5 ਸਾਰਣੀਆਂ ਹਨ। ਇਹਨਾਂ ਵਿੱਚ ਵੱਖ ਵੱਖ ਸਾਧਨਾਂ ਰਾਹੀਂ ਸਿੰਚਾਈ ਅਧੀਨ ਰਕਬਾ, ਕੁਲ ਸਿੰਜਿਆ ਰਕਬਾ ਅਤੇ ਟਿਊਬਵੈਲਾਂ ਅਤੇ ਥੂਹਾਂ ਦੀ ਗਿਣਤੀ ਦਿੱਤੀ ਗਈ ਹੈ। ਇਹ ਅੰਕੜੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਵਿਚ ਤਿਆਰ ਹੋਈ ਮੌਜੂਦ ਅਤੇ ਫਸਲਾਂ ਦੀ ਰਿਪੋਰਟ ਵਿੱਚੋਂ ਲਈ ਗਏ ਹਨ ਅਤੇ ਅੰਕੜੇ ਖੋਤੀ ਬਾੜੀ ਸਾਲ ਅਨੁ-ਸਾਰ ਦਿੱਤੇ ਗਏ ਹਨ ਜੋਕਿ 30 ਜੂਨ ਨੂੰ ਹਰ ਸਾਲ ਖਤਮ ਹੁੰਦਾ ਹੈ।

ਜ਼ਿਲ੍ਹਾ ਬਠਿੰਡਾ ਵਿੱਚ ਸਿੰਚਾਈ ਅਧਿਕਤਰ ਨਹਿਰਾਂ, ਟਿਊਬਵੈਲਾਂ ਅਤੇ ਥੂਹਾਂ ਰਾਹੀਂ ਹੁੰਦੀ ਹੈ। ਅੰਕੜੇ ਸਾਲ 1950-51, 1955-56, 1960-61, 1965-66 ਤੋਂ 1973-74 ਤੱਕ ਦੇ ਦਿੱਤੇ ਗਏ ਹਨ।

ਸਾਰਣੀ 4.1 ਅਤੇ 4.2 :—ਜ਼ਿਲ੍ਹਾ ਬਠਿੰਡਾ ਵਿੱਚ ਵੱਖ ਵੱਖ ਸਾਧਨਾਂ ਰਾਹੀਂ ਸਿੰਜਿਆ ਰਕਬਾ ਵਿਖਾਉਆ ਗਿਆ ਹੈ। ਇਸ ਪਰਕਾਰ ਦੇ ਤਹਿਸੀਲ ਵਾਰ ਅੰਕੜੇ ਸਾਰਣੀ 4.2 ਵਿੱਚ ਦਿੱਤੇ ਗਏ ਹਨ।

ਸਾਰਣੀ 4.3 :—ਜ਼ਿਲ੍ਹਾ ਬਠਿੰਡਾ ਵਿੱਚ ਤਹਿਸੀਲ ਵਾਰ ਕੁਲ ਸਿੰਜਿਆ ਰਕਬਾ ਦਿਤਾ ਗਿਆ ਹੈ।

ਸਾਰਣੀ 4.4 :—ਜ਼ਿਲ੍ਹਾ ਬਠਿੰਡਾ ਵਿੱਚ ਕੁਲ ਸਿੰਜੇ ਰਕਬੇ ਦੀ ਕੁਲ ਬੀਜੇ ਰਕਬੇ ਨਾਲ ਪ੍ਰਤੀਸ਼ਤਤਾ ਤਹਿਸੀਲਵਾਰ ਅਤੇ ਸਾਲ ਵਾਰ ਦਿੱਤੀ ਗਈ ਹੈ।

ਸਾਰਣੀ 4.5 :—ਜ਼ਿਲ੍ਹਾ ਬਠਿੰਡਾ ਵਿੱਚ 30 ਜੂਨ, 1974 ਨੂੰ ਟਿਊਬਵੈਲਾਂ ਅਤੇ ਥੂਹਾਂ ਦੀ ਗਿਣਤੀ ਦਿੱਤੀ ਗਈ ਹੈ।

SECTION IV**Irrigation**

This section comprises of 5 tables showing source-wise area under irrigation, gross irrigated area and number of tubewells and wells.

These data have been taken from the season and crop report which is prepared by the Deputy Commissioner, Bhatinda. The data relate to Agricultural year which ends on 30th June, every year.

In Bhatinda district the irrigation is mainly by canals, wells and tubewells. Data are given for the years, 1950-51, 1955-56, 1960-1961 and 1965-66 to 1973-74.

Tables 4.1 and 4.2 show source-wise irrigated area of Bhatinda district. Similar figures for each tehsil have been given in table 4.2.

Table 4.3 gives the tehsil-wise gross irrigated area in Bhatinda district.

Table 4.4 Percentage of gross irrigated area to total cropped area for each tehsil and years has been given in the table.

Table 4.5 shows tehsil wise number of tubewells and wells as on 30th June, 1974 in Bhatinda district.

4-ਸਿੰਜਾਈ

IV Irrigation

ਜ਼ਿਲ੍ਹੇ ਵਿੱਚ ਸਿੰਜਾਈ ਅਧੀਨ ਨਿਰੰਤਰ ਰਕਬਾ

Net Area under Irrigation in District Bhatinda
(Hectares)

No. 4.1

ਸਾਲ Year	ਸਰਕਾਰੀ ਆਤੇ ਪ੍ਰਦੰਡਤ ਨਹਿਰਾਂ ਨਾਲ	ਤਲਾਬਾਂ ਨਾਲ ਖੂਰਾਂ ਨਾਲ Wells*	ਹੋਰ ਸਾਪਣਾਂ ਨਾਲ	ਜੋੜ Total	ਬੈਜ਼ ਨਿਰੰਤਰ ਤਰ੍ਹਾਂ ਨਾਲ ਪ੍ਰਤੀਸ਼ਤ	Percentage to net area sown
1	2	3	4	5	6	7
1950-51	... 1,59,155	—	1,178	—	1,60,333	41.3
1955-56	... 1,94,724	—	2,764	—	1,97,488	42.8
1960-61	... 2,30,800	—	3,100	—	2,33,900	48.1
1965-66	... 2,94,700	—	14,100	—	3,08,800	62.5

1966-67	2,70,900	—	26,300	—	2,97,200	59.3
1967-68	2,54,800	—	39,300	—	2,94,100	57.8
1968-69	2,54,800	—	75,341	—	3,30,141	66.4
1969-70	2,60,679	—	1,01,600	—	3,62,279	71.5
1970-71	2,60,509	—	1,01,218	—	3,61,727	70.7
1971-72	3,34,900	—	71,100	—	4,06,000	79.3
1972-73	2,62,900	—	71,100	—	3,34,000	65.7
1973-74	2,59,400	—	86,200	—	3,45,600	67.6

*धूत विद्युतिकाले उपर खुह शामल हन ।

Wells include Tubewells and other wells.

मापदंड-डिपटी कर्मचारी बहिर्भूत
Source; Deputy Commissioner Bhatinda

4-ફિસાઈ

IV—Irrigation

ગરમાની બાંધાં વિચ મિસાઈ અપોન નિર્દેશ રજુથી

(કેવટેઅં)

NET AREA UNDER IRRIGATION IN TEHSIL BHATINDA (Hectares)

નં: No. 4.2

174

સાલ Year	મરબાણી અદે પુરીદેટ નાયાં નાય	તલાખાં નાલ	ખૂબાં નાય*	હર માયાં નાય	તેવાં	બોંને નિર્દેશ રજુથે નાય પુરીદેટ	Percentage to net Area sown
1	2	3	4	5	6	7	
1950-51	...	87,456	—	—	—	87,456	43.8
1955-56	...	1,19,042	—	1,345	—	1,20,387	46.1
1960-61	...	1,48,100	—	1,700	—	1,49,800	52.6
1965-66	...	1,84,300	—	10,300	—	1,94,600	65.1
1966-67	...	1,54,700	—	14,200	—	1,68,900	55.6
1967-68	...	1,44,400	—	27,200	—	1,71,600	55.8
1968-69	...	1,44,400	—	61,361	—	2,05,761	69.3

1969-70	1,30,763	69,960	2,00,723	82.8
1970-71	1,30,765	69,189	1,99,954	81.9
1971-72	1,52,800	31,000	1,83,800	75.3
1972-73	1,30,200	31,000	1,61,200	66.6
1973-74	1,30,200	33,600	1,63,800	67.3

*ਬ੍ਰਾਂਕਿਲ ਟਾਊਨ ਤੇ ਹੋਰ ਥਹ ਸਾਮਲ ਹਨ।
Wells include Tube-wells and other
wells.

ਸਾਫ਼:-ਡਿਪਟੀ ਕਮਿਸ਼ਨਰ, ਬਾਤਿੰਦਾ।
Source Deputy Commissioner, Bhatinda.

4-ਸਿੰਜਾਈ

IV—Irrigation
ਤੇਹਸੀਲ ਮਾਨਸਾ ਵਿੱਚ ਸਿੰਜਾਈ ਅਧੀਨ ਨਿਰੰਤਰ ਉਬਦਾ
(ਕੁੱਕਟੋਅਰ)

NET AREA UNDER IRRIGATION IN TEHSIL MANSA (Hectares)

ਨੰ: 4.2 ਚਲਦਾ contd

ਸਾਲ Year	ਸਰਕਾਰੀ ਅਤੇ ਪ੍ਰਦੀਪਵੇਤ ਨਿਰਿਤ ਨਾਲ	ਤੁਲਾਬਾਂ ਨਾਲ		ਮੁਹਾਂ ਨਾਲ*	ਹੋਰ ਸਪਣਾਂ ਨਾਲ	ਜੰਗ	ਬੌਜੇ ਨਿਰੰਤਰ ਤਰਕੇ ਨਾਲ ਪ੍ਰਦੀਪਵੇਤ	Percentage to net area sown
		Government Tanks	Wells and Private Canals					
1	2	3	4	5	6	7		
1950-51	...	71,699	—	—	1,178	—	72,877	38.6
1955-56	...	75,682	—	—	1,419	—	77,101	38.4
1960-61	...	82,700	—	—	1,400	—	84,100	41.7
1965-66	...	1,10,400	—	—	3,800	—	1,14,200	58.6
1966-67	...	1,16,200	—	—	12,100	—	1,28,300	64.5
1967-68	...	1,10,400	—	—	12,100	—	1,22,500	60.9
1968-69	...	1,10,400	—	—	13,980	—	1,24,380	62.2
1969-70	...	95,078	—	—	16,840	—	1,11,918	58.8

1970-71	...	95,079	—	17,056	—	1,12,135	58.3
1971-72	...	1,32,200	—	22,400	—	1,54,600	80.3
1972-73	...	99,600	—	22,400	—	1,22,000	63.7
1973-74	...	96,100	—	31,100	—	1,27,200	65.9

* ਖੜਾਂ ਵਿੱਚ ਇਉਥੋਲ ਤੇਰੇ ਖੜ ਖਾਮੀ ਹਨ।

Wells include Tube-wells and others.

ਸਾਧਨ:- ਫਿਲਟੇ ਕਮਿਸ਼ਨਰ, ਬਹਿਤਾ

Source.—Deputy Commissioner, Bhatinda.

4-મિસાદી

IV Irrigation

તારિખોલ હજુ વિસ મિસાદી અપોન નિશેલ રંગથા

Net Area under Irrigation in Tehsil Phul

No.

(નેક્ટેઅર)

(Hectares)

178

સાલ Year	મારબાળે અર્થ પુષ્ટિવેટ	ઉલાઘાં નાલ	ખાંડાં નાલ નાંહાં નાલ	Tanks	Wells*	Total	સેક્ઝ નાલ	એસે તિંબેલ રંગદે નાલ પુરોનગતા	Percentage to net area sown
1	2	3	4	5	6	7	8	9	10
1969-70	...	34,838	—	—	14,800	—	49,638	—	67.3
1970-71	...	34,665	—	—	14,973	—	49,638	—	66.1
1971-72	...	49,900	—	—	17,700	—	67600	—	89.9

1972-73	...	33,100	—	17,700	—	50,800	68.0
1973-74	...	33,100	—	21,500	—	54,600	73.0

*ਮਹਾਂ ਵਿੱਚ ਟਿਊਬਵੇਲ ਅਤੇ ਹੋਰ ਖੂਰ ਸਮਾਲ ਹਨ। ਸੰਪਤੀ:-ਭਿਪਟੀ ਕਮਿਸ਼ਨਰ, ਬਾਣੜਾ
Wells include tube-wells and other wells Source; Deputy Commissioner Bhatinda
 ਨੋਟ:-ਸਮਾਲ 1968-69 ਤੱਕ ਦੇ ਅੰਕੜੇ ਤਜਿਸੇਲ ਬਾਣੜਾ ਵਿੱਚ ਸਮਾਲ ਹਨ।
Note:- The figures upto the year 1968-69 have been included in Bhatinda Tehsil.

4.

IV.

ਤਹਿਸੀਲਵਾਰ ਸਿੰਜਿਆ।

Tehsilwise Gross

ਨੰ: No. 4.3

ਤਹਿਸੀਲ
Tehsil

1950-51

1

2

ਬਠਿੰਡਾ
Bhatinda
ਮਾਨਸਾ
Mansa
ਫੂਲ
Phul

ਜੋੜ
Total

ਨੋਟ :—ਫੂਲ ਤਹਿਸੀਲ ਦੇ ਸਾਲ 1968-69 ਤੱਕ ਦੇ ਅੰਕੜੇ ਤਹਿਸੀਲ ਬਠਿੰਡਾ ਵਿਚ ਸ਼ਾਮਲ ਹਨ।

Note.—The figures of Phul Tehsil upto the year 1968-69 have been included in Bhatinda Tehsil.

ਸਿੰਜਾਈ

Irrigation

ਕੁਲ ਉਬਾਲ

Area Irrigated

(ਹੈਕਟੇਅਰ)

(Hectares)

	1955-56	1960-61	1965-66	1966-67	1967-68
	3	4	5	6	7
—	1,53,977	2,16,560	2,41,492	2,49,700	
—	84,164	1,30,760	1,51,078	1,67,879	
—	—	—	—	—	—
—	3,38,141	3,47,320	3,92,570	4,17,579	

ਸਾਧਨ :—ਡਿਪਟੀ ਕਮਿਸ਼ਨਰ, ਬਠਿੰਡਾ।

Source :—Deputy Commissioner, Bhatinda.

4.
IV.
ਤਹਸੀਲਵਾਰ ਸਿੱਜਿਆ
Tehsilwise Gross

ਨੰ : No. 4.3 ਸਮਾਪਤ *concl'd*

ਤਹਸੀਲ
Tehsil

1968-69

1

8

ਬਠਿੰਡਾ	...	2,78,675
--------	-----	----------

Bhatinda

ਮਾਨਸਾ

Mansa

ਫੁਲ

Phul

ਸੰਯੁਕਤ	...	4,44,744
--------	-----	----------

Total

ਨੋਟ :—ਫੁਲ ਤਹਸੀਲ ਦੇ ਸਾਲ 1968-69 ਤੱਕ ਦੇ ਅੰਕੜੇ ਤਹਸੀਲ ਬਠਿੰਡਾ
ਵਿੱਚ ਸ਼ਾਮਲ ਹਨ।

*Note.—The figures of Phul Tehsil upto the year 1968-69
have been included in Bhatinda Tehsil.*

ਸਿੰਜਾਈ
Irrigation
ਕੁਲ ਰਕਬਾ
Area Irrigated

(ਹੈਕਟੇਅਰ)
(Hectares)

1969-70	1970-71	1971-72	1972-73	1973-74
9	10	11	12	13
2,30,981	2,56,991	2,29,700	2,31,400	2,39,000
1,91,357	1,85,061	1,93,300	2,12,200	2,00,900
78,952	82,223	84,500	89,200	87,200
5,01,290	5,24,275	5,07,600	5,32,800	5,27,100

ਸਾਹਮ :--ਡਿਪਟੀ ਕਮਿਸ਼ਨਰ, ਬਠਿੰਡਾ।
Source :--Deputy Commissioner Bhatinda.

4
IV.
کل میں رکھے دی کل بیس
Gross Area irrigated as Percentage

ੰ: No. 4.4

ਤਹਿਸੀਲ
Tehsil

1950-51

1

2

ਬਠਿੰਡਾ
Bhatinda
ਮਾਨਸਾ
Mansa
ਫੂਲ
Phul

ਜੇਤੂ
Total

ਨੋਟ:—ਸਾਲ 1968-69 ਤੱਕ ਫੂਲ ਤਹਿਸੀਲ ਦੇ ਅੰਕਰੇ ਤਹਿਸੀਲ ਬਠਿੰਡਾ ਵਿਚ
ਸ਼ਾਮਲ ਹਨ।

Note.—The figures upto the year 1968-69 of Phul Tehsil have been included in Bhatinda Tehsil.

ਸਿੰਜਾਈ
Irrigation
ਰਕਬੇ ਨਾਲ ਪ੍ਰਤੀਸ਼ਤਾ
of Total Cropped Area

	1955-56	1960-61	1965-66	1966-67	1967-68
	3	4	5	6	7
—	46.6		63.3	68.8	63.8
—	36.0		58.1	60.9	64.2
—	—	—	—	—	—
—	59.9		61.3	65.6	64.0

ਸਾਧਨ : ਜ਼ਿਲ੍ਹਾ ਅੰਕੜਾ ਦਫਤਰ, ਬਾਠਡਾ।
Source : District Statistical Office, Bhatinda.

4
IV.

ਕੁੱਲ ਸਿੰਜੇ ਰਕਬੇ ਦੀ ਕੁੱਲ ਬੀਜੇ ਰਕਬੇ ਨਾਲ

Gross Area irrigated as percentage

ਤੰਬਾਅ (ਸਮਾਪਤ *concl'd*)

ਤਹਿਸੀਲ

Tehsil

1968-69

1

8

ਬਠਿੰਡਾ 77.1

Bhatinda

ਮਾਨਸਾ 68.0

Mansa

ਫੂਲ
Phul

ਜੋੜ 73.4

Total

ਨੋਟ :—ਸਾਲ 1968-69 ਤਕ ਫੂਲ ਤਹਿਸੀਲ ਦੇ ਅੰਕੜੇ ਤਹਿਸੀਲ ਬਠਿੰਡਾ ਵਿਚ
ਸ਼ਾਮਲ ਹਨ ।

Note :—The figures upto the year 1968-69 of Phul Tehsil have been included in Bhatinda Tehsil.

ਸਿੰਜਾਈ
Irrigation
ਰਕਬੇ ਨਾਲ ਪ੍ਰਤੀਸ਼ਤਤਾ
of Total Cropped Area

1969-70	1970-71	1971-72	1972-73	1973-74
9	10	11	12	13
73.0	76.5	78.6	74.1	75.0
72.3	71.0	78.6	75.3	75.3
77.9	80.0	82.0	78.8	81.2
73.5	75.0	79.1	75.4	76.1

ਸਾਧਨ : ਜ਼ਿਲ੍ਹਾ ਅੰਕੜਾ ਦਫਤਰ, ਬਠਿੰਡਾ।

Source.- District Statistical Office, Bhatinda.

4
IV
ਤਹਿਸੀਲਵਾਰ ਟਿਊਬਵੈਲ ਅਤੇ
Tehsilwise Tubewells

ਨੰ: No. 4.5

ਤਹਿਸੀਲ
Tehsil

ਸਿੰਜਾਬੀ ਦੇ ਮੰਚਵ ਲਈ ਵਰਤੇ ਜਾਂਦੇ
ਟਿਊਬ ਵੈਲ ਅਤੇ ਪੰਪਿੰਗ ਸੈਟ
Tubewells and Pumping Sets
used for irrigation purposes

	ਸਿੰਜਾਬੀ ਦੇ ਮੰਚਵ ਲਈ ਵਰਤੇ ਜਾਂਦੇ		ਪ੍ਰਾਈਵੇਟ	
	ਟਿਊਬ ਵੈਲ ਅਤੇ ਪੰਪਿੰਗ ਸੈਟ		Tubewells and Pumping Sets used for irrigation purposes	
	ਜੋੜ	ਸਰਕਾਰੀ	ਪ੍ਰਾਈਵੇਟ	Private
	1	2	3	4
ਬਠਿੰਡਾ Bhatinda	...	3,248	—	3,248
ਮਾਨਸਾ Mansa	...	2,932	—	2,932
ਫੁਲ Phul	...	2,203	—	2,203
ਜੋੜ Total	...	8,383	—	8,383

ਸਿੰਘਾਈ (ਗਿਣਤੀ)
 Irrigation (Number)
 ਹੋਰ ਖੜ੍ਹ 30 ਜੂਨ, 1974 ਦੀ ਸਥਿਤੀ
 and other Wells As on 30th June, 1974

ਕੇਵਲ ਸਿੰਜਾਈ ਦੇ ਮੰਤਵਾਂ ਲਈ ਵਰਤੇ ਜਾਂਦੇ ਹੋਰ ਖੂੰਹ
Other Wells used for irrigation purpose only

ਸਰਕਾਰੀ Government

ਜੜ Total	ਪੱਕੇ Masonic	ਕਾਚੇ Non-Masonic
5	6	7

ਸਾਧਨ : ਡਿਪਟੀ ਕਮਿਸ਼ਨਰ, ਬਠਿੰਡਾ।
 Source : Deputy Commissioner, Bhatinda.

ਤਹਿਸੀਲ ਵਾਰ ਟਿਊਬਵੈਲ ਅਤੇ
Tehsilwise Tubewells

ਨੰ: No. 4.5—ਸਮਾਪਤ *concl*

Other wells ਤਹਿਸੀਲ Tehsil	ਕੇਵਲ ਸਿੰਜਾਈ ਦੇ ਮੰਤਵ ਲਈ ਵਰਤੇ ਜਾਂਦੇ ਹੋਰ ਖੂਹ used for irrigation purposes only	ਪ੍ਰਾਈਵੇਟ Private
---------------------------------	--	------------------

1	ਜੋੜ Total	ਪੱਕੇ Maso- nary	ਕੱਚੇ Non-Ma- sonary	10
ਬਠਿੰਡਾ Bhatinda	...	115	115	—
ਮਾਨਸਾ Mansa	...	132	132	—
ਫੁਲ Phul	...	638	638	—
Total	...	885	885	—

ਸਿੰਜਾਈ (ਗਿਣਤੀ)
 Irrigation (Number)
 ਹੋਰ ਖੂਹ 30 ਜੂਨ, 1974 ਦੀ ਸਥਿਤੀ
 and others Wells As on 30th June, 1974

ਕੇਵਲ ਘਰੋਲ੍ਹ ਮੰਤਵਾਂ ਲਈ
 ਵਰਤੇ ਜਾਂਦੇ ਖੂਹ
 Wells used for Domestic
 purposes only

ਨਾ ਵਰਤੇ ਜਾਂਦੇ ਖੂਹ
 Wells not in use

11

12

60

--

182

--

25

--

267

--

ਸਾਧਨ : ਡਿਪਟੀ ਕਮਿਸ਼ਨਰ, ਬਠਿੰਡਾ।
 Source : Deputy Commissioner, Bhatinda.

ਸੈਕਸ਼ਨ-5

Section-V

ਹੜ੍ਹ ਅਤੇ ਸੇਮ

FLOODS AND WATER LOGGING

ਇਸ ਸੈਕਸ਼ਨ ਵਿਚ ਇਕ ਸਾਰਣੀ 5.1 ਦਿੱਤੀ ਗਈ ਹੈ ਜੋ ਕਿ ਜਿਲ੍ਹੇ ਵਿਚ ਸਾਲ 1960-61, 1965-66 ਤੋਂ 1972-73 ਤਕ ਸੇਮ ਅਤੇ ਹੜ੍ਹ ਦੀ ਲਪੇਟ ਵਿਚ ਆਇਆ ਹਕਬਾਦ ਰਸਾਉਂਦੀ ਹੈ। ਸਾਲ 1970-71 ਤਕ ਦੇ ਅੰਕੜੇ, ਪੁਰਾਣਾ ਜ਼ਿਲ੍ਹਾ ਬਠਿੰਡਾ, ਪੁਰਾਣੀ, ਫਰੀਦਕੋਟ ਤਹਿਸੀਲ ਸਮੇਤ, ਦਰਜ ਕੀਤੇ ਹਨ।

In this section one table has been given which shows the area under Sem and Thur in the district for the years 1960-61 and 1965-66 to 1972-73. The data upto 1970-71 relate to the erstwhile Bhatinda district i. e. including erstwhile tehsil of Faridkot.

V. હસ્ત અતે સેમ
V. FLOODS AND WATER LOGGING

V.—ਹੜ੍ਹ

V—FLOODS AND

ਜ਼ਿਲ੍ਹੇ ਵਿੱਚ ਸੇਮ ਅਤੇ ਬੁਰ ਅਧੀਨ ਕੁਲ ਰਕਬਾ

Total Area (cultivated, excultivated and uncultivated)

ਨੰ: No. 5·1

ਬੂਰ
Thur

ਸਾਲ Year	ਕਾਸਤ ਸੁਦਾ Cultivated	ਸਾਬਕ ਕਾਸਤ ਸੁਦਾ Ex- cultivated	ਗੈਰ ਕਾਸਤ ਸੁਦਾ Un- cultivated	ਜੋੜ Total
1	2	3	4	5
1960-61 *	...	—	—	—
1965-66	...	252	—	26 278
1966-77	...	106	8	17 131
1967-68	...	104	8	17 129
1968-69	...	111	8	13 132
1969-70	...	111	8	13 132
1970-71	...	—	—	38 38
1971-72	...	—	—	38 38
1972-73	...	—	—	32 32

*ਇਨ੍ਹਾਂ ਅਕਤੀਆਂ ਵਿੱਚ ਤਹਿਸੀਲ ਫਰੀਦਕੋਟ ਵੀ ਸ਼ਾਮਲ ਹੈ।

*Figures are inclusive of Tehsil Faridkot.

ਅਤੇ ਸੇਮ

WATER LOGGING

(ਕਾਸਤ ਸੂਦਾ, ਸਾਬਕ ਕਾਸਤ ਸੂਦਾ ਅਤੇ ਗੈਰ ਕਾਸਤ ਸੂਦਾ)

under Sem and Thur in the District.

Sem cultivated	Ex- cultivated		Total cultivated	Total columns (5—9)	Percentage of Area under Thur and Sem according to total cultivated area	Thur and Sem (Total cultivated area)	Bhur अतੇ ਸੇਮ (5+9 ਕਾਲਮਾਂ ਦਾ ਜੋ) ਵਿੱਚ ਬੁਰ ਅਤੇ	ਬੁਲ ਕਾਸਤ ਕੀਤੇ ਰਕਬੇ ਦੀ
	Sem cultivated	Un- cultivated						
6	7	8	9	10	11			
53	—	—	53	53	0.01			
722	—	32	754	1,032	0.15			
535	—	20	555	686	0.10			
534	—	20	554	683	0.10			
479	10	20	509	641	0.09			
509	18	12	539	671	0.10			
368	—	397	765	803	0.11			
283	—	177	460	498	0.09			
190	—	116	306	338	0.06			

ਸਾਧਨ:—ਡਿਪਟੀ ਕਮਿਸ਼ਨਰ, ਬਹਿੰਡਾ।

Source ;—Deputy Commissioner, Bhatinda.

ਸੈਕਸ਼ਨ 6

ਵਾਰ

ਇਸ ਸੈਕਸ਼ਨ ਵਿਚ ਕੇਵਲ ਇਕ ਸਾਰਣੀ ਦਿਤੀ ਗਈ ਹੈ। ਸਾਰਣੀ 6.1 ਤਹਿਸੀਲ-ਵਾਰ ਵਣਾਂ ਅਧੀਨ ਰਕਬਾ ਦਰਸਾਉਂਦੀ ਹੈ। ਸਾਰਾ ਰਕਬਾ ਸਰਕਾਰੀ ਵਣਾਂ ਅਧੀਨ ਆਉਂਦਾ ਹੈ।

VI—SECTION

Forests

In this section only one table has been given. Table 6.1 shows the tehsil-wise area under forest.

The whole area is under Government forests.

**VI ਵਣ
VI Forest
ਤਹਿਸੀਲ ਵਾਰ ਵਣਾਂ ਅਧੀਨ ਰਕਬਾ
Tehsilwise Area under Forests**

ਫ਼: No. 6.1

(ਹੈਕਟੇਅਰ)
(Hectares)

ਤਹਿਸੀਲ Tehsil	ਮਾਲ Year	ਸਰਕਾਰੀ ਵਣ Government Forests	ਪ੍ਰਾਈਵੇਟ ਵਣ Private Forests	ਜੋੜ Total
1	2	3	4	5
ਬਠਿੰਡਾ Bhatinda	1960-61	171	—	171
	1965-66	3,913	—	3,913
	1966-67	3,913	—	3,913
	1967-68	3,913	—	3,913
	1968-69	3,913	—	3,913
	1969-70	2,437	—	2,437
	1970-71	2,437	—	2,437
	1971-72	2,437	—	2,437
	1972-73	2,437	—	2,437
	1973-74	2,437	—	2,437
ਮਾਨਸਾ Mansa	1960-61	—	—	—
	1965-66	1,411	—	1,411
	1966-67	1,411	—	1,411
	1967-68	1,411	—	1,411
	1968-69	1,411	—	1,411
	1969-70	1,411	—	1,411
	1970-71	1,411	—	1,411
	1971-72	1,411	—	1,411
	1972-73	1,411	—	1,411
	1973-74	1,411	—	1,411

(ہیکٹر)
(Hectares)
VI **ਵਣ**
VI **Forests**

 ਤਹਿਸੀਲਵਾਰ ਵਣਾਂ ਅਧੀਨ ਰਕਬਾ
 Tehsilwise Area under Forests

ਤਹਿਸੀਲ Tehsil	ਸਾਲ Year	ਸਰਕਾਰੀ ਵਣ Government Forests	ਪ੍ਰਾਈਵੇਟ ਵਣ Private Forests	ਜੋੜ Total
1	2	3	4	5
ਫੁਲ Phul	1969-70	1,476	—	1,476
	1970-71	1,476	—	1,476
	1971-72	1,476	—	1,476
	1972-73	1,476	—	1,476
	1973-74	1,476	—	1,476
ਜੋੜ Total	1960-61	171	—	171
	1965-66	5,324	—	5,324
	1966-67	5,324	—	5,324
	1967-68	5,324	—	5,324
	1968-69	5,324	—	5,324
	1969-70	5,324	—	5,324
	1970-71	5,324	—	5,324
	1971-72	5,324	—	5,324
	1972-73	5,324	—	5,324
	1973-74	5,324	—	5,324

ਸਾਧਨ: ਵਣ ਮੰਡਲ ਅਫਸਰ ਬਠਿੰਡਾ।

Source. Divisional Forest Officer, Bhatinda

ਪਸੂ—ਧਨ ਅਤੇ ਪਸੂ ਪਾਲਨ

ਇਸ ਸੈਕਸ਼ਨ ਵਿਚ ਪਸੂ ਪਾਲਣ, ਜ਼ਰਾਇਤੀ ਸੰਦਾਂ ਅਤੇ ਮਜ਼ੀਨਰੀ ਪਸੂ ਚਿਕਿਤਸਾ ਸੱਸਥਾਵਾਂ ਦੀ ਗਿਣਤੀ ਅਤੇ ਉਹਨਾਂ ਵਿਚ ਲੱਗੇ ਅਮਲੇ ਸਬੰਧੀ ਸੂਚਨਾਵਾਂ ਦਰਜ ਕੀਤੀ ਗਈ ਹੈ। ਅੰਕੜੇ ਤਹਿਸੀਲ ਵਾਰ ਦਰਜ ਕੀਤੇ ਗਏ ਹਨ।

ਪਸੂ—ਧਨ ਅਤੇ ਜ਼ਰਾਇਤੀ ਸੰਦਾਂ ਬਾਰੇ ਸੂਚਨਾ ਸਾਲ 1961, 1966 ਅਤੇ 1972 ਵਿਚ ਕੀਤੀ ਪੰਜ ਸਾਲਾ ਪਸੂ ਸੁਮਾਰੀ ਤੋਂ ਆਧਾਰਿਤ ਹੈ ਜੋ ਡਾਇਰੈਕਟਰ ਕੌਂਗਰੇਸ਼ਨ, ਪੰਜਾਬ ਦੁਆਰਾ ਕਰਵਾਇਆ ਗਿਆ।

ਸਾਰਣੀ 7.1 ਤਹਿਸੀਲ ਵਾਰ ਵਖ ਵਖ ਪਸੂਆਂ ਦੀ ਗਿਣਤੀ ਅਤੇ ਪੋਲਟਰੀ ਦਰਸਾਉਂਦੀ ਹੈ।

ਸਾਰਣੀ 7.2 ਜ਼ਿਲ੍ਹੇ ਦੀਆਂ ਵੱਖ ਵੱਖ ਤਹਿਸੀਲਾਂ ਵਿਚ ਉਮਰ ਅਤੇ ਲਿੰਗ ਅਨੁਸਾਰ ਗਿਣਤੀ ਦਸਦੀ ਹੈ।

ਸਾਰਣੀ 7.3 ਉਮਰ ਅਤੇ ਲਿੰਗ ਅਨੁਸਾਰ ਮੱਥਾਂ ਦੀ ਗਿਣਤੀ ਦਰਸਾਉਂਦੀ ਹੈ।

ਸਾਰਣੀ 7.4 ਵਿਚ ਜ਼ਿਲ੍ਹੇ ਦੀਆਂ ਵੱਖ ਵੱਖ ਤਹਿਸੀਲਾਂ ਵਿਚ ਉਮਰ ਅਤੇ ਲਿੰਗ ਅਨੁਸਾਰ ਕਮੇਂ ਕਰਨ ਵਾਲੇ ਪਸੂਆਂ ਦੀ ਗਿਣਤੀ ਦਰਜ ਹੈ।

ਸਾਰਣੀ 7.5 ਵਿਚ ਜ਼ਿਲ੍ਹੇ ਦੀਆਂ ਵਖ ਵਖ ਤਹਿਸੀਲਾਂ ਵਿਚ ਜ਼ਰਾਇਤੀ ਸੰਦਾਂ ਅਤੇ ਮਜ਼ੀਨਰੀ ਦੀ ਗਿਣਤੀ ਦਿੱਤੀ ਗਈ ਹੈ। ਇਸ ਵਿਚ ਟਰੈਕਟਰਾਂ ਦੀ ਗਿਣਤੀ, ਆਇਲ ਇੰਜਨ ਪੰਧੰਗ ਸੈਟਾਂ ਸਮੇਤ, ਬਿਜਲੀ ਨਾਲ ਚਲਣ ਵਾਲੇ ਟਿਊਬਵੈਲਾਂ ਦੀ ਗਿਣਤੀ ਵੀ ਦਰਜ ਹੈ।

ਸਾਰਣੀ 7.6 ਵਿਚ ਪਸੂ ਚਿਕਿਤਸਾ ਦੀਆਂ ਸੱਸਥਾਵਾਂ ਅਤੇ ਉਹਨਾਂ ਦੇ ਅਮਲੇ ਸਬੰਧੀ ਸੂਚਨਾਵਾਂ ਦਰਜ ਹੈ।

ਸਾਰਣੀ 7.7 ਵਿਚ ਜ਼ਿਲ੍ਹੇ ਦੀ ਵਖ ਵਖ ਤਹਿਸੀਲਾਂ ਵਿਚ ਮਸਨੂਈ ਵੀਰਜ ਸਿੰਜਨ ਕੋਂਦਰਾਂ ਦੀ ਗਿਣਤੀ ਅਤੇ ਉਹਨਾਂ ਨਾਲ ਲਗੇ ਪਿੰਡਾਂ ਦੀ ਗਿਣਤੀ, ਭੇਡਾਂ ਅਤੇ ਉਨ੍ਹਾਂ ਵਿਸਥਾਰ ਕੋਂਦਰਾਂ ਦੀ ਗਿਣਤੀ ਦਰਜ ਕੀਤੀ ਗਈ ਹੈ।

SECTION—VII
Life stock and Animal Husbandry

This section provides data in respect of livestock population Agricultural, Machinery and implements, number of veterinary institutions and the staff working in these Institutions. The figures have been given tehsil-wise. Livestock figures are according to quinquennial livestock Census 1961, 1966, and 1972 conducted by the Director, Land Records, Punjab.

In this section seven tables have been given.

Table 7·1. shows categorywise and tehsil-wise number of livestock and poultry in the district.

Table 7·2. depicts age-wise and sex-wise number of cattle in each tehsil of Bhatinda district.

Table 7·3. gives age-wise and sex-wise number of Buffaloes in the district.

Table 7·4. reveals tehsil-wise and sex-wise number of working cattle in Bhatinda.

Table 7·5. contains the number of agricultural machinery and implements for each tehsil of Bhatinda district. It also shows number of Tractors, oil engines with pumping sets and electric pumps for tubewells.

7·6. In this table tehsil-wise number of veterinary institutions and staff posted therein, has been given.

Table 7·7. presents data regarding artificial insemination centres Key villages attached therewith, sheep and wool extension centres for each tehsil of Bhatinda district.

7. પસૂયન અતે પસૂ પાલન

VII. LIVESTOCK AND ANIMAL HUSBANDRY

7. ਪਸੂਧਨ ਅਤੇ

**VII. Livestock and
ਤਹਿਸੀਲਵਾਰ ਪਸੂਧਨ ਅਤੇ
Tehsilwise Livestock**

ਨੰ: No. 7.1

Tehsil ਤਹਿਸੀਲ	Cattle Gaur ਗਊਂ	Buffaloes Mori ਮੱਛ੍ਰਾ		
			1	2
Bhatinda ਬਹਿੰਡਾ	...	1,04,091	1,13,098	
Mansa ਮਾਨਸਾ	...	1,16,207	1,16,893	
Phul ਫੁਲ	...	46,239	47,504	
Total ਜੋੜ	1972	2,65,537	2,77,495	
	1966	2,23,735	2,31,677	
	1961	2,11,307	2,00,729	

ਪਸੂ ਪਾਲਨ

Animal Husbandry

ਮੁਰਗੇ ਮੁਰਗੀਆਂ ਆਦਿ 1972

and Poultry 1972

(ਗਣਤੀ)
(Number)

ਘੋੜੇ ਅਤੇ ਟੱਟੇ Horses and Ponies	ਖੋਤੇ Donkeys	ਖਚਰਾਂ Mules	ਬੇਡਾਂ Sheep
4	5	6	7
688	2,776	58	47,614
447	2,604	124	33,482
355	1,199	13	15,065
1,490	6,579	195	96,161
1,532	5,364	54	1,07,513
1,665	5,042	36	86,606

ਸਾਧਨ : ਡਿਪਟੀ ਕਮਿਸ਼ਨਰ, ਬਠਿੰਡਾ।

Source : Deputy Commissioner, Bhatinda.

7. ਪਸੂ ਧਨ ਅਤੇ

VII. Livestock and

ਤਹਿਸੀਲ ਵਾਰ ਪਸੂ ਧਨ ਅਤੇ

Tehsilwise Livestock**ਨੰ: No 7.1--ਸਮਾਪਤ concld**

ਤਹਿਸੀਲ

ਬਕਰੀਆਂ

ਦੂਠ

Tehsil

Goats

Camels

1

8

9

ਬਠਿੰਡਾ Bhatinda	...	53,023	17,589
ਮਾਨਸਾ Mansa	...	36,035	15,612
ਫੁਲ Phul	...	19,878	4,709

Total	1972	...	1,08,936	37,910
	1966	...	1,13,283	33,656
	1961	...	89,520	26,346

ਪਸੂ ਪਾਲਨ Animal Husbandry ਮੁਰਗੇ ਮੁਰਗੀਆਂ ਆਦਿ--1972 and Poultry--1972

(गिणती)
(Number)

ਮੁਰ Pigs	ਹੋਰ Other	ਜੋੜ Total	ਮੁਰਗੇ ਮੁਰਗੀਆਂ Poultry
10	11	12	13
462	--	3,39,399	77,181
1,061	--	3,22,465	45,366
198	--	1,35,160	29,111
1,721	--	7,97,024	1,51,658
961	--	7,17,775	92,737
371	--	6,21,622	68,486

Source: Deputy Commissioner, Bhatinda.

7. ਪਸੂ ਧਨ ਅਤੇ
VII. Livestock and
 ਤਹਿਸੀਲ ਵਾਰ
Tehsilwise

ੰ: No. 7.2

ਤਿੰਨ ਸਾਲ ਤੋਂ ਵੱਡੀ ਉਮਰ
 ਦੇ ਨਰ ਪਸੂ

Male above three years

ਤਹਿਸੀਲ
 Tehsil

ਸਾਨੂੰ	ਹੋਰ ਸਾਨੂੰ ਅਤੇ
Breeding	ਬਲਦਾ
Bulls	Other bull and bullocks

	1	2	3
ਬਠਿੰਡਾ	...	371	38,086
Bhatinda			
ਮਾਨਸਾ	...	301	42,498
Mansa			
ਫੁਲ	...	117	14,822
Phul			
ਜੋੜ	1972		
Total		789	95,406
	1966	708	82,368
	1961	625	74,701

ਪਸੂ ਪਾਲਣ
Animal Husbandry
 ਗਉਆਂ-1972
Cattle-1972

(ਗਿਣਤੀ)
(Number)

ਤਿੰਨ ਸਾਲਾਂ ਤੋਂ ਵਡੀ ਉਮਰ ਦੇ
 ਮਾਦਾ ਪਸੂ
Females above three years

ਦ੍ਰਘ ਦੇਣ ਵਾਲੇ	ਛੁਡਰ	ਵਡੀਆਂ ਰਹਿਤ	ਹੋਰ ਗਉਆਂ
In Milk	Dry	Not Calved	Other Cows

4	5	6	7
18,037	11,156	895	—
21,035	10,475	657	21
8,136	5,365	270	3
<hr/>			
47,208	26,996	1,822	24
<hr/>			
36,875	21,784	1,457	85
36,906	22,830	5,164	336

ਸੰਖਣ : ਡਿਪਟੀ ਕਮਿਸ਼ਨਰ, ਬਠਿੰਡਾ।
Source : Deputy Commissioner, Bhatinda.

7. ਪੜ੍ਹ ਧਨ ਅਤੇ
VII. Livestock and
 ਤਹਿਸੀਲ ਵਾਰ
Tehsilwise

ਨੰ. No. 7.2—ਸਮਾਪਤ concld

ਇਕ ਸਾਲ ਤੋਂ ਘਟ ਉਮਰ
 ਦੇ ਵਛੇ ਵਛੀਆਂ
 Calves under one
 year

ਤਹਿਸੀਲ
 Tehsil

ਵਛੇ
 Male

ਵਛੀਆਂ
 Female

1	8	9
---	---	---

Bhatinda	... 9,838	8,596
Mansa	11,564	10,158
Phul	... 4,745	3,911

ਜੋੜ	Total	36,148	22,665
-----	-------	--------	--------

1972	... 21,425	19,360
1966	... 23,392	19,541

ਪਸੂ ਪਾਲਣ
Animal Husbandry
ਗਰੀਬੀ-1972
Cattle-1972

(ਗਿਣਤੀ)
(Number)

ਇਕ ਸਾਲ ਤੋਂ ਤਿੰਨ ਸਾਲ ਦੀ
ਉਮਰ ਦੇ ਵਛੇ ਵਡੀਆਂ
Calves one to three years

ਕੁਲ ਗਰੀਬੀ
Total Cattle

ਵਛੇ Male	ਵਡੀਆਂ Female	
10	11	12
9,080	8,032	1,04,091
9,599	9,898	1,16,207
4,351	4,519	46,239
23,030	22,449	2,66,537
18,399	21,274	2,23,735
14,302	13,510	2,1,307

ਸਾਧਨ : ਡਿਪਟੀ ਕਮਿਸ਼ਨਰ, ਬਠਿੰਡਾ।
Source : Deputy Commissioner, Bhatinda.

7. ਪੜ੍ਹ ਧਨ ਅਤੇ ਪਸੂ

VIII. Livestock and Animal

ਤਹਿਸੀਲ ਵਾਰ

Tehsilwise

નં: No. 7.3

ਤਹਿਸੀਲ
Tehsilਤਿੰਨ ਸਾਲ ਤੋਂ ਵੱਡੀ ਉਮਰ ਦੇ
ਨਰ ਪਸੂ

Male above three years

	ਹੋਰ ਝੋਟੇ, ਕੱਟੇ, ਝੋਟੇ	ਅਤੇ ਕੱਟੀਆਂ
	Breeding	Other Bull
	Bulls	and Bullocks

1	2	3
Bhatinda	338	277
Mansa	338	170
Phul	108	54
Total	784	501
1972		
1966	568	430
1961	461	336

ਪਾਲਣ

Husbandry

ਮੱਝਾ-1972

Buffalows-1972

(ਗਿਣਤੀ)
(Number)

ਤਿੰਨ ਸਾਲ ਤੋਂ ਵੱਡੀ ਉਮਰ ਦੇ ਮਾਦਾ ਪਸੂ
Females above three years

ਦੱਧ ਦੇਣ ਵਾਲੇ In Milk	ਛੁੱਟਰ Dry	ਕੱਟੇ-ਕੱਟੀਆਂ ਰਹਿਓ Not calved	ਹੋਰ ਮੱਝਾ Others
-------------------------	--------------	-----------------------------------	--------------------

4	5	6	7
31,920	23,969	1,033	17
32,931	26,018	1,059	38
12,795	11,143	387	37
77,646	61,130	2,479	92
65,156	44,109	2,259	177
50,858	42,533	9,892	248

7. ਪਸ਼ੁ ਧਨ ਅਤੇ ਪਸ਼ੁ
VIII. Livestock and Animal
 ਤਹਿਸੀਲ ਵਾਰ
Tehsilwise

ਨੰ: No. 7.3—ਸਮਾਪਤ concld

ਇਕ ਸਾਲ ਤੋਂ ਘਟ ਉਮਰ ਦੇ ਕੱਟੇ
 ਕਟੀਆਂ

Calves under one year

ਤਹਿਸੀਲ
 Tehsil

ਕੱਟੇ	ਕਟੀਆਂ
Male	Female

1	8	9
---	---	---

Bhatinda	12,023	17,276
Mansa	11,672	18,008
Phul	5,068	6,419

ਜੋਤ Total 1972	28,762	41,703
1966	25,061	36,080
1961	21,037	34,482

ਪਾਲਣ

Husbandry

ਮੁੜੀ-1972

Buffaloes—1972(ਗਿਣਤੀ)
(Number)ਹਿਕ ਤੋਂ ਇੰਨ ਸਾਲ ਦੀ ਉਮਰ ਤਕ ਦੇ ਕੱਟੇ
ਕੱਟੀਆਂ

Calves from one to three years

ਕੁਲ ਮੱਤਾਂ
Total Buffaloes

ਕੌਟੇ Male	ਕੱਟੀਆਂ Female	
10	11	12
2,526	23,720	1,13,098
2,723	23,936	1,16,893
1,035	10,458	47,504
6,284	58,114	2,77,495
4,475	53,362	2,31,677
3,673	37,209	2,00,729

ਸਾਧਨ : ਡਿਪਟੀ ਕਮਿਸ਼ਨਰ, ਬਹਿੰਡਾ।

Source : Deputy Commissioner, Bhatinda.

7. ਪਸ਼ੁ
VII Lives-
 ਤਹਿਸੀਲ ਵਾਰ ਕੰਮ ਕਰਨ
 Tehsil-wise

ਨੰ: No. 7.4

ਤਹਿਸੀਲ
Tehsil

ਗਊਆਂ
Cattle

ਨਰ
Male

1

2

ਬਠਿੰਡਾ Bhatinda	37,826
-----------------	--------

ਮਾਨਸ Mansa	42,325
------------	--------

ਫੁਲ Phul	14,774
----------	--------

ਜੋੜ Total	1972	94,925
-----------	------	--------

1966	81,218
------	--------

1961	98,616
------	--------

ਪਨ

tock

ਵਰਲੋ ਪਸੂ 1972

Working Cattle 1972

(ਗਣਤੀ)
(Number)

ਮੱਛਾ Buffaloes

ਮਾਦਾ Female	ਜੋੜ Total	ਨਰ Male	ਮਾਦਾ Female	ਜੋੜ Total
3	4	5	6	7
...	37,826	94	16	110
5	42,330	83	38	121
3	14,777	27	37	64
8	94,933	204	91	195
3	81,221	206	37	243
22	98,638	234	108	342

ਸਾਧਨ : ਡਿਪਟੀ ਕਮਿਸ਼ਨਰ, ਬਾਠਿੰਡਾ।

Sonrise: Deputy Commissioner, Bhatinda

7 ਪੜ੍ਹੇ ਧਨ ਅਤੇ
VII Live stock and
 ਤਹਿਸੀਲਵਾਰ ਬੇਤੀਬਾੜੀ ਮਜ਼ਾਨਰੀ
Tehsil wise Agricultural

ਨੰ : No. 7.5

ਤਹਿਸੀਲ
Tehsil

ਹਲ
Ploughs

ਲਕੜੀ ਦੇ
Wooden

ਲੋਹ ਦੇ
Iron

1	2	3
ਬਠਿੰਡਾ	29,469	27,500
Bhatinda		
ਮਾਨਸਾ	32,225	22,175
Mansa		
ਫੁਲ	10,850	8,388
Phul		
ਜੋੜ 1972	72,544	58,063
Total		
1966	62,862	44,895
1961	67,392	26,722

ਪੰਜਾਬ

Animal Husbandry

�ੱਤੇ ਅੱਜਾਰ--1972

Machinery and Implements--1972

(ਗਣਤੀ)
(Number)ਗੰਨੇ ਪੀੜਨ ਵਾਲੇ ਬੋਲਨ
Sugar cane Crushers

ਜੇੜ Total	ਸ਼ਕਤੀ ਨਾਲ ਚਲਨ ਵਾਲੇ Worked by Power	ਬਲਦਾਂ ਨਾਲ ਚਲਨ ਵਾਲੇ Worked by Bullocks	ਜੇੜ Total
4	5	6	7
56,969	41	164	205
54,400	31	543	574
19,238	31	287	318
1,30,607	103	994	1,097
1,07,757	149	546	693
94,114	9	175	184

7 ਪਸੂ ਧਨ ਅਤੇ
VII Live stock and
Tehsil wise Agricultural

ਨੰ : No. 7.5--ਸਮਾਪਤ *concl'd*

Tehsil ਤਹਸੀਲ	Tractors ਟਰੈਕਟਰ	Ploughs ਘਾਨੀਆਂ ਦੀ	5 kg. & above	
			1	8
ਬਠਿੰਡਾ Bhatinda	...	1,307	69	
ਮਾਨਸਾ Mansa	...	865	41	
ਫੁਲ Phul	...	582	21	
ਸੋਤ Total	1972	2,754	131	
	1966	1,109	314	
	1961	771	45	

ਪੜ੍ਹ ਪਾਲਣ

Animal Husbandry

ਅਤੇ ਅੰਜਾਰ—1972

Machinery and Implements—1972

(ਗਣਤੀ)
(N_i)

ਸਮਰਥਾ Guem's Capacity	ਪੱਧਰ Less than five kg.	ਜੋੜ Total	ਪੰਖਿੰਗ ਸੈਟਾਂ ਨਾਲ ਲਗੇ ਤੇਲ ਨਾਲ ਚਲਣ ਵਾਲੇ ਇੰਜਨ	ਪੰਖਿੰਗ ਸੈਟਾਂ ਨਾਲ ਟਿਊਬੋਲਾਂ ਲਈ ਬਿਜਲੀ ਦੇ ਪੁੱਧੂ ਚਲਣ ਵਾਲੇ	Oil engines with pump- ing sets	Electric pumps for tubewells
10		11		12		13
7		76		3,067		384
2		43		9,910		122
—		21		5,198		372
9		140		18,175		878
50		364		1,553		116
22		67		218		9

ਸਾਧਨ :—ਡਿਪਟੀ ਕਮਿਸ਼ਨਰ, ਬਹਿੰਡਾ।

Source : Deputy Commissioner, Bhatinda.

ੴ ਪਸ਼ ਧਨ ਅਤੇ
VII Live stock and
 ਤਹਿਸੀਲਵਾਰ ਪਸੂ ਚਿਕਿਤਸਾ ਸੁਸਥਾਵਾਂ
Tehsilwise Veterinary Institutions

ਨੰ : No. 7.6

ਤਹਿਸੀਲ/ਸਾਲ Tehsil/Year	ਪਸੂ ਚਿਕਿਤਸਾ ਹਸਪਤਾਲ Veterinary Hospital	ਬਾਹਰ ਸਥਿਤ ਪੱਕੀਆਂ ਡਿਸ- ਪੈਸ਼ਟਰੀਆਂ Permanent outlaying dispensaries
1	2	3
Bhatinda		
1960-61 ...	4	17
1965-66 ...	9	18
1966-67 ...	9	19
1967-68 ...	10	18
1968-69 ...	10	18
1969-70 ...	7	14
1970-71 ...	8	14
1971-72 ...	9	11
1972-73 ...	9	15
1973-74 ...	9	15

ਪਸੂ ਪਾਲਣ Animal Husbandry ਅਤੇ ਉਨ੍ਹਾਂ ਦਾ ਅਮਲਾ and their staff

(गिणती)
(Number)

ਹਸਪਤਾਲਾਂ ਨਾਲ ਲੱਗੀਆਂ ਆਰਜੀ ਬਾਹਰ ਸਥਿਤ ਡਿਸਪੈਸਰੀਆਂ	ਚਲਦੀ ਫਿਰਦੀ ਪਸੂ ਚਿਕਿਤਸਾ ਡਿਸਪੈਸਰੀਆਂ Veterinary touring dispensaries	ਮੁੜਲੇ ਸਹਾਇਤਾ ਕੇਂਦਰ Primary first-aid centres
---	---	--

7. ਪਸੂ ਧਨ ਅਤੇ
 7. Livestock and
 ਤਹਿਸੀਲਵਾਰ ਪਸੂ ਚਿਕਿਤਸਾ ਸੰਸਥਾਵਾਂ

Tehsilwise Veterinary Institutions

ਨੰ : No. 7.6—ਚਲਦਾ contd

ਤਹਿਸੀਲ/ਸਾਲ Tehsil/Year	ਪਸੂ ਚਿਕਿਤਸਾ ਸਹਾਇਕ ਸਰਜਨ Veterinary Assistant Surgeon	ਪਸੂ ਪਾਲਣ ਸਹਾਇਕ Animal Husbandry Assistants	
1	7	8	
Bhatinda			
1960-61 ...	6		4
1965-66 ...	9		3
1966-67 ...	10		1
1967-68 ...	12		1
1968-69 ...	10		1
1969-70 ...	11		1
1970-71 ...	11		1
1971-72 ...	10		—
1972-73 ...	10		1
1973-74 ...	15		2

ਪਸੂ ਪਾਲਣ
Animal Husbandry
ਅਤੇ ਉਨ੍ਹਾਂ ਦਾ ਅਮਲ
and their staff

(ਗਿਣਤੀ)
(Number)

ਪ੍ਰਾਂਤੀਕ੍ਰਿਤ ਭਿਸਪੈਸਰੀਆਂ ਵਿਚ ਕਪੋਡਰ Compounders in Provinciali- sed Dispensaries	ਸਟਾਕ ਸਹਾਇਕ Stock Assistants	ਪੱਟੀਬਨਾਣ ਵਾਲੇ Dressers and fornix
9	10	11
22	5	13
27	10	13
23	15	12
23	10	12
23	16	12
23	14	—
17	10	—
17	14	—
16	15	—
16	16	..

7 ਪਸੂ ਧਨ ਅਤੇ

VII Livestock and
ਤਹਿਸੀਲਵਾਰ ਪਸੂ-ਚਕਿਤਸਾ
Tehsilwise veterinary

ਨੰ : No. 7.6 (ਚਲਦਾ contd.)

ਤਹਿਸੀਲ/ਸਾਲ Tehsil/year	ਪਸੂ ਚਕਿਤਸਾ ਹਸਪਤਾਲ Veterinary Hospital	ਬਾਹਰ ਸਥਿਤ ਪਕੀਆਂ ਡਿਸਪੈਂਸਰੀਆਂ Permanent outlying dispensaries
1	2	3
ਮਾਨਸਾ Mansa	1960-61	4
	1965-66	4
	1966-67	4
	1967-68	4
	1968-69	5
	1969-70	5
	1970-71	6
	1971-72	7
	1972-73	7
	1973-74	8

ਪਸੂ ਪਾਲਣ

Animal Husbandry

ਸੰਸਥਾਵਾਂ ਅਤੇ ਉਨ੍ਹਾਂ ਦਾ ਅਮਲ।

Institutions and their staff

(ਗਿਣਤੀ) (Number)

ਹਸਪਤਾਲਾਂ ਨਾਲ ਲਗੀਆਂ ਚਲਦੀ ਫਿਰਦੀ ਪਸੂ ਚਿਕਿਤਸਾ।	ਡਿਸਪੈਂਸਰੀਆਂ	ਮੁੱਢਲੇ ਸਹਾਇਤਾ ਕੇਂਦਰ
ਆਰਜੀ ਬਾਹਰ ਸਥਿਤ	Veterinary	Primary first-aid Centres
ਡਿਸਪੈਂਸਰੀਆਂ	touring Dispensaries	

Temporary outlying dispensaries attached in the hospital

4

5

6

—

—

—

1

..

..

1

..

..

—

—

—

—

—

—

—

—

—

—

—

—

—

—

—

7 ਪਸੂਧਨ ਅਤੇ
VII Livestock and
ਤਹਿਸੀਲਵਾਰ ਪਸੂ ਚਕਿਤਸ਼ਾ
Tehsilwise Veterinary

ਨੰ. No. : 7.6--ਚਲਦਾ contd.

ਤਹਿਸੀਲ/ਸਾਲ Tehsil/year	ਪਸੂ ਚਕਿਤਸ਼ਾ ਹਸਪਤਾਲ Veterinary Hospital	ਬਾਹਰ ਸਥਿਤ ਪਕੌਡਾ ਡਿਸਪੈਂਸਰੀਆਂ Permanent outlaying dispensaries
1	2	3
ਫੁਲ Phul	1969-70	...
	1970-71	...
	1971-72	...
	1972-73	...
	1973-74	...

ਪਸੂ ਪਾਲਣ

Animal Husbandry

ਸੰ ਸਥਾਵਾਂ ਅਤੇ ਉਨ੍ਹਾਂ ਦਾ ਅਮਲਾ

Institutions and their staff

(ਗਣਤੀ Number)

ਹਸਪਤਾਲਾਂ ਨਾਲ ਲਗੀਆਂ ਆਰਜੀ ਬਾਹਰ ਸਥਿਤ ਡਿਸਪੈਂਸਰੀਆਂ	ਚਲਦੀ ਫਿਰਦੀ ਪਸੂ ਚਿਕਿਤਸਾ ਡਿਸਪੈਂਸਰੀਆਂ Veterinary touring Dispensaries	ਮੁੜਲੇ ਸਹਾਇਤਾ ਕੇਂਦਰ Primary first aid Centres
Temporary outly- ing dispensaries at- tched in the hospitals		

4

5

6

7 ਪਸੂ ਧਨ ਅਤੇ
VII Livestock and
ਤਹਿਸੀਲਵਾਰ ਪਸੂ ਚਿਕਿਤਸਾ
Tehsilwise veterinary

ੰ: No. : 7.6—ਚਲਦਾ contd

ਤਹਿਸੀਲ/ਸਾਲ Tehsil/year	1960-61	... 1965-66	5 4 4 5 5 6 7 8 8 12	ਪਸੂ ਚਿਕਿਤਸਾ ਸਹਾਇਕ ਸਰਜਨ Veterinary Assistant Surgeons	ਪਸੂ ਪਾਲਣ ਸਹਾਇਕ Animal husbandry Assistants	7 — — — — — — — — 2
				1	8	
ਮਾਨਸਾ Mansa	1960-61	...	5			1
	1965-66	...	4			—
	1966-67	...	4			1
	1967-68	...	5			1
	1968-69	...	5			1
	1969-70	...	6			1
	1970-71	...	7			1
	1971-72	...	8			—
	1972-73	...	8			—
	1973-74	...	12			2

ਪਸੂ ਪਾਲਣ

Animal Husbandry

ਸੰਸਥਾਵਾਂ ਅਤੇ ਉਨ੍ਹਾਂ ਦਾ ਅਮਲ'

Institutions and their staff

(ਗਿਣਤੀ Number)

ਪ੍ਰਾਤੀਜ਼ੁਤ ਡਿਸਪੈਂਸਰੀਆਂ
ਵਿਚ ਕੰਪੋਂਡਰ
Compounders in
Provincialised
Dispensaries

ਸਟਾਕ ਸਹਾਇਕ
Stock
Assistants

ਪਟੀ ਏਨਣ ਵਾਲੇ
Dressers and
Farriers

9	10	11
15	5	6
12	9	6
13	11	6
13	9	6
13	9	6
16	10	--
16	12	--
14	8	--
15	8	--
15	9	--

7 ਪਸੂ ਧਨ ਅਤੇ
VII Livestock and
 ਤਹਿਸੀਲਵਾਰ ਪਸੂ ਚਿਕਿਤਸਾ
Tehsilwise Veterinary

ਨੰ: No.: 7.6--ਚਲਦਾ *contd.*

ਤਹਿਸੀਲ/ਸਾਲ Tehsil/year	1	ਪਸੂ ਚਿਕਿਤਸਾ ਸਹਾਇਕ ਸਰਜਨ Veterinary Assistant Surgeons	ਪਸੂ ਪਾਲਣ ਸਹਾਇਕ Animal Husbandry Assistants	7	8			
				1969-70	1970-71	1971-72	1972-73	1973-74
ਫੁਲ Phul				...	6	—	—	1
				...	6	—	—	1
				...	3	—	—	—
				...	4	—	—	—
				...	3	—	—	—

ਪੰਜਾਬ ਪਾਲਣ

Animal Husbandry

ਸੰਸਥਾਵਾਂ ਅਤੇ ਉਨ੍ਹਾਂ ਦਾ ਅਮਲ।

Institutions and their staff

(ਗਿਣਤੀ Number)

ਪ੍ਰਾਂਤੀਕ੍ਰਿਤ ਡਿਸਪੈਂਸਰੀਆਂ
ਵਿਚ ਕੰਪੋਂਡਰ
Compounders in
provincialised
Dispensaries

ਸਟਾਕ ਸ਼ਹਾਇਕ
Stock
Assistants

ਪੱਟੀ ਬੰਨਣ ਵਾਲੇ
Dressers and
Farriers

9

10

11

7

7

—

7

7

—

13

5

—

15

5

—

15

5

..

7. ਪਸੂ ਧਨ ਅਤੇ

VII Livestock and Animal
ਤਹਿਸੀਲਵਾਰ ਪਸੂ ਚਿਕਿਤਸਾ
Tehsilwise Veterinary Institutions

ਨੰ: No. 7.6—ਸਮਾਪਤ *concl'd*

ਤਹਿਸੀਲ/ਸਾਲ Tehsil/Year	ਪਸੂ ਚਿਕਿਤਸਾ ਹਸਪਤਾਲ Veterinary Hospitals	ਬਾਹਰ ਸਥਿਤ ਪਕੀਆਂ ਡਿਸਪੈਂਸਰੀਆਂ Permanent Outlying Dispensaries	3
1	2	3	
ਜੋੜ Total	1960-61	8	28
	1965-66	13	25
	1966-67	13	26
	1967-68	14	26
	1968-69	15	25
	1969-70	15	27
	1970-71	17	27
	1971-72	19	25
	1972-73	20	26
	1973-74	21	28

ਪਸੂ ਪਾਲਣ
Husbandry
 ਸੰਸਥਾਵਾਂ ਅਤੇ ਉਨ੍ਹਾਂ ਦਾ ਅਮਲਾਂ
 and their staff

(ਗਿਣਤੀ)
 (Number)

ਹਸਪਤਾਲਾਂ ਵਿਚ ਲਗੀਆਂ ਚਲਦੀ ਫਿਰਦੀ ਪਸੂ ਚਿਕਿਤਸਾ ਆਰਜੀ ਬਾਹਰ ਸਥਿਤ ਡਿਸਪੈਂਸਰੀਆਂ	Veterinary Touring Dispensaries	ਮੁਢਲੇ ਸਹਾਇਤਾ ਕੇਂਦਰ Primary First-aid Centres
Temporary Out- lying Dispensaries attached to the Hospitals		

4

5

6

—

—

—

1

—

—

1

—

—

1

—

—

—

—

—

—

—

—

—

—

—

—

—

—

—

—

—

—

—

—

7 ਪਸੂ ਪਣ ਅਤੇ

VII Livestock and Animal

ਤਹਿਸੀਲਵਾਰ ਪਸੂ ਚਿਕਿਤਸਾ

Tehsilwise Veterinary Institutions

ਨੰ: No. 7.6--ਸਮਾਪਤ *concl*

ਤਹਿਸੀਲ/ਸਾਲ Tehsil/Year	ਪਸੂ ਚਿਕਿਤਸਾ ਸਹਾਇਕ ਸਰਜਨ Veterinary Assistant	ਪਸੂ ਪਾਲਣ ਸਹਾਇਕ Animal Husbandry Surgeons Assistants	1	7	8
ਸੰਤੋਸ਼ Total	1960-61	...	11		5
	1965-66	...	13		3
	1966-67	...	14		2
	1967-68	...	17		2
	1968-69	...	15		2
	1969-70	...	23		3
	1970-71	...	24		3
	1971-72	...	21		
	1972-73	...	22		1
	1973-74	...	30		4

ਪੰਜਾਬ
Husbandry
ਸੰਸਥਾਵਾਂ ਅਤੇ ਉਨ੍ਹਾਂ ਦਾ ਅਮਲ
and their Staff

(ਗਣਤੀ)
(Number)

ਪ੍ਰਾਤੀਜ਼ਿਤ ਡਿਸਪੈਂਸਰੀਆਂ ਵਿਚ ਕੰਪਉਂਡਰ Compounders in provincial- lised Dispensaries	ਸਟਾਕ ਸਾਈਕ Stock Assistants	ਪੱਟੀ ਬੰਨਣ ਵਾਲੇ Dressers and Farriers
9	10	11
37	10	19
39	19	19
36	26	18
36	19	18
36	25	18
46	31	—
40	29	—
44	27	—
46	28	—
46	30	..

ਸਾਧਨ :—ਜ਼ਿਲ੍ਹਾ ਪੰਜਾਬ ਪਾਲਣ ਅਫਸਰ, ਬਾਠਿੰਡਾ।

Source : District Animal Husbandry Officer, Bhatinda.

7. ਪਸੂ ਧਨ ਅਤੇ
**VII. Live stock and
 ਤਹਿਸੀਲ ਵਾਰ ਪਸੂ ਧਨ**
Tehsil-wise Livestock

ਨੰ: No. 7.7—ਚਾਲ੍ਹ *contd*

ਤਹਿਸੀਲ/ਸਾਲ Tehsil/year	ਮਸਨੂਈ ਵੀਹਜ ਸਿੱਜਨ ਕੇਂਦਰ Artificial insemina- tion Centres	ਨਾਲ ਲਾਏ ਵੱਡੇ ਪਿੰਡ Key villages		ਸਰ ਕੇਂਦਰ Piggy Centre Attached
		ਦਿਹਾਤੀ Rural	ਸ਼ਹਿਰੀ Urban	
1	2	3	4	5
ਬਠਿੰਡਾ Bhatinda	1960-61	--	1	--
	1965-66	1	--	6
	1966-67	1	--	6
	1967-68	1	--	6
	1968-69	1	--	6
	1969-70	1	--	6
	1970-71	1	--	6
	1971-72	1	--	6
	1972-73	1	--	6
	1973-74	1	--	6

**ਪਸੂ ਪਾਲਣ
Animal Husbandry
ਵਿਕਾਸ ਕੇਂਦਰ
Development Centres**

(गिणती)
(Number)

ਭੇਡਾਂ ਅਤੇ	ਕੰਮ ਕਰਨ ਵੇਲੇ	ਭੇਡਾਂ ਅਤੇ ਉਨ੍ਹਾਂ	ਵਿਕਸਤ	ਗੋਸਦਨ
ਬਕਰੀਆਂ ਦੇ	ਗਥਾ ਸਟਾਲੈਂਸ	ਵਿਸਥਾਰ ਕੇਂਦਰ	ਗਊ ਸਾਲਾਵਾਂ	Gosadan
ਪਰਦਾਹਸ਼ਨੀ ਕੇਂਦਰ	Working	Sheep and Gaushalas		
Demostra-	Donkey	wol	Ex- Developed	
tion Centres	Stallions	tension		
of Goats				
and Sheep		Centres		

7. ਪਸੂ ਧਨ ਅਤੇ
VII. Live stock and
 ਤਹਿਸੀਲ ਵਾਰ ਪਸੂ ਧਨ
Tehsilwise Livestock

ਨੰ. No. 7.7 -- ਚਾਲ੍ਹ *contd*

ਤਹਿਸੀਲ/ਸਾਲ Tehsil/year	ਮਸ਼ਨਈ ਵੀਰਜ Artificial Insemi- nation Centres	Attached			ਸੁਰ ਕੇਂਦਰ Piggery Centres
		ਦਿਹਾਤੀ Rural	ਸ਼ਹਿਰੀ Urban	ਨਾਲ ਲਾਈ Key Villages	
1	2	3	4	5	
ਮਾਨਸਾ Mansa	1960-61	1	--	--	--
	1965-66	1	--	6	--
	1966-67	1	--	6	--
	1967-68	1	--	6	--
	1968-69	1	--	6	--
	1969-70	1	--	6	--
	1970-71	1	--	6	--
	1971-72	1	--	6	--
	1972-73	1	--	6	--
	1973-74	1	--	6	--

ਪੰਜਾਬ

Animal Husbandry

ਵਿਕਾਸ ਕੇਂਦਰ

Development Centres

(ਗਿਣਤੀ)
(Number)

ਕੇਂਦਰਾਂ ਅਤੇ ਕੌਮੀ ਕਰਨ ਦੇ ਗਈ ਸਟਾਲੋਂਸ	ਕੇਂਦਰਾਂ ਅਤੇ ਉਨ੍ਹਾਂ ਵਿਸਥਾਰ ਕੇਂਦਰ	ਵਿਕਸਤ ਗਰੀਬੀ ਸ਼ਾਲਾਵਾਂ	ਗੋਸਦਨ
ਪ੍ਰਦਰਸ਼ਨੀ ਕੇਂਦਰ	Working	Sheep and Gaushalas	
Demostra-tion Centres	Donkey	wool Ex- tension	Developed
of Goats	Stallions	Centres	
and Sheep			

6

7

8

9

10

—	—	—	—	—
—	—	—	—	—
—	—	—	1	—
—	—	—	1	—
—	—	—	1	—
—	—	—	1	—
—	—	—	1	—
—	—	3	1	—
—	—	3	1	—
—	—	3	1	—

7. ਪਸੂ ਧਨ ਅਤੇ

**VII. Live stock and
ਤਹਿਸੀਲ ਵਾਰ ਪਸੂ ਧਨ
Tehsilwise livestock**

ਨੰ: No. 7.7 - ਚਲਦਾ contd

ਤਹਿਸੀਲ/ਸਾਲ Tehsil/year	ਮਸਨੂਈ ਵੀਰਜ ਸਿੱਜਣ ਨਾਲ ਲਾਈ- ਕੋਈਰ ਵੱਡੇ ਪਿੰਡ Artificial Insemi- nation Centres	Key villages		ਸੂਰ ਕੋਈਰ Piggery Centres
		Attached	ਦਿਹਾਤੀ ਸ਼ਹਿਰੀ Rural Urban	
1	2	3	4	5
ਫੁਲ Phul	1960-61	—	—	—
	1965-66	—	—	—
	1966-67	—	—	—
	1967-68	—	—	—
	1968-69	—	—	—
	1969-70	—	—	—
	1970-71	—	—	—
	1971-72	—	—	—
	1972-73	—	—	—
	1973-74	—	—	—

ਪੰਜਾਬ
Animal Husbandry
ਵਿਕਾਸ ਕੇਂਦਰ
Development Centres

ਗਿਣਤੀ
(Number)

ਭੇਡਾਂ ਅਤੇ ਬਕਰੀਆਂ ਦੇ ਪਰਦਰਸ਼ਨੀ ਕੇਂਦਰ Demonstra- tion centres of Sheep and Goats	ਕੰਮ ਕਰਨ ਯੋਗ ਗਪਾ ਸਟਾਈਮ Working Donkey Stallions	ਭੇਡਾਂ ਅਤੇ ਉਨ੍ਹਾਂ ਵਿਕਾਸ ਕੇਂਦਰ Sheep and Wool Extension Centres	ਵਿਕਾਸਤ ਗਹਿਰੇ ਗੋਸਦਾਨ ਸਾਲਾਵਾਂ Gosadan Gau- shalas Developed
---	--	--	---

6

7

8

9

10

7. ਪਸੂ ਧਨ ਅਤੇ
VII. Live stock and
 ਤਹਿਸੀਲ ਵਾਰ ਪਸੂ ਧਨ
 Tehsilwise livestock

ਨੰ. No. 7.7--ਸਮਾਪਤ *concl*

ਤਹਿਸੀਲ/ਸਾਲ Tehsil/year	ਮਸਨੂਈ ਵੀਰਜ ਸਿਜ਼ਲ ਕੇਂਦਰ Artificial Insemi- nation Centres	ਦਿਹਾਡੀ ਸ਼ਹਿਰੀ Rural Urban		ਨਾਲ ਲਾਈ ਵੱਡੇ ਪਿੰਡ Key villages Attached	ਸਰ ਕੇਂਦਰ Piggery Centres
		1	2	3	4
ਫੁਲ Phul	1960-61	1	1	--	--
	1965-66	2	--	12	--
	1966-67	2	--	12	--
	1967-68	2	--	12	--
	1968-69	2	--	12	--
	1969-70	2	--	12	--
	1970-71	2	--	12	--
	1971-72	2	--	12	--
	1972-73	2	--	12	--
	1974-74	2	--	12	--

ਪਸੂ ਪਾਲਣ
Animal Husbandry
ਵਿਕਾਸ ਕੇਂਦਰ
Development Centres

(ਗਿਣਤੀ)
(Number)

ਕੇਂਦਰਾਂ ਅਤੇ ਕੰਮ ਕਰਨ ਵੱਗ ਬਹੁਗਤੀਆਂ ਦੇ ਗਾਧਾ ਸਟਾਲੈਂਸ ਪਰਦਰਸ਼ਨੀ ਕੇਂਦਰ Demostra- tion centres of Sheep and Goats	ਕੰਮ ਕਰਨ ਵੱਗ ਗਾਧਾ ਸਟਾਲੈਂਸ Working Donkey stallions	ਕੇਂਦਰਾਂ ਅਤੇ ਉਨ੍ਹਾਂ ਵਿਕਾਸ ਕੇਂਦਰ ਵਿਕਾਸ ਕੇਂਦਰ Extension Centres	ਵਿਕਾਸ ਤਰ੍ਹਾਂ ਸ਼ਾਲਾਵਾਂ Sheep and Wool Extention Centres	ਗੋਸਦਾਨ Gau- shalas Developed	6	7	8	9	10
—	—	—	3	1	—	—	—	—	—
—	—	—	3	1	—	—	—	—	—
—	—	—	3	2	—	—	—	—	—
—	—	—	3	2	—	—	—	—	—
—	—	—	3	2	—	—	—	—	—
—	—	—	3	2	—	—	—	—	—
—	—	—	3	2	—	—	—	—	—
—	—	—	6	2	—	—	—	—	—
—	—	—	6	2	—	—	—	—	—
—	—	—	6	2	—	—	—	—	—

ਸਾਧਨ : ਜ਼ਿਲ੍ਹਾ ਪਸੂ ਪਾਲਣ ਅਫਸਰ, ਬਠਿੰਡਾ।

Source: District Animal Husbandry Officer, Bhatinda

ਸੈਕਸ਼ਨ 8

ਬਿਜਲੀ

ਇਸ ਸੈਕਸ਼ਨ ਵਿਚ ਦੋ ਸਾਰਣੀਆਂ ਹਨ, ਜਿਨ੍ਹਾਂ ਵਿਚ ਬਿਜਲੀ ਕਰਣ ਹੋਏ ਪਿੰਡਾਂ ਅਤੇ ਨਗਰਾਂ ਦੀ ਗਿਣਤੀ ਅਤੇ ਜ਼ਿਲਾ ਬਠਿੰਡਾ ਵਿੱਚ ਬਿਜਲੀ ਦੀ ਸ੍ਰੋਟੀ ਵਾਰ ਖਪਤ ਦਰਸਾਈ ਗਈ ਹੈ ।

ਸਾਰਣੀ 8.1 ਵਿੱਚ ਤਹਿ ਸੀਲ ਵਾਰ ਬਿਜਲੀ ਕਰਣ ਹੋਏ ਨਗਰਾਂ ਅਤੇ ਪਿੰਡਾਂ ਦੀ ਗਿਣਤੀ ਸਾਲ 1961, ਅਤੇ 1966 ਤੋਂ 1974 ਦੀ ਦਰਸਾਈ ਗਈ ਹੈ । ਸਾਰਣੀ ਵਿਚ 31 ਮਾਰਚ, 1974 ਤੱਕ ਦੀ ਸਥਿਤੀ 536 ਪਿੰਡਾਂ ਵਿਚੋਂ 185 ਪਿੰਡਾਂ ਜੋ ਕਿ 34.5 ਪ੍ਰਤੀਸ਼ਤ ਦਿੱਤੀ ਗਈ ਹੈ ।

ਸਾਰਣੀ 8.2 ਜ਼ਿਲਾ ਬਠਿੰਡਾ ਵਿੱਚ ਸਾਲ 1967-68 ਤੋਂ 1973-74 ਲਈ ਸ੍ਰੋਟੀ-ਵਾਰ ਬਿਜਲੀ ਦੀ ਖਪਤ ਦਰਸਾਈ ਗਈ ਹੈ । ਇਸ ਤੋਂ ਇਲਾਵਾ ਪ੍ਰਤੀ ਜੀਅ ਖਪਤ ਵੀ ਦਿੱਤੀ ਗਈ ਹੈ ।

SECTION VIII

ELECTRICITY

This section contains two tables showing the number of Towns and villages electrified in Bhatinda District.

Table 8.1 Gives tehsilwise number of towns and villages electrified for the years 1961 and 1966 to 1974. The position given in the table is as on 31st March, up to 31st March, 1974. 185 villages out of 536 villages which is 34.5 per cent.

Table 8.2 Presents category-wise consumption of electricity in Bhatinda District for the years 1967-68 to 1973-74. Per capita consumption has also been shown.

8 ਬਿਜਲੀ

VIII. ELECTRICITY

ਤਹਿਸੀਲਵਾਰ ਬਿਜਲੀ ਕਰਣ ਹੋਏ ਨਗਰਾਂ/ਪਿੰਡਾਂ ਦੀ ਗਿਣਤੀ

Tehsilwise Number of Towns/Villages Electrified

& No. 8.1

ਤਹਿਸੀਲ Tehsil	ਸਾਲ Year	ਨਗਰ Towns	ਪਿੰਡ Villages	ਜੋੜ Total
1	2	3	4	5
ਬਠਿੰਡਾ Bhatinda	31 ਮਾਰਚ ਨੂੰ As on 31st March	3	8	11
	1966	7	28	35
	1967	7	31	38
	1968	7	36	43
	1969	7	37	44
	1970	7	63	70
	1971	7	78	85
	1972	7	88	95
	1973	7	98	105
	1974	7	105	112
ਮਾਨਸਾ Mansa	1961	2	7	9
	1966	3	9	12

ਬਿਜਲੀ

ELECTRICITY

ਤਹਿਸੀਲ ਵਾਰ ਬਿਜਲੀ ਕਰਣ ਹੋਏ ਨਗਰਾਂ/ਪਿੰਡਾਂ ਦੀ ਗਿਣਤੀ

Tehsilwise Number of Towns/Villages Electrified
ਨੰ. No. 8.1 — ਚਲਦਾ contd

ਤਹਿਸੀਲ Tehsil	ਸਾਲ Year	ਨਗਰ Towns	ਪਿੰਡ Villages	ਜੋੜ Total
1	2	3	4	5
	1967	3	10	13
	1968	3	10	18
	1969	3	18	21
	1970	3	20	23
	1971	3	32	35
	1972	3	36	39
	1973	3	38	41
	1974	3	42	45
ਫੁਲ Phul	1961	1	1	2
	1966	1	8	9
	1967	1	8	9
	1968	1	9	10
	1969	1	11	12

8 ਬਿਜਲੀ
VIII ELECTRICITY

ਤਹਿਸੀਲਾਵਰ ਬਿਜਲੀ ਕਰਣ ਹੋਏ ਨਗਰਾਂ/ਪਿੰਡਾਂ ਦੀ ਗਿਣਤੀ
Tehsilwise Number of Towns/Villages Electrified
ਤੰਤਰ : No. 8.1 ਸਮਾਂਪਤ *concl'd*

ਤਹਿਸੀਲ Tehsil	ਸਾਲ Year	ਨਗਰ Towns	ਪਿੰਡ Villages	ਜੋੜ Total
	1970	1	11	12
	1971	1	12	13
	1972	1	12	13
	1973	1	18	19
	1974	1	27	28
ਜੋੜ Total	1961	6	16	22
	1966	11	45	56
	1967	11	49	60
	1968	11	55	66
	1969	11	66	77
	1970	11	94	105
	1971	11	122	133
	1972	11	136	147
	1973	11	154	165
	1974	11	174	185

8 ਬਿ

VIII ELECTRI-
ਜ਼ਿਲੇ ਵਿਚ ਵੱਖ ਵੱਖ ਸ੍ਰੀਲੀਆਂ ਦੇ
Electricity Units Sold to different

ਨੰ: No 8.2 ਚਲਦਾ contd

ਸਾਲ Year	ਘਰੋਲੂ Domestic	ਵਿਉਪਾਰਕ Commercial
1967-68	41.5	26.8
1968-69	38.2	25.7
1969-70	53.8	33.1
1970-71	51.0	31.0
1971-72	63.0	32.0
1972-73	136.4	49.6
1973-74	163.3	57.9

ਜਲੀ
CITY

ਖਪਤਕਾਰਾਂ ਨੂੰ ਬਿਜਲੀ ਦੀ ਵਿਕਰੀ

Categories of Consumers in the District

(ਲੱਖ ਕਿਲੋ ਵਾਟ)
(lakh kws)

ਉਦਯੋਗਿਕ Industrial

ਘਰੇਲੂ Cottage	ਛੋਟੇ Small	ਦਰਮਿਆਨੇ Medium	ਵੱਡੇ Large
0.8	65.2	36.2	24.1
1.6	61.0	36.4	55.1
1.8	65.5	37.0	58.3
1.0	58.0	38.0	33.0
1.0	59.0	44.0	43.0
1.3	66.5	23.0	15.2
1.3	72.1	26.0	15.6

ਨੋਟ : ਸਾਲ 1971-72 ਤੱਕ ਦੇ ਆਂਕਡੇ ਫ਼ਰੀਦ ਕੇਟ ਤਹਿਸੀਲ ਸਮੇਤ ਹਨ।

Note: Data upto 1971-72 is inclusive of Faridkot Tehsil.

8 ਬਿ-
VIII ELECTRI-

ਜ਼ਿਲੇ ਵਿਚ ਵੱਖ ਵੱਖ ਸ਼੍ਰੇਣੀਆਂ ਦੇ
Electricity Units sold to different

ਨੰ: No. 8.2--ਸਮਾਪਤ *concl'd*

ਸਾਲ Year	ਬੇਤੀ ਬਾੜੀ Agriculture
1967-68	... 27.3
1968-69	... 42.3
1969-70	... 59.8
1970-71	... 89.0
1971-72	... 122.0
1972-73	... 101.5
1973-74	... 108.0

ਜਲੰ
CITY

ਖਪਤ ਕਾਰਨ ਨੂੰ ਬਿਜਲੀ ਦੀ ਵਿਕਰੀ
Categories of Consumers in the District

(ਲੱਖ ਕਿਲੋਵਾਟ)
(lakh kws)

Bulk Consumption	Public Lighting	Total	Per capita Consumption (kw)
0.5	5.1	227.5	19
0.2	3.6	264.1	21
0.3	3.6	313.2	25
9.0	3.0	313.0	24
11.0	4.0	379.0	29
3.2	1.4	398.1	37
5.5	1.6	451.3	42

ਸਾਧਨ : ਪੰਜਾਬ ਰਾਜ ਬਿਜਲੀ ਬੋਰਡ।
Source : Punjab State Electricity Board.

ਸੈਕਸ਼ਨ 9

ਊਦਯੋਗ

ਇਸ ਸੈਕਸ਼ਨ ਵਿੱਚ ਦੋ ਸਾਰਣੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ
ਜ਼ਿਲ੍ਹਾ ਬਾਠਿੰਡਾ ਵਿੱਚ ਰਜਿਸਟਰ ਸੂਦਾ ਫੈਕਟਰੀਆਂ ਅਤੇ ਉਹਨਾਂ ਵਿੱਚ ਸਾਲ 1961
ਅਤੇ 1966 ਤੋਂ 1973 ਲਈ ਕੰਮ ਕਰਦੇ ਕਾਮਿਆਂ ਦੀ ਗਿਣਤੀ ਦਿੱਤੀ ਗਈ ਹੈ।

ਫੈਕਟਰੀਆਂ ਦੀ ਰਜਿਸਟਰੇਸ਼ਨ ਫੈਕਟਰੀ ਐਕਟ, 1948 ਦੀ ਧਾਰਾ ਐਮ.(i)
ਐਮ.(ii) ਅਤੇ 85 ਅਧੀਨ ਕੌਡੀ ਜਾਂਦੀ ਹੈ।

ਸਾਰਣੀ 9.1—ਇਹ ਸਾਰਣੀ 1948 ਦੇ ਹਰ ਸੈਕਸ਼ਨ ਵਿੱਚ ਰਜਿਸਟਰ ਹੋਈਆਂ
ਫੈਕਟਰੀਆਂ ਦੀ ਗਿਣਤੀ ਦਰਸਾਉਂਦੀ ਹੈ।

ਸਾਰਣੀ 9.2—ਜ਼ਿਲ੍ਹਾ ਬਾਠਿੰਡਾ ਵਿੱਚ ਰਜਿਸਟਰ ਹੋਈਆਂ ਫੈਕਟਰੀਆਂ, ਕੰਮ
ਕਰ ਰਹੀਆਂ ਫੈਕਟਰੀਆਂ ਅਤੇ ਇਹਨਾਂ ਵਿੱਚ ਨਿਯੁਕਤ ਕਾਮਿਆਂ ਦੀ ਗਿਣਤੀ
ਦਿੱਤੀ ਗਈ ਹੈ।

SECTION—IX

Industry

In this section two tables have been given which depict the number of registered factories and average number of workers employed in working factories in the district for the years 1961 and 1966 to 1973.

Factories are registered under section 2m(i) and 2m(ii) and 85 of the Factories Act, 1948.

Table 9.1.—Shows the number of registered factories, registered under each section of Factories Act, 1948.

Table 9.2.—Indicates the number of registered factories, number of working factories and average number of workers employed in working factories in the district.

੭ ਉਦਯੋਗ

IX INDUSTRIES

ਜ਼ਿਲ੍ਹੇ ਵਿੱਚ ਰਜਿਸਟਰ ਸੁਦਾ ਕਾਰਖਾਨੇ

Number of Registered Factories in the District

ਨੰ: No 9.1

ਰਜਿਸਟਰ ਸੁਦਾ ਫੈਕਟਰੀਆਂ ਦੀ ਗਿਣਤੀ
Number of Registered Factories

ਸਾਲ Year	ਸੈਕਸ਼ਨ 2			ਸੈਕਸ਼ਨ 85 ਅਧੀਨ Under Section 85	ਜੋੜ Total
	ਸੈਕਸ਼ਨ 2 ਅਮ (i) ਅਧੀਨ Under Section 2m(i)	ਸੈਕਸ਼ਨ 2 ਅਮ (ii) ਅਧੀਨ Under Section 2m(ii)	ਸੈਕਸ਼ਨ 85 ਅਧੀਨ Under Section 85		
	1	2	3		
1961	...	74	2	—	76
1966	...	85	1	45	131
1967	...	98	1	46	145
1968	...	98	1	49	148
1969	...	99	1	68	168
1970	...	93	1	113	207
1971	...	84	5	101	190
1972	...	66	4	84	154
1973	...	63	—	77	140

ਨੋਟ:—1971 ਤੱਕ ਦੇ ਅੰਕੜੇ ਪੁਰਾਣੇ ਜ਼ਿਲ੍ਹਾ ਬਠਿੰਡਾ (ਤਹਿਸੀਲ ਫਰੀਦਕੋਟ ਸਮੇਤ) ਹਨ।

Note: Upto 1971, the information relates to old Bhatinda District including Faridkot, Tehsil.

ਸਾਧਨ : ਕਿਰਤ ਕਮਿਸ਼ਨਰ, ਪੰਜਾਬ।

Source: Labour Commissioner, Punjab.

No. 92

੭ ਉਦ-
IX INDUS-
ਰਜਿਸਟਰ ਸੂਦਾ ਕਾਰਖਾਨੇ ਅਤੇ ਉਨ੍ਹਾਂ
Registered Factories and workers

سال Year	ਰਜਿਸਟਰ ਸੂਦਾ ਵੈਕਟਰੀਆਂ ਦੀ ਗਿਣਤੀ				
	Number of Registered Factories				
	ਸੋਕਸ਼ਨ 2 ਅਮ(i) ਅਧੀਨ Under Section 2 m (i)	ਸੋਕਸ਼ਨ 2 ਅਮ(ii) ਅਧੀਨ Under section 2 m (ii)	ਸੋਕਤੀ ਸਹਿਤ ਸ਼ਕਤੀ ਰਹਿਤ With power Without power		
1	2	3	4	5	
1961	...	74	2	—	—
1966	...	85	—	45	—
1967	...	98	1	46	—
1968	...	98	1	49	—
1969	...	99	1	68	—
1970	...	93	1	113	—
1971	...	84	5	101	—
1972	...	66	4	84	—
1973	...	63	—	77	—

ਨੋਟ: — 1971 ਤੱਕ ਦੇ ਅੰਕੜੇ ਪੁਰਾਣੇ ਜ਼ਿਲ੍ਹੇ ਬਠਿੰਡਾ (ਤਹਿਸੀਲ ਫਰੀਦਕੋਟ ਸਮੇਤ) ਹਨ।
Note— Upto 1971 the information relates to old Bhatinda
District including Tehsil Faridkot.

ਪੰਜਾਬ
TORIES
 ਵਿੱਚ ਨਿਯੁਕਤ ਕਾਮਿਆਂ ਦੀ ਗਿਣਤੀ
 employed therein

ਜੇੜ Total	ਚਲ ਰਹੀਆਂ ਰਜਿਸਟਰਡ ਸ੍ਥਾਨਾਂ ਫੈਕਟਰੀਆਂ ਦੀ ਗਿਣਤੀ Number of work- ing registered factories	ਚਲ ਰਹੀਆਂ ਫੈਕਟਰੀਆਂ ਵੱਚ ਲੱਗੇ ਮੁਲਾਕਾਮਾਂ ਦੀ ਅਸਤ ਗਿਣਤੀ Average number of workers employed in working factories
6	7	8
76	64	1,918
131	106	2,122
145	109	2,273
148	113	2,433
168	124	2,203
207	194	2,673
190	176	2,834
154	151	1,842
140	137	1,701

ਸਾਧਨ :— ਕਰਤ ਕਮਿਸ਼ਨਰ, ਪੰਜਾਬ।
Source—Labour Commissioner, Punjab.

ਸੈਕਾਸ਼ਨ 10

ਕਿਰਤ ਅਤੇ ਰੋਜ਼ਗਾਰ

ਇਸ ਸੈਕਾਸ਼ਨ ਦੀਆਂ ਚਾਰ ਸਾਰਣੀਆਂ ਹਨ।

ਸਾਰਣੀ 10.1 ਜ਼ਿਲ੍ਹਾ ਬਠਿੰਡਾ ਵਿੱਚ ਤਹਿਸੀਲਵਾਰ ਦੁਕਾਨਾਂ ਵਿਉਪਾਰਿਕ ਅਦਾਰਿਆਂ, ਹੋਟਲਾਂ, ਰੈਸਟੋਰੈਂਟਾਂ ਦੀ ਗਿਣਤੀ ਅਤੇ ਇਹਨਾਂ ਵਿੱਚ ਮੁਲਾਜਮ ਰਖੇ ਗਏ ਵਰਕਰਾਂ ਦੀ ਗਿਣਤੀ ਸਾਲ 1966 ਤੋਂ 1973 ਦੀ ਦਰਸਾਈ ਗਈ ਹੈ। ਇਸ ਵਿੱਚ ਦਿਤਾ ਗਿਆ ਭੋਟਾ ਕਲੰਡਰ ਸਾਲ ਅਨੁਸਾਰ ਹੈ। ਖਾਨਾ 2 ਵਿੱਚ ਉਹਨਾਂ ਸ਼ਹਿਰਾਂ ਦੀ ਗਿਣਤੀ ਦਿੱਤੀ ਗਈ ਹੈ ਜੋ ਕਿ 1958 ਦੇ ਦੁਕਾਨਾਂ ਅਤੇ ਵਿਉਪਾਰਿਕ ਅਦਾਰਿਆਂ ਦੇ ਐਕਟ ਹੇਠ ਅਉਂਦੇ ਹਨ।

ਸਾਰਣੀ 10.2 ਜ਼ਿਲ੍ਹਾ ਬਠਿੰਡਾ ਦੇ ਦੋ ਪਿੰਡਾਂ ਭਗਤਾ ਅਤੇ ਗੁਰੂਸਰ ਵਿੱਚ ਥੇਤੀ-ਬਾੜੀ ਕੰਮਾਂ ਵਿੱਚ ਕੰਮ ਕਰਦੇ ਕਾਂਮਗਰਾਂ ਅਤੇ ਕਾਰੀਗਰਾਂ ਨੂੰ ਅਦਾ ਕੀਤੀ ਗਈ ਉਜ਼ਰਤ ਦਰਸਾਈ ਗਈ ਹੈ।

ਸਾਰਣੀ 10.3 ਜ਼ਿਲ੍ਹਾ ਬਠਿੰਡਾ ਦੇ ਰੋਜ਼ਗਾਰ ਦਫਤਰ ਵੱਲੋਂ ਸਾਲ 1961 ਅਤੇ 1965 ਤੋਂ 1973 ਦੇ ਦੌਰਾਨ ਕੀਤੀ ਰਜਿਸਟਰੇਸ਼ਨ ਪਲੇਸਿੰਗਜ਼ ਅਧਿਸੂਚਿਤ ਆਸਾਮੀਆਂ ਅਤੇ ਕੀਤੀਆਂ ਅਰਜੀਆਂ ਦੀ ਗਿਣਤੀ ਦਿੱਤੀ ਗਈ ਹੈ।

ਸਾਰਣੀ 10.4 ਵਿੱਚ ਮੂਲ ਤਨਖਾਹ ਚੰਜਾਂ ਅਨੁਸਾਰ 31 ਮਾਰਚ, 1974 ਨੂੰ ਜ਼ਿਲ੍ਹਾ ਬਠਿੰਡਾ ਵਿੱਚ ਕੰਮ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਦੀ ਵੰਡ ਦਰਸਾਈ ਗਈ ਹੈ।

SECTION X

LABOUR

This section contains four tables.

Table 10.1 Depicts tehsilwise number of shops, Commercial establishments, hotels and restaurants and the labour employed therein for the years, 1966 to 1973. Data are calander year-wise. In column 2, the number of towns which are covered under the Punjab shops and Commercial Establishments Act, 1953 has been given.

Table 10.2 Presents wages paid to agricultural and skilled workers for various Agricultural operations in villages Bhagta and Gurusar of this district.

Table 10.3 Gives the number of Registrations, placings, vacancies notified and submissions made there of in District Employment Office, Bhatinda, for the year 1961 and 1965 to 1973.

Table 10.4 Shows the distribution of Punjab Government employees working in Bhatinda District as on 31st March, 1974. The distribution is according to various basic pay ranges.

10.

X. LAB

ਤਹਿਸੀਲਵਾਰ ਦੁਕਾਨਾਂ, ਵਿਉਪਰਕ ਅਦਾਰਿਆਂ, ਹੋਟਲਾਂ ਅਤੇ ਰੇਸਟੋਰਾਂ ਦੀ ਗਿਣਤੀ
Tehsilwise Number of Shops Commercial Establish-

ਨੰ: No. 10.1 (ਚਲਦਾ—contd.)

ਤਹਿਸੀਲ Tehsil	ਸਾਲ year	ਕਸਬਿਆਂ ਦੀ ਗਿਣਤੀ Number of towns *		ਦੁਕਾਨਾਂ Shops	ਮੁਲਾਕਾ Employees
		ਗਿਣਤੀ Number	ਮੁਲਾਕਾ Employees		
1	2	3	4		
Bhatinda	...				
	1966	2	2,198	1,107	
	1967	2	2,322	1,145	
	1968	2	2,035	1,148	
	1969	2	2,071	1,176	
	1970	2	2,237	1,213	
	1971	2	2,010	1,185	
	1972	2	3,111	1,391	
	1973	2	3,111	1,391	

CCG3

OUR

ਅਤੇ ਉਨ੍ਹਾਂ ਵਿੱਚ ਰੱਖੇ ਗਏ ਮਲਜ਼ਮ

ments, Hotels, and Restaurants (31 ਦਸੰਬਰ ਦੀ ਸਥਿਤੀ) and Persons employed. (As on 31st December.)

વ्यारક અદારે Commercial Establishments		હોટલ અંદે રેસ્ટોરન્ટ Hotel and Restaurants		જોડ Total	
ગિણતી Number	મુલાક્ષમ Em- ployees	ગિણતી Number	મુલાક્ષમ Em- ployees	ગિણતી Number	મુલાક્ષમ Em- ployees
5	6	7	8	9	10
477	283	193	175	2,868	1,565
481	259	186	177	2,989	1,581
380	326	147	154	2,562	1,628
597	494	79	118	2,747	1,788
570	456	99	135	2,906	1,804
528	410	92	125	2,630	1,720
486	475	107	149	3,704	2,015
581	419	107	149	3,799	1,959

10.

X. LA

ਤਹਿਸੀਲਾਵਰ ਦੁਕਾਨਾਂ ਵਿਕ੍ਰਿਆਰਕ ਅਦਾਰਿਆਂ, ਹੋਟਲਾਂ ਅਤੇ ਰੈਸਟੋਰੈਂਟਾਂ ਦੀ ਗਿਣਤੀ
Tehsilwise Number of Shops, Commercial Establish-

ਨੰ No. 10.1—ਚਲਦਾ contd

ਤਹਿਸੀਲ Tehsil	ਸਾਲ year	ਕਸਬਿਆਂ ਦੀ ਗਿਣਤੀ Number of Towns *	ਦੁਕਾਨਾਂ Shops	
			ਗਿਣਤੀ Number	ਮੁਲਾਜ਼ਮ Employees
1	2	3	4	
ਮਾਨਸਾ Mansa	...	1966	2	717
		1967	2	813
		1968	2	859
		1969	2	888
		1970	2	1,038
		1971	2	1,249
		1972	2	1,551
		1973	2	1,551

ਕਿਰਤ

BOUR

ਅਤੇ ਉਨ੍ਹਾਂ ਵਿੱਚ ਰੱਖੇ ਗਏ ਮੁਲਾਜਮ

ments/Hotels and Restaurants
 and Persons employed. (31 ਦਸੰਬਰ ਦੀ ਸਥਿਤੀ)
 (As on 31st December,)

ਵਪਾਰਕ ਅਦਾਰੇ
 Commercial
 Establishments

ਹੋਟਲ ਅਤੇ ਰੋਸਟੋਰੈਂਟ
 Hotels and Restaurants

ਜੋੜ
 Total

ਗਿਣਤੀ Number	ਮੁਲਾਜਮ Em- ployees	ਗਿਣਤੀ Number	ਮੁਲਾਜਮ Em- ployees	ਗਿਣਤੀ Number	ਮੁਲਾਜਮ Em- ployees
5	6	7	8	9	10
229	113	96	59	1,042	500
330	112	97	59	1,240	511
235	131	99	62	1,193	551
300	248	62	80	1,250	693
378	187	62	80	1,478	636
384	204	63	80	1,696	679
456	220	63	80	2,070	718
453	191	63	80	2,067	689

10.
X. Lab

ਤਹਿਸੀਲਵਾਰ ਦੁਕਾਨਾਂ ਵਿਉਪਾਰਿਕ ਅਦਾਰਿਆਂ, ਹੋਟਲਾਂ ਅਤੇ
Tehsilwise Number of Shops, Commercial
employed. As on

ਨੰ: No. 10.1—ਸਮਾਪਤ *concl.*

ਤਹਿਸੀਲ Tehsil	ਸਾਲ year	ਕਸਬਿਆਂ ਦੀ ਗਿਣਤੀ Number of Towns *	ਦੁਕਾਨਾਂ Shops	
			ਗਿਣਤੀ Number	ਮੁਲਾਜ਼ਮ Employees
			1	2
ਫੁਲ Phul	...	1966	1	293
		1967	1	321
		1968	1	460
		1969	1	483
		1970	1	519
		1971	1	815
		1972	1	671
		1973	1	815

ਕਿਰਤ
our

ਰੈਸਟੋਰੈਂਟਾਂ ਦੀ ਗਿਣਤੀ ਅਤੇ ਉਨ੍ਹਾਂ ਵਿੱਚ ਰੱਖੇ ਗਏ ਮੁਲਾਜ਼ਮ 31 ਦਸੰਬਰ ਦੀ ਸਥਿਤੀ
Establishments, Hotels and Restaurants and persons
31st December.

ਗਿਣਤੀ Number	ਮੁਲਾਜ਼ਮ Employees	ਗਿਣਤੀ Number	ਮੁਲਾਜ਼ਮ Employees	ਗਿਣਤੀ Number	ਮੁਲਾਜ਼ਮ Employees	ਜੋੜ Total
5	6	7	8	9	10	
24	34	29	40	346	138	
24	26	29	40	374	136	
29	45	29	40	518	158	
66	66	16	26	565	167	
68	78	16	26	603	184	
66	69	16	26	897	204	
66	69	16	26	753	203	
65	60	16	26	896	195	

10. ਕਿ
X. Lab

ਤਹਿਸੀਲਵਾਰ ਦੁਕਾਨਾਂ ਵਿਉਪਾਰਿਕ ਅਦਾਰਿਆਂ, ਹੋਟਲਾਂ ਅਤੇ
Tehsilwise Number of Shops, Commercial Establish

ਨੰ. No. 10.1 — ਸਮਾਪਤ੍ਰ *concl'd.*

ਤਹਿਸੀਲ Tehsil	ਸਾਲ year	ਕਸਬਿਆਂ ਦੀ ਗਿਣਤੀ Number of Towns	ਦੁਕਾਨਾਂ Shops	
			*	ਮੁਲਾਕਾਮ Number Employees
1	2	3	4	
ਜੋੜ Total	...	1966	5	3,208
		1967	5	3,456
		1968	5	3,354
		1969	5	3,442
		1970	5	3,794
		1971	5	4,074
		1972	5	5,333
		1973	5	5,477

*ਪੰਜਾਬ ਟਰੇਡ ਕਰਮਚਾਰੀ ਐਕਟ, 1940 ਅਤੇ ਪੰਜਾਬ ਦੁਕਾਨਾਂ ਅਤੇ ਵਿਉਪਾਰਿਕ
ਅਦਾਰੇ ਐਕਟ, 1958, ਅਧੀਨ ਆਉਂਦੇ।

*Covered under the Punjab Trade Employees Act, 1940 and
Punjab Shops & Commercial Establishment Act, 1958.

ਰਤ

our

ਰੈਸਟੋਰੈਂਟਾਂ ਦੀ ਗਿਣਤੀ ਅਤੇ ਉਨ੍ਹਾਂ ਵਿਚ ਰੱਖੇ ਗਏ ਮੁਲਾਜ਼ਮ
ments, Hotels and Restaurants and Persons employed.
(31 ਦਸੰਬਰ ਦੀ ਸਹਿਤੀ)
(As on 31st December.)

ਵਪਾਰਕ ਅਦਾਰੇ Commercial Establishments	ਹੋਟਲ ਅਤੇ ਰੈਸਟੋਰੈਂਟ Hotels and Restau- rants	ਜੋੜ Total			
ਗਿਣਤੀ Number Employees	ਮੁਲਾਜ਼ਮ Number Employees	ਗਿਣਤੀ Number Employees	ਮੁਲਾਜ਼ਮ Number Employees	ਗਿਣਤੀ Number Employees	ਮੁਲਾਜ਼ਮ Number Employees
5	6	7	8	9	10
730	430	318	274	4,256	6,203
835	397	312	276	4,603	2,228
644	502	275	256	4,273	2,337
963	808	157	224	4,562	2,648
1,016	721	177	241	2,987	2,624
978	683	171	231	5,223	2,603
1,008	764	186	255	6,527	2,603
1,099	670	186	255	6,782	2,843

ਸਾਧਨ : ਕਿਰਤ ਇੰਸਪੈਕਟਰ, ਬਾਠਿੰਡਾ।

Source :—Labour Inspector, Bhatinda.

10. ਕਿ
X. LAB
ਜ਼ਿਲੇ ਵਿੱਚ ਜਗਾਇਤੀ ਮਜ਼ਦੂਰਾਂ ਅਤੇ
Wages paid to Agricultural and

ਨੰ: N . 10.2 — ਚਲਦਾ contd.

ਸਾਲ/ਮਹੀਨਾ Year/Month	ਜਗਾਇਤੀ ਮਜ਼ਦੂਰ Agriculture Labourer		
	ਵਾਹ ਕਰਨ ਲਈ For P .	ਗੁਰੂਸਰ Gurusar	ਭਗਤਾ Bhagta
	1	2	3
1961	...	3.27	—
1966	...	5.00	—
1969	...	6.67	—
1970	...	7.00	—
1971	...	7.58	—
1972	...	7.46	—
1973*	8.95
ਜਨਵਰੀ January	...	8.50	—
ਫਰਵਰੀ February	...	7.50	—
ਮਾਰਚ March	—

ਰਤ
OUR

ਕਾਰੀਗਰਾਂ (ਪੁਰਸ਼ਾਂ) ਨੂੰ ਦਿੱਤੇ ਜਾਣ ਵਾਲੀ ਉਜ਼ਰਤ
Skilled Labourers (Men) in Bhatinda District

(ਰੁਪਏ)
(Rs.)

ਬੀਜਣ ਲਈ For Sowing	ਗੋਡਾਈ ਲਈ For Weeding	ਵਾਢੀ ਲਈ For Harvesting			
ਗੁਰਸਰ Gurusar	ਭਗਤਾ Bhagta	ਗੁਰਸਰ Gurusar	ਭਗਤਾ Bhagta	ਗੁਰਸਰ Gurusar	ਭਗਤਾ Bhagta
4	5	6	7	8	9
3.50	--	3.60	--	--	--
5.17	--	4.75	--	5.00	--
7.00	--	6.50	--	12.00	--
7.00	--	7.00	--	8.42	--
8.12	--	7.75	--	7.00	--
7.44	--	7.43	--	10.00	--
--	9.10		8.75		8.00
--	8.50		8.50		--
--	7.50		7.50		--
--	--		--		--

10. ਕਿ
X. LAB
ਜ਼ਿਲੇ ਵਿਚ ਜਗਾਇਤੀ ਮਜ਼ਬੂਰਾਂ ਅਤੇ
Wages paid to Agricultural and

ਨੰ: No. 10.2--ਚਲਦਾ contd.

ਸਾਲ/ਮਹੀਨਾ Year / Month	ਜਗਾਇਤੀ ਮਜ਼ਬੂਰ	
	ਗੁਰਸਰ Gurusar	ਭਗਤਾ Bhagta
1	2	3
ਅਪ੍ਰੈਲ April	...	12.50
ਮਈ May	...	10.50
ਜੂਨ June	...	8.00
ਜੁਲਾਈ July	..	10.00
ਅਗਸਤ August	...	9.00
ਸਤੰਬਰ September	...	9.00
ਅਕਤੂਬਰ October	...	9.00
ਨਵੰਬਰ November	...	8.00
ਦਸੰਬਰ December	...	8.00

*ਸੋਧੇ ਹੋਏ
Revised ਨੋਟ:—ਪਿਛ ਗੁਰਸਰ ਦੇ ਨਵੇਂ ਬਣੇ ਜ਼ਿਲਾ ਫਰੀਦਕੋਟ ਵਿੱਚ ਚਲੇ
ਜਾਣ ਤੇ ਪਿੰਡ ਭਗਤਾ ਬਾਬੇ ਸਾਲ 1973 ਤੋਂ ਸੂਚਨਾ ਇਕੱਠੀ ਕਰਨੀ
ਸੁਰੂ ਕੀਤੀ।

Note:—Information for village Bhagta
was started to be collected from 1973
on the transfer of village Gurusar to
newly-formed district of Faridkot.

ਰਤ

OUR

ਕਾਰੀਲਾਰਾਂ (ਪੁਰਸ਼ਾਂ) ਨੂੰ ਦਿੱਤੀ ਜਾਣ ਵਾਲੀ ਉਮਰਤ

skilled labourers (Men) in Bhatinda District

(ਰੁਪਏ)
(Rs.)

ਬੀਜਣ ਲਈ For Sowing	ਗੇਡਾਈ ਲਈ For Weeding	ਵਾਢੀ ਲਈ For Harvesting			
ਗੁਰੂਸਰ Gurusar	ਭਗਤਾ Bhagta	ਗੁਰੂਸਰ Gurusar	ਭਗਤਾ Bhagta	ਗੁਰੂਸਰ Gurusar	ਭਗਤਾ Bhagta
4	5	6	7	8	9
—	12.50	—	—	—	—
—	10.50	—	10.50	—	—
—	8.00	—	8.00	—	—
—	10.00	—	10.00	—	—
—	9.00	—	9.00	—	—
—	9.00	—	9.00	—	—
—	9.00	—	9.00	—	—
—	8.00	—	8.00	—	8.00
—	8.00	—	8.00	—	—

10. ਕਿ
X. LAB

ਜ਼ਿਲੇ ਵਿੱਚ ਜਗਾਇਤੀ ਮਜ਼ਦੂਰਾਂ ਅਤੇ
Wages paid to Agricultural and

ਨੰ: No. 10.2—ਚਲਦਾ contd.

ਸਾਲ/ਮਹੀਨਾ Year/Month	ਜਗਾਇਤੀ ਮਜ਼ਦੂਰ Agriculture Labourer		
	ਕਪਾਹ ਚਗਣ ਲਈ For picking of Cotton	ਗੁਰੂ ਸਰ Gurusar	ਭਗਤਾ Bhagta
1	10	11	
1961	...	—	..
1966	...	—	..
1969	...	5.00	..
1970	...	—	..
1971	...	—	..
1972	..	3.25	..
1973*	...		4.35
ਜਨਵਰੀ January	...		4.50
ਫਰਵਰੀ February	...		—

ਉ
OUR

ਕਾਰੀਗਰਾਂ (ਪੁਰਸ਼ਾਂ) ਨੂੰ ਦਿੱਤੀ ਜਾਣ ਵਾਲੀ ਉਜ਼ਰਤ
Skilled Labourers (Men) in Bhatinda District

(ਰੁਪਏ)
(Rs.)

ਕਾਰੀਗਰ Skilled Labourer

For other Agricultural operations	ਖੇਤੀ ਦੇ ਹੋਰ ਕੰਮਾਂ ਲਈ		ਲੋਹਾਰ		ਤਰਖਾਣ	
	ਗੁਰਸਰ	ਭਗਤਾ	ਗੁਰਸਰ	ਭਗਤਾ	ਗੁਰਸਰ	ਭਗਤਾ
	12	13	14	15	16	17
3.62	..	5.43	..	5.43	..	
4.70	..	7.50	..	7.50	..	
6.58	..	11.58	..	11.58	..	
7.00	..	11.33	..	11.33	..	
7.58	..	12.50	..	12.50	..	
7.63	..	12.29	..	12.30	..	
..	8.95	..	13.05	..	13.05	
	8.50		12.50		12.50	
	7.50		12.50		12.50	

10. ਕਿ
X. LAB
 ਜ਼ਿਲੇ ਵਿੱਚ ਜ਼ਰਾਇਤੀ ਮਜ਼ਦੂਰਾਂ ਅਤੇ
 Wages Paid to Agricultural and

ਨੰ: No. 10.2—ਸਮਾਪਤ *concl'd.*

ਸਾਲ/ਮਹੀਨਾ Year/Month	ਜ਼ਰਾਇਤੀ ਮਜ਼ਦੂਰ Agricultural Labourer	
	ਕਪਾਹ ਚੁਗਣ ਲਈ For picking of cotton	ਗੁਰੂਸਰ ਭਗਤਾ Gurusar Bhagta
1	10	11
ਮਾਰਚ March	...	—
ਅਪ੍ਰੈਲ April	—	—
ਮਈ May	—	—
ਜੂਨ June	—	—
ਜੁਲਾਈ July	—	—
ਅਗਸਤ August	—	—
ਸਤੰਬਰ September	—	4.00
ਅਕਤੂਬਰ October	—	4.00
ਨਵੰਬਰ November	—	5.00
ਦਸੰਬਰ December	—	—

*ਸੋਧੇ ਹੋਏ

Revised

ਨੋਟ:--ਪਿੰਡ ਗੁਰੂਸਰ ਦੇ ਨਵੇਂ ਬਣੇ ਜ਼ਿਲ੍ਹਾ ਫਰੀਦਕੋਟ ਵਿੱਚ ਚਲੇ ਜਾਣ ਤੇ
 ਪਿੰਡ ਭਗਤਾ ਬਾਰੇ ਸਾਲ 1973 ਤੋਂ ਸੂਚਨਾ ਇਕੱਠੀ ਕਰਨੀ ਸ਼ੁਰੂ ਕੀਤੀ।

Note:-- Information for village Bhagta was started to be collected from 1973 on the transfer of village Gurusar to newly formed district of Faridkot.

ਰਤ
OUR

ਕਾਰੀਗਰਾਂ (ਪੁਰਸ਼ਾਂ) ਨੂੰ ਦਿਤੀ ਜਾਣ ਵਾਲੀ ਉਜ਼ਰਤ

Skilled Labourers (Men) in Bhatinda District

(ਗੁਪਟੇ)
(Rs.)

ਕਾਰੀਗਰ
Skilled Labourer

ਖੇਤੀ ਦੇ ਹੋਰ ਕੰਮਾਂ ਲਈ
For other Agricultural operations

ਲੋਹਾਰ
Blacksmith

ਤਰਖਾਣ
Carpenter

Gurusar Gurusaar	Bhagta Bhagat	Gurusar Gurusaar	Bhagta Bhagat	Gurusar Gurusaar	Bhagta Bhagat
12	13	14	15	16	17
7.50	—	—	12.50	—	12.50
12.50	—	—	12.50	—	12.50
10.50	—	—	12.50	—	12.50
8.00	—	—	13.00	—	13.00
10.00	—	—	14.00	—	14.00
9.00	—	—	14.00	—	14.00
9.00	—	—	14.00	—	14.00
9.00	—	—	13.00	—	13.00
8.00	—	—	13.00	—	13.00
8.00	—	—	13.00	—	13.00

ਸਾਧਨ : ਜ਼ਿਲ੍ਹਾ ਅੰਕੜਾ ਦਫਤਰ, ਬਠਿੰਡਾ।

Source :--District Statistical Office,
Bhatinda.

10. ਕਿ
X. LAB.
ਜ਼ਿਲੇ ਵਿੱਚ ਰੋਜ਼ਗਾਰ ਦਫਤਰ
Registration and Placings by Employ

ਨੰ: No. 10.3

Particulars	ਵੇਰਵੇ	1961	1965	1966	1967
	1	2	3	4	5
1. 31 ਦਸੰਬਰ ਨੂੰ ਉਪ ਦਫਤਰਾਂ ਸਮੇਤ ਰੋਜ਼ਗਾਰ ਦਫਤਰਾਂ ਦੀ ਗਿਣਤੀ	Number of Employment Exchanges including sub-offices as on 31st December	1	1	1	1
2. ਰਜਿਸਟਰੇਸ਼ਨ Registration	...	6,572	8,756	8,367	9,503
3. ਪਲੇਸਿੰਗਜ਼ Placings	...	1,277	2,291	2,491	1,980
4. ਅਧਿਸ਼ੁਦਿਤ ਅਸਾਮੀਆਂ Vacancies Notified	...	2,015	2,932	3,088	2,810
5. ਭਰੀਆਂ ਅਸਾਮੀਆਂ Vacancies filled	...	1,217	2,191	2,215	1,976
6. 31 ਦਸੰਬਰ ਨੂੰ ਬਕਾਇਆ ਆਸਾਮੀਆਂ Vacancies outstanding as on 31st December	198	249	346	214	
7. ਕੀਤੀਆਂ ਅਰਜ਼ਾਂ Submissions made	...	4,689	17,269	16,660	18,450
8. 31 ਦਸੰਬਰ ਨੂੰ ਚਾਲ੍ਹ ਰਜਿਸਟਰ ਵਿੱਚ ਈਰੋਜ਼ਗਾਰ ਵਿਅਕਤੀਆਂ ਦੀ ਗਿਣਤੀ No. of unemployed persons on the live register on 31st December	1,521	2,205	2,527	3,034	
9. ਰੋਜ਼ਗਾਰ ਦਫਤਰ ਨੂੰ ਵਰਤਣ ਵਾਲਿਆਂ ਵਿਅਕਤੀਆਂ ਦੀ ਗਿਣਤੀ Employers using the Employment Exchange	526	907	980	822	

ਹਾਂ
OUR

ਦੁਆਰਾ ਰਜਿਸਟਰੇਸ਼ਨ ਅਤੇ ਨਿਯੁਕਤੀ
 ment Exchanges in the District

(ਫਿਲਾਂਤੀ)
 (Number)

1968 6	1969 7	1970 8	1971 9	1972 10	1973 11
1	1	1	1	1	1
10,941	13,512	12,421	12,786	16,330	14,481
2,775	2,619	3,021	2,766	3,338	3,149
3,678	3,728	3,745	3,879	5,256	4,980
2,758	2,719	2,907	2,764	3,598	3,188
223	472	369	425	516	739
21,852	17,001	19,593	20,208	19,022	13,559
4,080	5,246	7,713	7,223	8,596	10,650
977	887	714	866	933	879

ਸਾਧਨ : ਜ਼ਿਲ੍ਹਾ ਰੋਜ਼ਗਾਰ ਅਫਸਰ, ਬਹਿੰਡਾ।

Source: District Employment Officer, Bhatinda.

10. ਕਿ
X. LAB

ਮੁੱਲ ਤਨਖਾਹ ਮੁਤਾਬਕ ਜ਼ਿਲ੍ਹੇ ਵਿੱਚ 31 ਮਾਰਚ, 1974
Punjab Government Employees as on

ਨੰ: No. 10.4

ਮੁੱਲ ਤਨਖਾਹ ਰੰਜ
Basic Pay Range

ਗਜ਼ਟਿਡ
Gazetted

(ਰੂਪਏ) Rupees	ਸੇਣੀ I Class I		ਸੇਣੀ II Class II		ਪੱਕੇ Permanent	ਕੱਚੇ Temporary	ਪੱਕੇ Permanent	ਕੱਚੇ Temporary
	ਪੱਕੇ Permanent	ਕੱਚੇ Temporary	ਪੱਕੇ Permanent	ਕੱਚੇ Temporary				
1	2	3	4	5				
75 ਤੋਂ ਘੱਟ	...	—	—	—	—	—	—	—
Below 75	—	—	—	—	—	—	—	—
75 ਜਾਂ ਇਸ ਤੋਂ ਉੱਪਰ ਪਰ 85 ਤੋਂ ਘੱਟ	—	—	—	—	—	—	—	—
75 or above but below 85	—	—	—	—	—	—	—	—
85	100	...	—	—	—	—	—
100	110	...	—	—	—	—	—
110	150	...	—	—	—	—	—
150	200	...	—	—	—	—	—
200	210	...	—	—	—	—	—
210	300	...	—	—	—	—	—
300	350	...	—	—	—	4	12
350	400	...	—	—	1	5	14
400	450	...	4	1	38	32	
450	500	...	1	—	14	20	
500	575	...	2	—	9	4	

ਹਤ

OUR

ਨੂੰ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੀ ਗਿਣਤੀ

31st March, 1974 in the District

ਅਚਨਚੰਤੀ ਖਰਚਿਆਂ ਵਿਚੋਂ ਪ੍ਰਾਪਤ ਕਰਦਾ ਅਮਲਾ				ਜੇਤ੍ਰ	ਕੁਲ ਕਰਮਚਾਰੀਆਂ ਵਿੱਚ ਪ੍ਰਤੀਸ਼ਤਤਾ	
ਨਾਨ-ਗਜ਼ਿਟਡ Non-gazetted						
ਪੱਕੇ Permanent	ਕੱਚੇ Temporary	ਪੱਕੇ Permanent	ਕੱਚੇ Temporary	Contin- gency paid and work- charged	Total	Percent- age to total emplo- yees
6	7	8	9	10	11	12
4	--	487	419	987	1,897	15.43
4	--	528	318	251	1,101	8.95
3	11	259	42	96	411	3.34
140	101	14	6	67	328	2.67
2,104	1,663	—	—	205	3, 792	32.30
1,605	515	—	—	54	2,174	17.68
157	107	—	—	2	266	2.16
1,009	405	—	—	7	1,421	11.55
142	68	—	—	—	226	1.84
94	22	—	—	—	136	1.11
51	7	—	—	—	133	1.08
59	8	—	—	—	102	0.83
20	1	—	—	—	36	0.29

10. ਕਿ
X. LAB

ਮੁੱਲ ਤਨਖਾਹ ਮੁਤਾਬਕ ਜ਼ਿਲ੍ਹੇ ਵਿਚ 31 ਮਾਰਚ, 1974

Punjab Govt. Employees as on 31st March,

ਨੰ: No. 10.4

ਮੁੱਲ ਤਨਖਾਹ ਰੋਜ਼ਾਨਾ
Basic Pay Range

Gazetted

(ਰੂਪਏ) (Rupees)	ਸੌਣੀ I Class I		ਸੌਣੀ II Class II		
	ਪੱਕੇ Perma- nent	ਕੱਚੇ Temporary	ਪੱਕੇ Perma- nent	ਕੱਚੇ Temporary	
			1	2	3
575 ਤੋਂ ਉਪਰ ਪਰ 647 ਤੋਂ ਘੱਟ 647 or above but below	—	3	—	—	3
647 750	—	3	—	6	1
750 900	—	6	2	11	1
900 1,000	—	3	3	5	4
1,000 1,200	—	3	3	4	—
1,200 1,500	—	6	—	—	—
1,500 2,000	—	2	—	—	—
2,000 ਜਾਂ ਇਸ ਤੋਂ ਜ਼ਿਆਦਾ 2,000 and above	—	—	—	—	—
ਸੰਤੋਤ Total	—	33	11	101	91

ੴ

OUR

ਨੂੰ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੀ ਗਿਣਤੀ
1974 in the District

ਨਾਨ-ਗਜ਼ਿਟਡ Non-gazetted				ਅਚਨਚੌਤੀ ਖਰਚਿਆ ਵਿੱਚੋਂ ਪ੍ਰਾਪਤ ਕਰਦਾ ਅਮਲਾ ਅਤੇ ਕਾਰਜ ਪੜ੍ਹੀ ਅਮਲਾ	ਜੇਤ੍ਰ Total	ਕੁਲ ਕਰਮ- ਚਾਰੀਆਂ ਵਿਚ ਪ੍ਰਤੀਸ਼ਤਤਾ			
ਸ੍ਕੱਲੀ III Class III	ਸ੍ਕੱਲੀ IV Class IV	ਪੱਕੇ ਕੱਚੇ	ਪੱਕੇ ਕੱਚੇ	Perma- nent	Tempo- rary	Perma- nent	Tempo- rary	Contin- gency paid and work- charged	Percent age to total emplo- yees
6	7	8	9	10	11	12			
17	—	—	—	—	—	29	—	0.24	
2	—	—	—	—	—	12	—	0.10	
—	—	—	—	—	—	20	—	0.16	
—	—	—	—	—	—	15	—	0.12	
—	—	—	—	—	—	10	—	0.08	
—	—	—	—	—	—	6	—	0.05	
—	—	—	—	—	—	2	—	0.02	
—	—	—	—	—	—	—	—	—	
5,411	2,908	1,288	785	1,669	12,297	100.00			

ਸਾਧਨ : ਜ਼ਿਲ੍ਹਾ ਅੰਦਰੂਨੀ ਦਫ਼ਤਰ, ਬਹਿੰਦਾ।

Source : District Statistical Officer, Bhatinda.

ਮੈਡੀਕਲ ਅਤੇ ਸਿਹਤ

ਇਸ ਸੈਕਸਨ ਵਿੱਚ ਸੱਤ ਸਾਰਣੀਆਂ ਹਨ। ਇਸ ਜ਼ਿਲੇ ਵਿੱਚ ਜਨਮ ਮਰਨ ਸਬੰਧੀ ਅੰਕੜਿਆਂ ਦੀ ਰਜਿਸਟਰੇਸ਼ਨ ਲਾਜ਼ਮੀ ਹੈ ਅਤੇ ਇਸ ਤੇ (1) ਜ਼ਿਲਾ ਬੋਰਡ ਐਕਟ (2) ਛੁੱਟੇ ਨਗਰ ਐਕਟ (3) ਨਗਰਪਾਲਕਾ ਐਕਟ ਅਤੇ (4) ਛਾਉਣੀ ਕੋਡ ਲਾਗੂ ਹੁੰਦੇ ਹਨ ਇਹਨਾਂ ਐਕਟਾਂ ਅਧੀਨ ਨਿਯਮ ਅਤੇ ਵਿਨਿਯਮ ਬਣਾਏ ਗਏ ਹਨ।

ਸਾਰਣੀ 11.1 ਵਿੱਚ ਇਸ ਜ਼ਿਲੇ ਵਿੱਚ ਜਨਮ ਦਰ ਅਤੇ ਮੌਤ ਦਰ ਸਾਲ 1961 ਤੋਂ 1972 ਤੱਕ ਪੇਂਡੂ ਅਤੇ ਸ਼ਹਿਰੀ ਖੇਤਰ ਅਨੁਸਾਰ ਦਿੱਤੀ ਗਈ ਹੈ।

ਸਾਰਣੀ 11.2 ਵਿੱਚ ਤਹਿਸੀਲ ਵਾਰ ਮੈਡੀਕਲ ਸੰਸਥਾਵਾਂ ਦੀ ਗਿਣਤੀ 1966 ਤੋਂ 1973 ਤੱਕ ਦੀ ਦਰਸਾਈ ਗਈ ਹੈ। ਹਸਪਤਾਲਾਂ, ਮੁਦਲੇ ਸਿਹਤ ਕੇਂਦਰਾਂ ਅਤੇ ਡਿਸਪੈਸਰੀਆਂ ਦੀ ਗਿਣਤੀ ਪੇਂਡੂ ਅਤੇ ਸ਼ਹਿਰੀ ਖੇਤਰ ਅਨੁਸਾਰ ਵੱਖ ਵੱਖ ਦਿੱਤੀ ਗਈ ਹੈ।

ਸਾਰਣੀ 11.3 ਖੇਤਰ ਅਤੇ ਲਿੰਗ ਅਨੁਸਾਰ ਸਾਲ 1966 ਤੋਂ 1973 ਤੱਕ ਮੈਡੀਕਲ ਸੰਸਥਾਵਾਂ ਵਿੱਚ ਫੈਂਡਾਂ ਦੀ ਗਿਣਤੀ ਦਰਸਾਉਂਦੀ ਹੈ।

ਸਾਰਣੀ 11.4 ਜ਼ਿਲਾ ਬਠਿੰਡਾ ਵਿੱਚ ਸਾਲ 1961 ਅਤੇ 1966 ਤੋਂ 1973 ਤੱਕ ਤਹਿਸੀਲ-ਵਾਰ ਪਲੀਵਾਰ ਨਿਯੇਸਨ ਕਲੀਨਕ/ਕੇਂਦਰਾਂ ਦੀ ਗਿਣਤੀ ਦਰਸਾਉਂਦੀ ਹੈ।

ਸਾਰਣੀ 11.5 ਵਿੱਚ ਜ਼ਿਲਾ ਬਠਿੰਡਾ ਵਿੱਚ ਬਾਅਧਨ ਦੇ ਉਪਰੋਸ਼ਨ ਅਤੇ ਆਈ.ਐ.ਸੀ.ਡੀ. ਲਗਾਊਣ ਦੀ ਗਿਣਤੀ ਸਾਲ 1965-66 ਤੋਂ 1973-74 ਦੀ ਦਿਤੀ ਗਈ ਹੈ। ਵਸੋ-ਕਟਮੀ ਅਤੇ ਟ੍ਰਾਂਝੋਰਮੈਜ਼ ਦੇ ਵੱਖ ਵੱਖ ਵੇਰਵੇ ਵੀ ਦਿੱਤੇ ਗਏ ਹਨ।

ਸਾਰਣੀ 11.6 ਜ਼ਿਲਾ ਬਠਿੰਡਾ ਵਿੱਚ ਆਯੁਰਵੈਦਿਕ ਅਤੇ ਯੂਨਾਨੀ ਸੰਸਥਾਵਾਂ ਦੀ ਗਿਣਤੀ ਦਰਸਾਉਂਦੀ ਹੈ।

ਸਾਰਣੀ 11.7 ਜ਼ਿਲਾ ਬਠਿੰਡਾ ਵਿੱਚ ਤਹਿਸੀਲਵਾਰ ਮੈਡੀਕਲ ਸੰਸਥਾਵਾਂ ਵਿੱਚ ਸਾਲ 1966 ਤੋਂ 1973 ਦੀ ਦਾਖਲ ਅਤੇ ਆਉਟਵੱਰ ਮਰੀਜ਼ਾਂ ਦੀ ਗਿਣਤੀ ਦਿੱਤੀ ਹੈ।

SECTION XI

Medical and Health

This section consists of seven tables.

Registration of births and deaths in this district is compulsory and is governed by District Board Act, (2) Small Town Act, (3) Municipal Act, and (4) Cantonment Code. Rules and regulations have been framed under these Acts. Births and deaths are recorded in the district under those rules and regulations. In table 11.1 birth rate, death rate and infant mortality rate have been given separately for rural and urban areas of the district for the year 1961 to 1972.

Table 11.2 shows tehsilwise number of medical institutions for the years 1966 to 1973, Number of Hospitals, Primary Health Centres and Dispensaries have been given separately for rural and urban areas.

Table 11.3 depicts tehsilwise number of beds for the years 1966 to 1973 area-wise and sex-wise details have also been given for each type of medical institution.

Table 11.4 presents tehsil-wise number of Family Planning Clinics/Centres in Bhatinda district for the years 1961 and 1966 to 1973.

Table 11.5 gives the number of sterilisation operations performed in the district and I.U.C.D. insertions for the years 1965-66 to 1973-74. Separate details for Vasectomies and Tubectomies have also been given.

Table 11.6 shows tehsil-wise number of Ayurvedic Dispensaries in Bhatinda District.

In Table 11.7 tehsil-wise data are given of indoor and outdoor patients treated in Medical Institutions in Bhatinda District over the years 1966 to 1973.

11. ਜਨਮ ਮਰਨ
XI. Vital
ਜ਼ਿਲੇ ਵਿੱਚ ਜਨਮ ਦਰ ਅਤੇ
Birth-Rate and Death-Rate

ਨੰ. No. 11.1

ਸਾਲ Year	ਜੋੜ Total	ਜਨਮ ਦਰ Birth Rate	
		ਦਿੱਤੀ Rural	ਸਹਿਰੀ Urban
1	2	3	4
1961	... 30.45	32.50	23.12
1962	... 28.10	20.95	21.33
1963	... 27.22	28.44	23.81
1964	... 21.05	20.62	22.60
1965	... 26.39	26.42	26.30
1966	... 26.87	28.27	21.96
1967	... 28. 48	28.81	27.35
1968	... 25.56	26.19	23.39
1969	... 24.42	25.15	21.97
1970	... 24.70	25.31	22.27
1971	... 24.52	25.16	21.96
1972	... 24.84	23.87	23.71
1973

ਸੰਦਰ्भ ਅੰਕੜੇ

Statistics

ਮਰਨ ਦਰ 1961 ਤੋਂ 1972 ਤੱਕ

in the District 1961 to 1972

ਮੌਤ ਦਰ Death Rate			ਸਿਸ਼ੁਆਂ ਦੀ ਮੌਤ ਦਰ Infant Mortality Rate		
ਜੋੜ Total	ਦਿਹਾਤੀ Rural	ਸ਼ਹਿਰੀ Urban	ਜੋੜ Total	ਦਿਹਾਤੀ Rural	ਸ਼ਹਿਰੀ Urban
5	6	7	8	9	10
9.18	10.61	4.09	81.43	91.58	29.75
8.14	9.31	3.84	49.62	51.65	23.80
8.03	9.29	3.57	54.73	61.71	41.39
7.24	8.22	3.75	52.87	62.88	20.29
7.88	8.89	4.32	58.93	70.40	18.36
8.97	10.50	3.62	63.21	73.93	15.01
7.23	8.23	3.77	55. 89	67.26	14.48
6.92	7.93	3.43	50.93	60.32	14.94
7.55	8.63	3.86	56.79	64.81	25.61
7.79	8.70	4.15	52.56	61.52	11.96
6.96	7.76	3.74	50.39	58.45	13.30
7.41	8.29	3.29	49.05	57.58	9.22

ਸਾਧਨ : ਸਿਵਲ ਸਰਜਨ, ਬਹਿੰਡਾ।
Source : Civil Surgeon, Bhatinda.

11. મેડિકલ
XI. Medical and
 તહિસીલવાર
Tehsilwise Medical

નં: No. 11.2 ચલદા contd.

તહિસીલ/માલ Tehsil/Year	દિગારી ઇલાકા Rural Area			
	હસ્પિટાલ Hospitals	મુદ્દલે સિહત Primary Health Centres	ડિસ્પેન્સરીયાં Dispensaries	
1	2	3	4	
બઠિંડા Bhatinda				
...	1966	—	2	3
	1967	—	2	1
	1968	—	2	1
	1969	—	2	2
	1970	—	2	3
	1971	—	2	3
	1972	—	2	4
	1973	—	2	5
માનસ Mansa				
	1966	—	2	4
	1967	—	2	5

ਅਤੇ ਸਿਹਤ
Health
ਮੈਡੀਕਲ ਸੰਸਥਾਵਾਂ
Institutions

Hospitals	ਸ਼ਹਿਰੀ ਇਲਾਜਾਵਾ Urban Area		ਕੁਲ ਸੰਸਥਾਵਾਂ Total Institutions	
	Hospitals	Mudshalee ਸਿਹਤ ਕੇਂਦਰ Primary Health Centres	Dispensaries	
5	6	7	8	
3	2	6	16	
3	2	6	14	
3	2	6	14	
3	2	6	15	
3	2	5	15	
4	2	4	15	
5	2	3	16	
5	2	3	17	
2	1	1	10	
2	1	1	11	

11. ਮੈਡੀਕਲ
 XI. Medical
 ਤਹਿਸੀਲਵਾਰ
 Tehsilwise Medical

ੰ: No. 11.2 ਚਲਦਾ contd

ਤਹਿਸੀਲ/ਸਾਲ

ਦਿੱਤੀ ਇਲਾਕਾ

Rural Area

Tehsil/Year

Hospitals	Primary Health Centres	Dispensaries
-----------	------------------------	--------------

1	2	3	4
---	---	---	---

1968	--	2	5
------	----	---	---

1969	--	2	6
------	----	---	---

1970	--	2	6
------	----	---	---

1971	--	2	6
------	----	---	---

1972	--	2	7
------	----	---	---

1973	--	2	9
------	----	---	---

ਫੁਲ
Phul

... 1966	--	2	2
----------	----	---	---

1967	--	2	2
------	----	---	---

1968	--	2	2
------	----	---	---

1969	--	2	2
------	----	---	---

1970	--	2	4
------	----	---	---

ਅਤੇ ਸਿਹਤ
and Health
ਮੰਡੀਕਲ ਸੰਸਥਾਵਾਂ
Institutions

ਸ਼ਹਿਰੀ ਇਲਾਜਾਕਾਰ Urban Area		ਕੁਲ ਸੰਸਥਾਵਾਂ Total Institutions	
Hospitals	ਪ੍ਰਾਈਲੀ ਸਿਹਤ ਕੇਂਦਰ Primary Health Centres	ਡਿਸਪੈਂਸਰੀਆਂ Dispensaries	
5	6	7	8
2	1	1	11
2	1	1	12
2	1	1	12
2	1	1	12
2	1	1	13
2	1	1	15
2	--	--	6
2	--	--	6
2	--	--	6
2	--	--	6
2	--	--	8

11 ਸੇਡੀਕਲ
XI Medical
ਤਹਿਸੀਲਵਾਰ
Tehsilwise Medical

ਨੰ: No. 11.2 ਸਮਾਪਤ concld.

Tehsil	Year	ਦਿਹਾਤੀ ਇਲਾਜ਼ Rural Area		
		Hospitals	Primary Health Centres	Dispensaries
1	2	3	4	
	1971	—	2	2
	1972	—	2	3
	1973	—	2	4
ਜੋੜ Total	1966	—	6	9
	1967	—	6	8
	1968	—	6	8
	1969	—	6	10
	1970	—	6	13
	1971	—	6	11
	1972	—	6	14
	1973	—	6	18

ਅਤੇ ਸਿਹਤ
and Health
ਮੈਡੀਕਲ ਸੰਸਥਾਵਾਂ
Institutions

ਸ਼ਹਿਰੀ ਇਲਾਜ਼ Urban Area			ਕੁਲ ਸੰਸਥਾ Total Institutions
ਹਸਪਤਾਲ Hospitals	ਮੁਫ਼ਤ ਸਿਹਤ ਕੇਂਦਰ Primary Health Centres	ਡਿਸਪੈਂਸਰੀਆਂ Dispensaries	
5	6	7	8
2	--	1	8
2	-	1	8
2	—	1	9
7	3	7	32
7	3	7	31
7	3	7	31
7	3	7	33
7	3	6	35
8	3	6	34
9	3	5	37
9	3	5	41

ਸਾਧਨ : ਸਿਵਲ ਸਰਜਨ, ਬਹਿੰਡਾ।
Source : Civil Surgeon, Bhatinda.

11. ਮੈਡੀਕਲ
XI. Medical
ਬੇਤਰ ਅਤੇ ਲੰਗ ਅਨੁਸਾਰ
Beds in Medical Institution

ਤ: No. 11.3

ਤਹਿਸੀਲ/ਸਾਲ Tehsil/years	ਹਸਪਤਾਲ Hospitals			
	ਦਿਹਾਤੀ Rural		ਸਹਿਗੀ Urban	
	ਪੁਰਸ਼ Male	ਇਸਤੂਆਂ Female	ਪੁਰਸ਼ Male	ਇਸਤੂਆਂ Female
1	2	3	4	5
ਬਠਿੰਡਾ Bhatinda	1966	--	--	52 44
	1967	--	--	52 44
	1968	--	--	52 48
	1969	--	--	52 48
	1970	--	--	52 48
	1971	--	--	72 73
	1972	--	--	75 82
	1973	--	--	75 82
ਮਾਨਸਾ Mansa	1966	--	--	10 16
	1967	--	--	10 16
	1968	--	--	20 25
	1969	--	--	22 38
	1970	--	--	32 48
	1971	--	--	25 37
	1972	--	--	19 31
	1973	--	--	19 31

ਅਤੇ ਸਿਹਤ
and Health
ਮੈਡੀਕਲ ਸੰਸਥਾਵਾਂ ਵਿੱਚ ਫੈਂਡ
according to Area and Sex
ਨੰ: No. 11.3

ਮੁੱਢਲੇ ਸਿਹਤ ਕੇਂਦਰ
Primary Health Centres

ਦਿਹਾਤੀ Rural		ਸ਼ਹਿਰੀ Urban	
ਪੁਰਸ਼ Male	ਇਸਤਰੀਆਂ Female	ਪੁਰਸ਼ Male	ਇਸਤਰੀਆਂ Female
6	7	8	9
6	4	5	5
8	6	5	5
8	8	6	6
8	8	6	6
8	8	6	6
8	8	6	6
3	8	6	6
8	8	6	6
3	4	6	8
4	3	6	8
6	6	7	6
6	6	7	6
6	6	4	6
8	8	6	4
8	8	6	4
8	8	6	4

11 ਮੈਡੀਕਲ
XI MEDICAL
 ਖੇਤਰ ਅਤੇ ਲਿੰਗ ਅਨੁਸਾਰ
 Beds in Medical Institutions

ਨੰ: No. 11.3

ਤਹਿਸੀਲ/ਸਾਲ
 Tehsil/Year

ਹਸਤਾਲ
 Hospitals

ਦਿਹਾਤੀ
 Rural

ਸ਼ਹਿਰੀ
 Urban

	ਪੁਰਸ਼	ਇਸਤ੍ਰੀਆਂ	ਪੁਰਸ਼	ਇਸਤ੍ਰੀਆਂ
	Male	Female	Male	Female
1	10	11	12	13

ਬਠਿੰਡਾ Bhatinda	1966	8	4	18	4
	1967	8	4	18	4
	1968	8	4	12	10
	1969	8	4	12	10
	1970	8	4	24	14
	1971	4	4	5	3
	1972	2	2	5	3
	1973	2	2	5	3

ਅਤੇ ਸਿਹਤ

AND HEALTH

ਮੈਡੀਕਲ ਸੰਸਥਾਵਾਂ ਵਿਚ ਬੈੱਡ

according to Area and Sex

ਜੋੜ Total

ਦਿਹਾਤੀ Rural		ਸ਼ਹਿਰੀ Urban	
ਪੁਰਸ਼ Male	ਇਸਤ੍ਰੀਆਂ Female	ਪੁਰਸ਼ Male	ਇਸਤ੍ਰੀਆਂ Female
14	15	16	17
14	8	75	53
16	10	75	53
16	12	70	64
16	12	70	64
16	12	82	68
12	12	83	82
10	10	86	91
10	10	86	91

੧੧ ਮੈਡੀਕਲ
XI MEDICAL
ਬੇਤਰ ਅਤੇ ਲੰਗ ਅਨੁਸਾਰ
Beds in Medical Institutions

ੰ: No. 11.3.

ਤਹਿਸੀਲ/ਸਾਲ Tehsil/Year		ਹਸਪਤਾਲ Hospitals			
		ਦਿਹਾਤੀ Rural	ਸਹਿਤੀ Urban	ਪੁਰਸ਼ ਇਸਤ੍ਰੀਆਂ Male	ਪੁਰਸ਼ ਇਸਤ੍ਰੀਆਂ Female
	1	10	11	12	13
ਮਾਨਸਾ Mansa	1966	1	—	2	2
	1967	—	4	2	2
	1968	5	—	2	2
	1969	4	—	2	2
	1970	5	—	2	2
	1971	5	1	2	2
	1972	7	2	2	2
	1973	7	2	2	2

ਅਤੇ ਸਿਹਤ

AND HEALTH

ਮੈਡੀਕਲ ਸੰਸਥਾਵਾਂ ਵਿੱਖ ਬੋਰਡ

according to Area and Sex

ਜੋੜ Total

ਦਿਹਾਤੀ Rural		ਸ਼ਹਿਰੀ Urban	
ਪੁਰਸ਼ Male	ਇਸਤੂਆਂ Female	ਪੁਰਸ਼ Male	ਇਸਤੂਆਂ Female
14	15	16	17
4	4	18	26
4	7	18	26
11	6	29	33
10	6	31	46
11	6	38	56
13	9	33	43
15	10	27	37
15	10	27	37

ਸਾਧਨ : ਸਿਵਲ ਸਰਜਨ, ਬਹਿੰਡਾ।

Source : Civil Surgeon, Bhatinda.

11. ਮਡੀਕਲ

XI. MEDICAL

ਬੇਤਰ ਅਤੇ ਲਿੰਗ ਅਨੁਸਾਰ

Beds in Medical Institutions

ਨੰ: No. 11.3

ਤਹਿਸੀਲ/ਸਾਲ
Tehsil/Yearਹਸਪਤਾਲ
Hospitalsਦਿਹਾਡੀ
Rural ਸਹਿਰੀ
Urbanਪੁਰਸ਼ ਇਸਤੂਆਂ
Male Female ਪੁਰਸ਼ ਇਸਤੂਆਂ
Male Famale

1	2	3	4	5
ਫੁਲ Phul	1966	—	—	3 9
	1967	—	—	3 9
	1968	—	—	4 10
	1969	—	—	4 10
	1970	—	—	4 10
	1971	—	—	4 10
	1972	—	—	4 10
	1973	—	—	4 10

ਅਤੇ ਸਿਹਤ

AND HEALTH

ਮੈਡੀਕਲ ਸੰਸਥਾਵਾਂ ਵਿੱਚ ਬੋਡ

according to Area and Sex

ਮੁੰਦਲੇ ਸਿਹਤ ਕੇਂਦਰ Primary Health Centres

ਦਿਹਾੜੀ Rural		ਸ਼ਹਿਰੀ Urban	
ਪੁਰਸ਼ Male	ਇਸਤੂਆਂ Female	ਪੁਰਸ਼ Male	ਇਸਤੂਆਂ Female
6	7	8	9
6	4	—	—
6	4	—	—
6	8	—	—
6	8	—	—
8	6	—	—
6	6	—	—
8	6	—	—
8	6	—	—

11. ਮੈਡੀਕਲ

XI. MEDICAL

ਬੇਡਰ ਅਤੇ ਲਿੰਗ ਅਨੁਸਾਰ

Beds in Medical Institutions

5: No. 11.3

Tehsil/Year		Dispensaries			
		Rural		Urban	
	Male	Female	Male	Female	
1	10	11	12	13	
ફુલ Phul	1966	4	3	—	—
	1967	4	3	—	—
	1968	5	4	—	—
	1969	4	2	—	—
	1970	3	3	—	—
	1971	1	1	4	2
	1972	5	5	4	2
	1973	5	5	4	2

ਅਤੇ ਸਿਹਤ

AND HEALTH

ਮੈਡੀਕਲ ਸੰਸਥਾਵਾਂ ਵਿੱਚ ਬੈਡ

according to Area and Sex

ਜੋੜ Total

ਦਿਹਾਤੀ Rural		ਸ਼ਹਿਰੀ Urban	
ਪੁਰਸ਼ Male	ਇਸਤ੍ਰੀਆਂ Female	ਪੁਰਸ਼ Male	ਇਸਤ੍ਰੀਆਂ Female
14	15	16	17
10	7	3	9
10	7	3	9
11	12	4	10
10	10	4	10
11	9	4	10
7	7	8	12
13	11	8	12
13	11	8	12

11. મદીકલ
XI. MEDICAL
બેડ્સ અને લિંગ અનુસાર
Beds in Medical Institutions

નં: No. 11.3

તાલીમીભાજ/માઝ Tehsil/Year	હસ્પિટાં Hospitals				
	રિફાલ Rufal		સ્થાનીય Urban		
	પુરસ Male	ઇમારીઓ Female	પુરસ Male	ઇમારીઓ Female	
1	2	3	4	5	
સ્વેચ્છ Total	1966	—	—	65	69
	1967	—	—	65	69
	1968	—	—	76	83
	1969	—	—	78	96
	1970	—	—	88	106
	1971	—	—	101	120
	1972	—	—	98	123
	1973	—	—	98	123

ਅਤੇ ਸਿਹਤ
AND HEALTH
ਮੈਡੀਕਲ ਸੱਸਥਾਵਾਂ ਵਿੱਚ ਬੈਂਡ
according to Area and Sex

ਮੁੱਢਲੇ ਸਿਹਤ ਕੇਂਦਰ
Primary Health Centres

ਦਿਹਾਤੀ Rural		ਸ਼ਹਿਰੀ Urban	
ਪੁਰਸ਼ Male	ਇਸਤਰੀਆਂ Female	ਪੁਰਸ਼ Male	ਇਸਤਰੀਆਂ Female
6	7	8	9
15	12	11	13
18	13	11	13
20	22	13	12
20	22	13	12
22	20	10	12
22	22	12	10
24	22	12	10
24	22	12	10

ਸਾਧਨ : ਸਿਵਲ ਸਰਜਨ, ਬਠਿੰਡਾ।
Source : Civil Surgeon, Bhatinda.

11 ਮੈਡੀਕਲ
XI MEDICAL
ਖੇਤਰ ਅਤੇ ਲਿੰਗ ਅਨੁਸਾਰ
Beds in Medical Institutions

ਨੰ: No.11.3

ਤਹਿਸੀਲ/ਸਾਲ Tehsil/Year	ਡਿਸਪੈਸਰੀਆਂ Dispensaries					
	ਦਿਹਾਤੀ Rural		ਸ਼ਹਿਰੀ Urban		ਪੁਰਸ਼ Male	ਵਿਸ਼ਵੀਆਂ Female
	ਪੁਰਸ਼ Male	ਵਿਸ਼ਵੀਆਂ Female	ਪੁਰਸ਼ Male	ਵਿਸ਼ਵੀਆਂ Female		
1	10	11	12	13		
ਜੋੜ Total	1966	13	7	20	6	
	1967	12	11	20	6	
	1968	18	8	14	12	
	1969	16	6	14	12	
	1970	16	7	26	16	
	1971	10	6	11	7	
	1972	14	9	11	7	
	1973	14	9	11	7	

ਅਤੇ ਸਿਹਤ

AND HEALTH

ਮੈਡੀਕਲ ਸੰਸਥਾਵਾਂ ਵਿੱਚ ਬੋਡ

according to Area and Sex

ਜੋੜ Total

ਦਿੱਤਾਤੀ Rural		ਸ਼ਹਿਰੀ Urban	
ਪੁਰਸ਼ Male	ਇਸਤੂਆਂ Female	ਪੁਰਸ਼ Male	ਇਸਤੂਆਂ Female
14	15	16	17
28	19	96	88
30	24	96	88
38	30	103	120
36	28	105	120
38	27	124	134
32	28	124	137
38	31	121	140
38	31	121	140

ਸਾਧਨ : ਸਿਵਲ ਸਰਜਨ, ਬਾਠਿੰਡਾ।

Source Civil Surgeon, Bhatinda.

11. ਮੈਡੀਕਲ ਅਤੇ ਸਿਹਤ

XI. MEDICAL AND HEALTH

ਤਹਿਸੀਲਵਾਰ ਪਰਿਵਾਰ ਨਿਯੋਜਨ ਕਲਿਨਿਕ /ਕੇਂਦਰ

Tehsilwise Family Planning Clinics/Centre

ਨੰ: No. 11.4

ਤਹਿਸੀਲ/ਸਾਲ Tehsil/Year	1	ਪਰਿਵਾਰ ਨਿਯੋਜਨ ਕਲਿਨਿਕ/ਕੇਂਦਰ Family Planning Clinics/Centres		
		ਜੋੜ Total	ਦਿਹਾਤੀ Rural	ਸਹਿਰੀ Urban
	2	3	4	
ਬਠਿੰਡਾ Bhatinda	1961 *	2	1	1
	1966	10	5	5
	1967	10	5	5
	1968	10	5	5
	1969	5	4	1
	1970	5	4	1
	1971	5	4	1
	1972	5	4	1
	1973 *	5	4	1
ਮਾਨਸਾ Mansa	1961	—	—	—
	1966	6	4	2
	1967	6	4	2

11. ਮੈਡੀਕਲ ਅਤੇ ਸਿਹਤ

XI. MEDICAL AND HEALTH

ਤਾਹਸੀਲਵਾਰ ਪਰਿਵਾਰ ਨਿਯੋਜਨ ਕਲਿਨੀਕ/ਕੇਂਦਰ

Tehsilwise Family Planning Clinics/Centres

ਨੰ: No. 11.4

ਪਰਿਵਾਰ ਨਿਯੋਜਨ ਕਲਿਨੀਕ /ਕੇਂਦਰ
Family Planning Clinics/Centres

ਤਾਹਸੀਲ/ਸਾਲ Tehsil/Year	ਜੋੜ Total	ਦਿਹਾਤੀ Rural		ਸ਼ਹਿਰੀ Urban
		3	4	
1	2			
1968	6	4	2	
1969	3	3	—	
1970	3	3	—	
1971	3	3	—	
1972	3	3	—	
1973	3	3	—	
ਫੁਲ Phul	1961*	1	—	1
	1966	3	2	1
	1967	3	2	1
	1968	3	2	1
	1969	2	2	—
	1970	2	2	—

11. મેડીકલ અતે સિહારું
XI. MEDICAL AND HEALTH
 તાહિસીલવાર પરિવાર નિયોજન કલિનિક /કેંદ્ર
 Tehsilwise Family Planning Clinics/Centres

ફોર્મ નં. 11.4

તાહિસીલ/સાલ Tehsil/Year	પરિવાર નિયોજન કલિનિક /કેંદ્ર Family Planning Clinics/Centres			
	સૌંદર્ય Total	દિલાડો Rural	સહિતી Urban	
1	2	3	4	
1971	2	2
1972	2	2
1973	2	2
સૌંદર્ય Total	1961	3	1	2
	1966	19	11	8
	1967	19	11	8
	1968	19	11	8
	1969	10	9	1
	1970	10	9	1
	1971	10	9	1
	1972	10	9	1
	1973	10	9	1

*મચના 31 માર્ચ, 1961 નાલ સર્વીસ હૈ।

*The Information relates to 31 March, 1961.

સ્થળ : જિલ્લા પરિવાર નિયોજન અધિકાર બઠિંડા।

Source : District Family Planning Officer, Bhatinda.

੧੧ ਮੈਡੀਕਲ ਅਤੇ ਸਿਹਤ

XI MEDICAL AND HEALTH
**ਜ਼ਿਲ੍ਹੇ ਵਿੱਚ ਬਾਂਝਪਨ ਦੇ ਉਪਰੋਸ਼ਨ ਅਤੇ ਆਈ.ਯੂ.ਸੀ.ਡੀ. ਲਗਾਉਣ ਦੀ ਪ੍ਰਗਤੀ
 Sterilization Operations and I.U.C.D. Insertions in the
 District**

ਨੰ: No. 11.5

ਸਾਲ Year	ਬਾਂਝਪਨ ਦੇ ਉਪਰੋਸ਼ਨ		ਆਈ.ਯੂ.ਸੀ.ਡੀ. I. U. C. D.
	ਵੈਸੈਕਟੋਮੀਜ਼ Vasectomies	ਟਬੈਕਟੋਮੀਜ਼ Tubectomies	
1	2	3	4
1965-66	3,094	—	7,497
1966-67	3,179	36	12,882
1967-68	2,919	124	7,273
1968-69	588	4,290	1,025
1969-70	213	5,647	373
1970-71	101	2,518	1,370
1971-72	119	2,227	3,661
1972-73	1,706	4,813	3,425
1973-74	68	1,558	1,492

ਸਾਧਨ : ਜ਼ਿਲ੍ਹਾ ਪਰਿਵਾਰ ਲਿਯੋਜਨ ਅਫਸਰ, 'ਬਠਿੰਡਾ'
 Source:District Family Planning Officer,
 Bhatinda.

11 મેડિકલ અને સિહત

XI MEDICAL AND HEALTH

અધિસીલવાર આયુરવૈદિક તે યૂનાની સંસ્થાઓ

Tehsil wise Ayurvedic and Unani Institutions

નં: No. 11.6 ચલદા contd

Tehsil/Year અધિસીલ/સાલ	આયુરવૈદિક તે યૂનાની સંસ્થાઓ Ayurvedic and Unani Institutions			
	Ayurvedic આયુરવૈદિક	યૂનાની Unani	Total સ્મેચ બીજે મરોજ Patients Treated	ઇલાજ કીએ મરોજ Treated
1	2	3	4	5
Bhatinda બઠિંડા	1961	6	—	6
	1966	6	—	6
	1967	6	—	6
	1968	6	—	6
	1969	7	—	7
	1970	7	—	7
	1971	13	—	13
	1972	13	—	13
	1973	13	—	13

11 મેડીકલ અને સિહાત

XI MEDICAL AND HEALTH

અધિકારીની આજુરવૈદિક અને યૂનાની સંસ્થાઓ

Tehsil wise Ayurvedic and Unani Institutions

નં:-No. 11.6 ચલદા contd

Tehsil/Year અધિકારી/સાલ	આજુરવૈદિક અને યૂનાની સંસ્થાઓ Ayurvedic and Unani Institutions			
	આજુરવૈદિક Ayurvedic	યૂનાની Unani	જોડ Total	ઇલાજ કીયે Patients Treated
1	2	3	4	5
માનસા Mansa	1961	4	—	4
	1966	4	—	4
	1967	5	—	5
	1968	5	—	5
	1969	5	—	5
	1970	5	—	5
	1971	6	—	6
	1972	6	—	6
	1973	6	—	6
ફુલ Phul	1961	4	—	4
	1966	4	—	4
	1967	3	—	3

11 ਮੈਡੋਕਲ ਅਤੇ ਸਿਹਤ

XI MEDICAL AND HEALTH
ਤਹਿਸੀਲਵਾਰ ਆਯੁਰਵੈਦਿਕ ਅਤੇ ਯੂਨਾਨੀ ਸੰਸਥਾਵਾਂ

Tehsil-wise Ayurvedic and Unani Institutions
 ਨੰ: No. 11.6 ਸਮਾਪਤ *concl*

ਆਯੁਰਵੈਦਿਕ ਅਤੇ ਯੂਨਾਨੀ ਸੰਸਥਾਵਾਂ
Ayurvedic and Unani Institutions

ਤਹਿਸੀਲ/ਸਾਲ Tehsil/Years	ਆਯੁਰਵੈਦਿਕ ਅਤੇ ਯੂਨਾਨੀ ਸੰਸਥਾਵਾਂ Ayurvedic and Unani Institutions			ਜੋੜ ਇਲਾਜ ਕੀਤੇ Total Patients Treated
	ਆਯੁਰਵੈਦਿਕ Ayurvedic	ਯੂਨਾਨੀ Unani	ਜੋੜ Total	
1	2	3	4	5
1968	3	—	3	..
1969	4	—	4	..
1970	4	—	4	..
1971	7	—	7	..
1972	7	—	7	..
1973	8	—	8	..
ਜੋੜ Tot	1961	14	—	14
	1966	14	—	14
	1967	14	—	14
	1968	14	—	14
	1969	16	—	16
	1970	16	—	16
	1971	26	—	26
	1972	26	—	26
	1973	26	1	27

ਸਾਧਨ : ਸਿਵਲ ਸਰਜਨ, ਬਹਿੰਡਾ।

Source : Civil Surgeon, Bhatinda.

XI. ਮੈਡੀਕਲ ਅਤੇ ਸਿਹਤ

MEDICAL AND HEALTH

11 ਮੈਡੀਕਲ
XI MEDICAL
ਤਹਿਸੀਲ ਵਰੁ ਮੈਡੀਕਲ ਸੰਸਥਾਵਾਂ
Tehsil-wise patients treated in
ਨੰ: No. 11.7 ਚਲਦਾ contd

ਤਹਿਸੀਲ Tehsil	ਸਾਲ Year	ਕੁਲ ਇਲਾਜ Total patients	
		ਕੁਲ ਵਿਅਕਤੀ Persons	1
Bhatinda	1966	1,55,437	
	1967	1,60,421	
	1968	1,63,333	
	1969	1,89,763	
	1970	2,07,960	
	1971	2,08,020	
	1972	1,94,904	
	1973	1,91,810	

ਅਤੇ ਸਿਹਤ
AND HEALTH
 ਵਿੱਚ ਇਲਾਜ ਕੀਤੇ ਮਰੀਜ਼
Medical Institutions

(ਗਣਤੀ)
 (Number)

ਕੀਤੇ ਮਰੀਜ਼
treated

ਬਾਲਗ Adults	ਬੱਚੇ Children	
	ਪੁਰਸ਼ Males	ਇਸਤਰੀਆਂ Females
3	4	5
64,954	49,288	41,195
57,106	59,139	44,176
63,076	57,397	42,860
73,596	72,449	43,718
88,472	75,642	43,846
81,491	86,800	39,729
79,435	69,580	45,889
81,119	66,925	43,766

11. મેડિકલ

XI. MEDICAL

તાહિસોલવાર મેડિકલ સીમાંવાં
Tehsil wise patients treated in

નં: No. 11.7 ચલદા contd

તાહિસોલ Tehsil	માણ Year	કુલ ઇલાજ Total patients	
		કુલ વિઆવતી Persons	2
1			
Mansa	1966	68,807	
Mansa	1967	74,832	
	1968	88,355	
	1969	95,185	
	1970	1,03,062	
	1971	1,18,092	
	1972	1,20,883	
	1973	1,19,653	

અર્દે સિહત
AND HEALTH
 વિચ ઇલાજ કરે મરીન
Medical Institutions

(ગણતા)
(Number)

કરે મરીન
Treated

पुરुष Males	धાલગ Adults	બંચે Children
	एસરીઓ Females	
3	4	5
24,101	21,880	22,826
28,215	26,411	20,206
32,448	32,731	23,176
36,162	35,975	23,048
37,712	37,922	27,428
43,531	47,164	27,397
41,033	47,015	32,833
41,030	48,174	30,449

11. ਮੈਡੀਕਲ

IX. MEDICAL

ਤਹਿਸੀਲਵਾਰ ਮੈਡੀਕਲ ਸੰਸਥਾਵਾਂ

Tehsilwise Patients treated in

.ੰ: No. 11.7—ਚਲਦਾ contd

ਤਹਿਸੀਲ Tehsil	ਮਾਲ Year	ਦਾਖਲ ਮਰੀਜ਼ In-Patients				
		ਕੁਲ ਵਿਅਕਤੀ Persons	ਬਾਲਗ Adults		ਛੋਟੇ Children	
			ਪੁਰਸ਼ Males	ਇਸਤਰੀਆਂ Females		
1	6	7	8	9		
ਬਠਿੰਡਾ Bhatinda	1966	4,388	1,808	2,025	555	
	1967	5,126	1,433	2,904	789	
	1968	6,493	1,950	3,099	1,444	
	1969	7,710	2,886	3,687	1,137	
	1970	6,550	2,482	3,289	779	
	1971	5,908	1,856	3,375	677	
	1972	6,118	1,979	3,202	937	
	1973	7,654	3,030	3,742	882	

ਅਤੇ ਸਿਹਤ

AND HEALTH

ਵਿੱਚ ਇਲਾਜ ਕੀਤੇ ਮਰੀਜ਼

Medical Institutions

(ਗਣਤੌ)
(Number)

ਆਈਟ-ਡੋਰ ਮਰੀਜ਼
Out-Patients

ਕੁਲ ਵਿਅਕਤੀ Persons	ਬਾਲਗ Adults		ਬੱਚੇ Children
	ਪੁਰਸ਼ Males	ਇਸਤਰੀਆਂ Females	
10	11	12	13
1,51,049	63,146	47,263	40,640
1,55,295	55,673	56,235	43,387
1,56,840	61,126	54,298	41,416
1,82,053	70,710	68,762	42,581
2,01,410	85,990	72,353	43,067
2,02,112	79,635	83,425	39,052
1,88,786	77,456	66,378	44,952
1,84,156	78,089	63,183	42,884

11. મેડીકલ

XI. MEDICAL

તાહિમોલવાર મેડીકલ સંસ્થાન

Tehsilwise Patients treated in

નંબર No. 11.7—ચલદુ *contd*

Tehsil/Year	કુલ વિઅવકાસી Persons	દાખલ મરીજી In-patients		
		બાળરા: Adults	બંડે Children	
			પુરુષ Males	એસટર્ગેનાં Females
1	6	7	8	9
માનસા Mansa	1966	1,698	795	723
	1967	1,755	844	764
	1968	2,502	985	1,198
	1969	2,659	1,126	1,301
	1970	3,203	1,165	1,607
	1971	3,676	1,400	1,840
	1972	3,669	1,184	1,922
	1973	3,359	1,251	1,703

ਅਤੇ ਸਿਹਤ

AND HEALTH

ਵਿਚ ਇਲਾਜ ਕੀਤੇ ਮਰੀਜ਼

Medical Institutions

(ਗਣਤੀ)
(Number)

ਆਉਟ-ਡੋਰ ਮਰੀਜ਼ Out-patients

ਕੁਲ ਵਿਅਕਤੀ Persons	ਬਾਲਗ Adults		ਬੱਚੇ Children
	ਪੁਰਸ਼ Males	ਇਸਤਰੀਆਂ Females	
10	11	12	13
67,109	23,306	21,157	22,646
73,077	27,371	25,647	20,059
85,853	31,463	31,533	22,857
92,526	35,036	34,674	22,816
99,859	36,547	36,315	26,997
1,14,416	42,131	45,324	26,961
1,17,212	39,849	45,093	32,270
1,16,294	39,779	46,471	30,044

11 ਮੈਡੀਕਲ
XI MEDICAL
 ਤਹਿਸੀਲਵਾਰ ਮੈਡੀਕਲ ਸੰਸਥਾਵਾਂ
 Tehsil-wise Patients treated

ਤੇ: No. 11.7 ਚਲਦਾ—contd.

1 ਫੁਲ Phul	ਕੁਲ ਇਤਾਜ਼ Total Patients	
	ਤਹਿਸੀਲ/ਸਾਲ Tehsil/Year	ਕੁਲ ਵਿਅਕਤੀ Persons
	1966	34,574
	1967	46,859
	1968	61,559
	1969	51,847
	1970	64,626
	1971	50,625
	1972	53,849
	1973	70,828

ਅਤੇ ਸਿਹਤ
AND HEALTH
ਵਿੱਚ ਇਲਾਜ ਕੀਤੇ ਮਰੀਜ਼
in Medical Institutions

(ਜਾਣਤੀ)
(Number)

ਕੀਤੇ ਮਰੀਜ਼
treated

ਬਾਲਗ
Adults

ਪਰਸ਼ Males	ਇਸਤਰੀਆਂ Females	ਬੱਚੇ Children
3	4	5
10,461	13,898	10,215
17,233	17,195	12,431
22,094	21,712	17,753
18,151	20,066	13,630
22,295	24,933	17,398
17,086	21,329	12,210
18,110	17,783	17,956
24,629	30,741	15,458

11 ਮੰਡੀਬਲ
XI MEDICAL
 ਤਹਸੀਲਵਾਰ ਮੰਡੀਬਲ ਸੰਸਥਾਵਾਂ
 Tehsil-wise Patients treated

ਨੰ: No. 11.7 ਚਲਦਾ—contd.

ਤਹਸੀਲ/ਸਾਲ Tehsil/Year	ਕਲ ਇਲਾਜ Total Patients	
	ਕਲ ਵਿਅਕਤੀ Persons	1
Total		2,58,813
1966		2,58,813
1967		2,82,112
1968		3,13,247
1969		3,36,795
1970		3,75,648
1971		3,76,737
1972		3,69,634
1973		3,82,291

ਅਤੇ ਸਿਹਤ
AND HEALTH
ਵਿੱਚ ਇਲਾਜ ਕੀਤੇ ਮਰੀਜ਼
in Medical Institutions

(ਗਿਣਤੀ)
(Number)

ਕੀਤੇ ਮਰੀਜ਼
treated

ਬਾਲਗ Adults	ਦੱਚੇ		
	ਪਰਸ਼ Males	ਦਿਸਤਰੀਆ Females	Children
	3	4	5
99,516	85,066	74,236	
1,02,554	1,02,745	76,813	
1,17,618	1,11,840	84,789	
1,27,909	1,28,490	80,396	
2,48,479	1,38,497	88,672	
1,42,108	1,55,293	79,336	
1,38,578	1,34,378	96,678	
1,46,778	1,45,840	89,673	

11 ਮੈਡੀਕਲ
XI. MEDICAL
ਤਹਿਸੀਲਵਾਰ ਮੈਡੀਕਲ ਸੰਸਥਾਵਾਂ
Tehsilwise Patients treated

ਨੰ: No. 11.7 ਚਲਦਾ—contd.

ਤਹਿਸੀਲ Tehsil	ਸਾਲ Year	ਦਾਖਲ ਮਰੋਜ਼ In-patients				
		ਕੁਲ ਵਿਅਕਤੀ Persons	ਬਾਲਗ Adults		ਬੱਚੇ Children	
			ਪੁਰਸ਼ Males	ਇਸਤਰੀਮਾਂ Females		
		1	6	7	8	9
ਫੁਲ Phul	1966	702	230	395	77	
	1967	1,115	534	442	139	
	1968	983	364	515	104	
	1969	1,038	458	478	102	
	1970	889	335	458	96	
	1971	933	266	562	105	
	1972	1,152	252	839	61	
	1973	1,357	354	902	101	

ਅਤੇ ਸਿਹਤ
AND HEALTH
ਵਿੱਚ ਇਲਾਜ ਕੀਤੇ ਮਰੀਜ਼
in Medical Institutions

(ਗਣਤੌ)
(Number)

ਆਊਟ-ਪੋਂਟ ਮਰੀਜ਼
Out-patients

ਕੁਲ ਵਿਅਕਤੀ Persons	ਬਾਲਗ Adults		ਬੱਚੇ Children
	ਪੁਰਸ਼ Males	ਇਸਤਰੀਆਂ Females	
10	11	12	13
33,872	10,231	13,503	10,138
45,744	16,699	16,753	12,292
60,576	21,730	21,197	17,649
50,809	17,693	19,588	13,528
63,737	21,960	24,475	17,302
49,692	16,820	20,767	12,105
52,697	17,858	16,944	17,895
69,471	24,275	29,839	15,357

11 ਮੈਡੀਕਲ
XI. MEDICAL
 ਤਹਿਸੀਲਵਾਰ ਮੈਡੀਕਲ ਸੰਜਥਾਂ
 Tehsilwise Patients treated

ਨੰ : No. 11.7—ਸਮਾਪਤ *concl.*

ਤਹਿਸੀਲ/ਸਾਲ Tehsil/Year	ਕੁਲ ਵਿਅਕਤੀ Persons	ਦਾਖਲ ਮਰੀਜ਼ In-patients		
		ਬਾਲਗ Adults	ਬੱਚੇ Children	
			ਪੁਰਸ਼ Males	ਇਸਤਰੀਆਂ Females
1	6	7	8	9
ਜੋੜ Total	1966	6,788	2,833	3,143
	1967	7,996	2,811	4,110
	1968	9,978	3,299	4,812
	1969	11,407	4,470	5,466
	1970	10,642	3,982	5,354
	1971	10,517	3,522	5,777
	1972	10,939	3,415	5,963
	1973	12,370	4,635	6,347

ਅਤੇ ਸਿਹਤ
AND HEALTH
ਵਿਚ ਇਲਾਜ ਕੀਤੇ ਮਹੌਜ਼
in Medical Institutions

ਗਣਤੀ
(Number)

ਆਊਟ-ਪੈਟੈਂਟ ਮਰੀਜ਼
Out-patients

ਕੁਲ ਵਿਅਕਤੀ Persons	ਬਾਲਗ Adults		ਬੱਚੇ Children
	ਪੁਰਸ਼ Males	ਇਸਤਰੀਆਂ Females	
10	11	12	13
2,52,030	96,683	81,823	73,424
2,74,116	99,743	98,635	75,738
3,03,269	1,14,319	1,07,028	81,922
3,25,388	1,23,439	1,23,024	78,925
3,65,006	1,44,497	1,33,143	87,366
3,66,220	1,38,586	1,49,516	78,118
3,58,695	1,35,163	1,28,415	95,117
3,69,921	1,42,143	1,39,493	88,285

ਸਾਧਨ : ਸਿਵਲ ਸਰਜਨ, ਬਹਿੰਡਾ।
Source : Civil Surgeon, Bhatinda.

ਸਿੱਖਿਆ

ਇਸ ਸੈਕਸ਼ਨ ਵਿੱਚ ਸਿੱਖਿਆ ਸੰਸਥਾਵਾਂ ਦੇ ਅੰਕੜੇ ਤਿੰਨ ਸਾਰਣੀਆਂ ਵਿੱਚ ਦਿੱਤੇ ਗਏ ਹਨ :—

ਸਾਰਣੀ 12.1 : ਜ਼ਿਲ੍ਹਾ ਬਠਿੰਡਾ ਵਿੱਚ 15 ਮਈ, 1974 ਨੂੰ ਤਹਿਸੀਲਵਾਰ ਸਿੱਖਿਆ ਸੰਸਥਾਵਾਂ ਦੀ ਸ਼੍ਰੋਣੀਵੰਡ ਅਨੁਸਾਰ ਗਿਣਤੀ ਦਿੱਤੀ ਗਈ ਹੈ।

ਸਾਰਣੀ 12.2: ਜ਼ਿਲ੍ਹਾ ਬਠਿੰਡਾ ਵਿੱਚ ਵੱਖ ਵੱਖ ਮਾਨਤਾ ਪ੍ਰਾਪਤ ਸਿੱਖਿਆ ਸੱਸਥਾਵਾਂ ਵਿੱਚ 15 ਮਈ, 1974 ਨੂੰ ਕੰਮ ਕਰ ਰਹੇ ਮਰਦਾਂ, ਇਸਤਰੀਆਂ, ਸਿੱਖਿਅਕ ਅਤੇ ਅਸਿੱਖਿਅਕ ਅਧਿਆਪਕਾਂ ਦੀ ਗਿਣਤੀ ਦਿੱਤੀ ਗਈ ਹੈ।

ਸਾਰਣੀ 12.3 : ਜ਼ਿਲ੍ਹਾ ਬਠਿੰਡਾ ਵਿੱਚ 15 ਮਈ, 1974 ਨੂੰ ਵਿਦਿਆਰਥੀਆਂ ਦੀ ਗਿਣਤੀ ਦਿੱਤੀ ਗਈ ਹੈ। ਅਨੁਸੂਚਿਤ ਜਾਤੀਆਂ ਦਾ ਵੇਰਵਾ ਵੀ ਵਖ਼ਣ ਤੌਰ ਤੇ ਦਿੱਤਾ ਗਿਆ ਹੈ।

SECTION XII**Education**

In this section data in respect of educational institutions have been given in three tables.

Table 12.1 classifies tehsilwise number of recognised educational institutions in Bhatinda district on 15-5-1974.

Table 12.2 gives the institution-wise number of male and female, trained and untrained teachers working as on 15.5.1974 in recognised schools in Bhatinda district.

Table 12.3 presents data regarding number of students on roll on 15-5-1974 in Bhatinda district. Separate details of students belonging to Scheduled Castes have also been given.

XII. ਸਿੱਖਿਆ EDUCATION

ਅਧਿਸੀਲੇਵਰ ਮਾਨਤ ਪ੍ਰਾਪਤ ਸੰਸਥਾਵਾਂ ਦੀ ਜ਼ਿੱਲ੍ਹੇ।
 Tehsilwise Number of Recognised Institutions
 (15 ਮਈ, 1974 ਦੀ ਸਹਿਤੀ)
 (As on 15 May, 1974.)

ਨੰ: No. 12.1

ਸੰਸਥਾ ਦੀ ਕਿਸਮ Type of Institution	ਤਹਿਸੀਲ Tehsil				ਜੋੜ Total
	ਬਹਿੰਡਾ Bhatinda	ਮਾਨਸਾ Mansa	ਹੌਲ Hull	ਫੁਲ Phul	
1	2	3	4	5	
1. ਆਰਟਸ ਅਤੇ ਵਿਕਿਆਨ ਕਾਲਜ	4	3	1		8
2. ਬਾਗਰਸ ਕਾਲਜ	—	—	—	—	—
3. ਸ਼੍ਰੀਚਿੰਨ ਸਿੱਖਿਆ ਦਾ ਕਾਲਜ	—	—	—	—	—
4. ਯਾਤਰਾਪਾਲ ਸਿੱਖਿਆ ਕਾਲਜ	—	—	—	—	—
5. ਹਾਇਰ ਸੈਕੰਡਰੀ ਸਕੂਲ	5	2	—	—	7
Higher Secondary Schools					

6.	ਹਾਈ/ਪੋਸਟ ਬੋਰਡਿੰਗ ਸਕੂਲ High/Post Basic Schools	45	28	23	96
7.	ਮਿਡਲ/ਸੀਨੀਅਰ ਬੇਸਿੰਗ ਸਕੂਲ Middle/Senior Basic Schools	28	28	14	70
8.	ਪ੍ਰਾਇਮਰੀ/ਜੂਨੀਅਰ ਬੇਸਿੰਗ ਸਕੂਲ Primary/Junior Basic Schools	174	196	45	415
9.	ਪ੍ਰੈ-ਪ੍ਰਾਇਮਰੀ ਸਕੂਲ Pre-Primary Schools	—	—	—	—
10.	ਸਰੀਰਿਕ ਸਿਫਿਆ ਦੇ ਸਕੂਲ Schools for Physical Education	—	—	—	—
11.	ਟੋ.ਬੋ.ਟੋ. ਸਕੂਲ J. B.T. Schools	—	—	—	—
12.	ਆਈ.ਟੋ.ਆਈ. I. T. I.	1	1	2	—
13.	ਅਸਮਰਥ ਅੰਕਾਂ ਵਾਲਿਆਂ ਲਈ ਸਕੂਲ Schools for Handicapped	—	—	—	—
ਸਾਰੀਆਂ ਸੰਸਥਾਵਾਂ Total Institutions		257	258	83	598

ਸੁਧਾਨ : ਚਿਲਾ ਜਿਲੀਆ ਅਡਮਿਨਿਸਟਰੇਸ਼ਨ, ਬਹਿੰਡਾ।

Source : District Education Officer, Bhatinda

12 ਸਿਖਿਆ

XII. EDUCATION
ਮਾਨਸਤ ਪ੍ਰਬੰਧ ਸੱਭਾ ਵਿੱਚ ਅਧਿਆਪਕਾਂ ਦੀ ਗਿਣਤੀ
Number of Teachers in Recognised Schools
(15 ਮਈ, 1974 ਦੀ ਸਹਿਜੀ)
(As on 15 May, 1974)

ਨੰ: No. 12.2

ਵੇਰਵੇ Particulars	ਅਗਦ Train- ed	ਮਾਲੇ Male	ਜੋੜ Total	ਇਤਨੀਆਂ ਟੈਕਾਡ Train- ed	ਫੇਮਾਲੀ Female	ਜੋੜ Total
				ਅਨੁ- ਅਗਦ Train- ed	ਅਨੁ- ਅਗਦ Train- ed	ਅਨੁ- ਅਗਦ Train- ed
ਪ੍ਰੀ-ਪ੍ਰਥਮੀ/ਪ੍ਰਥਮੀ/ਜੁਨੀਅਰ ਬੇਸ਼ਬ ਸੱਭਾ	...	1,048	—	1,048	286	—
Pre-Primary/Primary/Junior Basic Schools	...					286
ਮਿਡੀ/ਸੀਨੀਅਰ ਬੇਸ਼ਬ ਸੱਭਾ	...	575	—	575	282	—
Middle/Senior Basic Schools	...					282
ਹਾਈਅਧਿਕ ਸੰਕੱਤੀ/ਪ੍ਰਸ਼ਾਸਨ-ਬੇਸ਼ਬ ਸੱਭਾ	...	1,455	—	1,455	805	—
High/Hr. Secondary/Post-Basic Schools	...					805
ਜੋੜ Total	...	3,078	—	3,078	1,373	—
						1,373

ਸੰਪਤੀ: ਜ਼ਿਲ੍ਹਾ ਸਿਫ਼ਾ ਅਨੱਸਰ, ਬਠਿੰਡਾ।

Source:—District Education Officer, Bhatinda.

12 ਸਿਖਿਆ

XII. EDUCATION

ਮਾਰਤਾ ਪ੍ਰਧਾਨ ਸਕਲਾਂ ਵਿੱਚ ਵਿਦਿਆਰਥੀ

Number of Students in Recognised Schools
 (15 ਮਈ, 1974 ਦੀ ਸਹਿਤ)
 (As on 15 May, 1974)

ਨੰ: No. 12.3

ਸੰਸਥਾ Institution

ਅਨੁਸਾਰਿਤ ਸ਼ਾਤਾਨਾਂ ਮਨੁ
 ਵਿਦਿਆਰਥੀ

Number of all the
 Students belonging to Scheduled Castes
 ਅਨੁਸਾਰਿਤ ਸ਼ਾਤਾਨਾਂ ਵਿਦਿਆਰਥੀ

ਸੰਸਥਾ Institution	Number of Students belonging to Scheduled Castes				
	ਜੋੜ	ਮੁੜੇ	ਕੁੱਝੀਆਂ	ਜੋੜ	ਮੁੜੇ
Total	Boys	Girls	Total	Boys	Girls
1. ਪ੍ਰੀ-ਪ੍ਰਾਈਵੇਟ/ਪ੍ਰਾਈਵੇਟ/ ਸਰਕਾਰੀ/ ਸਰਕਾਰੀ ਬੇਸ਼ੀ ਸਕਲ	... 59,447	34,981	24,466	15,494	9,579
Pre-Primary/Junior Basic School					5,915
2. ਮਿਡਲ/ਸੀਨੀਅਰ ਬੇਸ਼ੀ ਸਕਲ	... 25,162	14,425	10,737	5,984	3,639
Middle/Senior Basic Schools					2,345
3. ਹਾਈ/ਹਾਈ ਸਕਲ/ਪ੍ਰੈਸਟ ਬੇਸ਼ੀ ਸਕਲ	... 73,214	46,092	27,122	10,851	7,439
High/H. Secondary/Post-Basic Schools					3,412
4. ਕਾਲਜ Colleges	... 3,935	2,896	1,039	110	98
ਜੋੜ Total	... 1,61,758	98,394	63,364	32,439	20,755
ਮੁੜੇ					11,684

ਸਾਧਨ: ਸਿਖਿਆ ਅਫਸਰ, ਬਾਣੌਤ।

Source:--District Education Officer, Bhatinda.

ਸੈਕਸ਼ਨ 13

ਸਹਿਕਾਰਤਾ

ਇਸ ਸੈਕਸ਼ਨ ਵਿਚ ਤਿੰਨ ਸਾਰਨੀਆਂ ਦਿੱਤੀਆਂ ਰਦੀਆਂ ਹਨ, ਜਿਨ੍ਹਾਂ ਵਿਚ ਸਹਿ-ਕਾਫਤਾਂ ਲਈ ਅਪੀਨ ਰੰਮ ਦੀ ਸਥਿਤੀ ਦਰਸਾਈ ਰਹੀ ਹੈ।

ਸਾਰਨੀ 13.1 ਜ਼ਿਲ੍ਹਾ ਬਠਿੰਡਾ ਦੀਆਂ ਸਮੂਹ ਸਹਿਕਾਰੀ ਸਭਾਵਾਂ ਦੀ ਰਿਣਤੀ, ਮੈਂਬਰਾਂ ਦੀ ਗਿਣਤੀ ਅਤੇ ਕਾਰਜ ਪੁੰਜੀ ਆਦਿ ਸਾਲ 1965-66 ਤੋਂ 1973-74 ਤੱਕ ਦਿੱਤੀ ਗਈ ਹੈ।

ਸਾਰਨੀ 13.2 ਵਿੱਚ ਤਹਿਸੀਲਵਾਰ ਭਿੰਨ ਭਿੰਨ ਪਰਕਾਰ ਦੀਆਂ ਸਹਿਕਾਰੀ ਸਭਾਵਾਂ ਦੀ ਗਿਣਤੀ ਸਾਲ 1973-74 ਲਈ ਦਰਜ ਕੀਤੀ ਗਈ ਹੈ।

ਸਾਰਨੀ 13.3 ਵਿੱਚ ਤਹਿਸੀਲਵਾਰ ਸਹਿਕਾਰੀ ਸਭਾਵਾਂ ਦੀ ਆਮ ਪ੍ਰਗਤੀ ਸਾਲ 1973-74 ਲਈ ਦਰਸਾਈ ਗਈ ਹੈ।

SECTION XIII

Co-operation

This section contains three tables showing the working of the Co-operation movement in Punjab.

Table 13.1 depicts the number of societies, their membership and working capital for the years 1965-66 to 1973-74 in Bhatinda District.

Table 13.2 presents tehsilwise number of various types of societies in Bhatinda District as on 30.6.74.

Table No. 13.3 shows tehsilwise general progress of total Co-operative Societies in the year 1973-74.

13. ਸਹਿਕਾਰ
XIII. Co-ope
ਜ਼ਿਲ੍ਹੇ ਵਿੱਚ ਸਾਰੀਆਂ ਸਹਿਕਾਰੀ ਸਭਾਵਾਂ
Number of Cooperative Societies,

ਨੰ: No. 13.1

ਵੇਰਵਾ

Particulars

	1	2	3	4
1. ਸਭਾਵਾਂ ਦੀ ਗਿਣਤੀ No. of societies	...	1,671	1,686	1,645
2. ਮੈਂਬਰਾਂ ਦੀ ਗਿਣਤੀ Membership	...	132	144	150
3. ਹਿੱਸਾ ਪੰਜੀ (ਲੱਖ ਰੁਪਏ) Share Capital (Lakh Rs.)	...	81	86	253
4. ਮਲਕੀਅਤੀ ਫੇਡ (ਲੱਖ ਰੁਪਏ) Owned Funds (Lakh Rs)	...	123	124	259
5. ਕਾਰਜ ਪੰਜੀ (ਲੱਖ ਰੁਪਏ) Working Capital (Lakh Rs)	...	519	519	896
6. ਆਬਾਦੀ (ਲੱਖ) Population (lakh)*	...	11.77	12.01	12.26
7. ਇਕ ਲੱਖ ਵਾਲੀਆਂ ਪ੍ਰਤੀ ਸਭਾਵਾਂ ਦੀ ਗਿਣਤੀ No. of Societies per lakh Population	...	142	140	134
8. ਇਕ ਸੰਵਾਲੀਆਂ ਪ੍ਰਤੀ ਸਾਰੀਆਂ ਸਭਾਵਾਂ ਤੋਂ ਮੈਂਬਰਾਂ ਦੀ ਗਿਣਤੀ No. of Members per 100 Population	112	120	122	
9. ਆਬਾਦੀ ਅਨੁਸਾਰ ਪ੍ਰਤੀ ਵਿਅਕਤੀ ਅੰਸਤ ਪੰਜੀ (ਰੁਪਏ) Per capita working capital (Rs)	44	43	73	

ਨੋਟ.—1. ਸਾਲ 1965-66 ਤੋਂ 1971-72 ਤੱਕ ਦੇ ਅੰਕਤਿਆਂ ਵਿੱਚ ਫਰੀਦਕੋਟ ਤਹਿਸੀਲ ਸ਼ਾਮਲ ਹੈ।

Note. 1. Figures for the years 1965-66 to 1971-72 are inclusive of Faridkot Tehsil.

2. * ਅੱਧ ਸਾਲ ਦੀ ਅਨੁਮਾਨਿਤ ਆਬਾਦੀ 1961 ਤੋਂ 1971 ਦੀ ਜੰਨ-ਸੰਖਿਆ, ਜਨਮ ਦਰ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ।

2. Mid year population has been worked out on the basis of growth rate of population for 1961 to 1971.

3. ਸਾਲ 1970-71 ਤੱਕ ਹਿੱਸਾ ਪੰਜੀ, ਮਲਕੀਅਤੀ ਫੇਡ ਅਤੇ ਕਾਰਜ ਪੂਜੀ ਉਦਯੋਗਿਕ ਸਭਾਵਾਂ ਤੋਂ ਰਹਿਤ ਹਨ।

3. Share capital Owned funds and Working capital up to 1970-71 are exclusive of Industrial Societies.

उ
ration

ਦੀ ਗਿਣਤੀ, ਮੈਂਬਰਸ਼ਿਪ ਅਤੇ ਕਾਰਜ ਪ੍ਰੰਜ਼ੀ

their Membership, Working Capital in Bhatinda District

1968-69	1969-70	1970-71	1971-72	1972-73	1973-74
5	6	7	8	9	10
1,670.	1,693	1,812	1,827	1,257	1,297†
158	159	166	171	132	135†
240	205	254	383	292	223
278	312	350	407	296	329
1,428	1,443	1,629	2,246	1,369	1,440
12.51	12.77	13.03	13.29	10.64	10.87
133	133	139	137	118	119
126	125	127	129	124	124
114	113	125	169	129	132

ਸਾਧਨ : 1. ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਬਠਿੰਡਾ ਅਤੇ
ਮਾਂਲਸਾ।
2. ਇੰਡੀਨਪੈਕਟਰ, ਉਦਯੋਗਿਕ ਸਹਿਕਾਰੀ ਸਭਾਵਾਂ, ਬਠਿੰਡਾ।

Source : Assistant Registrar, Co-operative Societies Bhatinda, and Mansa.

2. Inspector, Industrial Co-operative Societies, Bhatinda.

†ਸੰਘੇ ਹੋਏ।

†Revised

13. ਸਹਿਕਾਰਤਾ

XIII. Co-operatives

ਤਹਿਸੀਲਵਾਰ ਸਹਿਕਾਰੀ ਸੰਸਥਾਵਾਂ ਅਤੇ ਬੈਂਕ

Tehsilwise Number of Societies & Banks.

(30 ਜੂਨ, 1974 ਦੀ ਸਥਿਤੀ)

ੰ: No. 13.2

(As on 30th June, 1974)

ਵੇਰਵੇ Particulars	Bhatinda	Mansa	Phul	Total
	1	2	3	4
I. ਕਰਜ਼ਾ ਸਭਾਵਾਂ				
Credit Societies				
1. ਰਾਜ ਤੇ ਕੇਂਦਰੀ ਬੈਂਕ ਤੇ ਬੈਂਕ ਜੂਨੀਅਨ State and Central Bank & Bank Unions	1	—	—	1
2. ਕੇਂਦਰੀ ਤੇ ਕੇਂਦਰੀ ਗਹਿਰ ਬੈਂਕ Central Land Mortgage Banks	...	—	—	—
3. ਜਗਾਇਤੀ ਸਭਾਵਾਂ Agricultural Societies	315	234	94	643
4. ਗੈਰ-ਜਗਾਇਤੀ ਕਰਜ਼ਾ ਸਭਾਵਾਂ Non-Agricultural Credit Societies	41	31	7	79
5. ਮੁਢਲੇ ਭੇਂਟ ਗਹਿਰ ਬੈਂਕ Primary Land Mortgage Banks	1	1	1	3
6. ਉਦਯੋਗਿਕ ਬੈਂਕ Industrial Banks	...	—	—	—
II. ਗੈਰ ਕਰਜ਼ਾ ਸਭਾਵਾਂ				
Non-Credit Societies				
1. ਮਾਰਕੀਟਿੰਗ Marketing	14	4	1	19
2. ਗੁਣੇ ਦੀ ਸਪਲਾਈ ਕਰਜ਼ਾ Sugarcane Supply	...	—	—	—

13. ਸਹਿਕਾਰਤਾ
XIII. Co-operation
 ਤਹਿਸੀਲਵਾਰ ਸਹਿਕਾਰੀ ਸੰਸਥਾਵਾਂ ਅਤੇ ਬੈਂਕ
Tehsilwise Number of Societies & Banks

(30 ਜੂਨ, 1974 ਦੀ ਸਥਿਤੀ)

ਨੰ No. 13.2

(As on 30th June, 1974)

ਵੇਰਵੇ Particulars	ਬਠਿੰਡਾ Bhatinda	ਮਾਨਸਾ Mansa	ਫੁਲ Phul	ਜੋੜ Total	
				1	2
				3	4
				5	
3. ਦੁਧ ਦੀ ਸਪਲਾਈ ਕਰਤਾ।	... 14	14	3	31	
Milk and Dairy Supply					
4. ਕਪਤਾ ਬਨਣ ਵਾਲੀਆਂ ਦੀਆਂ ਸਭਾਵਾਂ।	... 13	7	2	22	
Weavers Societies					
5. ਖਪਤਕਾਰ ਸਭਾਵਾਂ।	... 24	2	--	26	
Consumer Stores					
6. ਮਕਾਨ ਉਸਾਰੀ ਸਭਾਵਾਂ।	... 10	5	3	18	
Housing Societies					
7. ਫਾਲੀ ਸਭਾਵਾਂ।	... 20	10	13	43	
Farming Societies					
8. ਬਿਲਡਿੰਗ ਤੇ ਉਸਾਰੀ ਸਭਾਵਾਂ।	... 25	20	4	49	
Labour and Construction Societies					
9. ਹੋਰ	... 186	142	35	363	
Others					
ਜੋੜ Total	... 664	470	163	1,297	

ਸਾਧਨ : 1-ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਬਠਿੰਡਾ ਤੇ ਮਾਨਸਾ।
 Source : 1. Assistant Registrar, Co-operative Societies,
 Bhatinda & Mansa.

2.-ਇੰਡੀਅਪੋਕਟਰ, ਉਦਯੋਗਿਕ ਸਹਿਕਾਰੀ ਸਭਾਵਾਂ, ਬਠਿੰਡਾ।
 Inspector, Industrial Co-operative Societies,
 Bhatinda.

13. ਸਹਿਕਾਰਤਾ
XIII. Co-operation
 ਤਹਿਸੀਲਵਾਰ ਆਮ ਪ੍ਰਗਤੀ ਸਾਲ 1973-74
 Tehsilwise General Progress in 1973-74

ਨੰ: No. 13.3

ਵੇਰਵੇ Particulars	ਤਹਿਸੀਲ Tehsil			ਜੋੜ Total	
	ਬਠਿੰਡਾ Bhatinda	ਮਾਨਸਾ Mansa	ਫੁਲ Phul		
1	2	3	4	5	
1. ਸਭਾਵਾਂ ਦੀ ਗਿਣਤੀ No. of Societies	...	664	470	163	1,397
2. ਮੈਂਬਰਸ਼ਿਪ (00,000) Membership (00,000)	...	68	45	22	135
3. ਵਿਕਾਰਕ ਟਰਨ ਓਵਰ Business Turnover
4. ਸੇਵਾ ਪ੍ਰਾਪਤੀ ਪਿੰਡਾਂ ਦੀ ਪ੍ਰਤਿਸਤਤਾ Percentage of Villages Served					
(ਅ) ਜਨਰਲ ਲਾਈਨ ਸਭਾਵਾਂ General Line Societies	...	100.00	100.00	100.00	100.00
(ਅ) ਉਦਯੋਗਿਕ ਸਭਾਵਾਂ Industrial Societies	...	31.53	15.90	10.53	21.24
5. ਸੇਵਾ ਪ੍ਰਾਪਤ ਆਬਾਦੀ ਦੀ ਪ੍ਰਤਿਸਤਤਾ Percentage of Population Served	...	70.67	52.02	62.22	61.97

ਸਾਧਨ : ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ ਬਠਿੰਡਾ ਤੇ ਮਾਨਸਾ
 (ii) ਇਨਸਪੈਕਟਰ, ਉਦਯੋਗਿਕ ਸਹਿਕਾਰੀ ਸਭਾਵਾਂ, ਬਠਿੰਡਾ।

Source : Assistant Registrar, Co-operative Societies, Bhatinda & Mansa.

(ii) Inspector, Industrial Co-operative Societies, Bhatinda.

ਸੇਕਸ਼ਨ-14

ਟਰਾਂਸਪੋਰਟ ਅਤੇ ਸੜਕਾਂ

ਸਾਰਣੀ 14.1 ਜ਼ਿਲ੍ਹਾ ਬਠਿੰਡਾ ਵਿੱਚ ਸਾਲ 1966 ਤੋਂ 1973 ਦੇ ਦੌਰਾਨ ਵੱਖ ਵੱਖ ਕਿਸਮ ਦੀਆਂ ਰਜਿਸਟਰਡ ਹੋਈਆਂ ਮੋਟਰ ਗੱਡੀਆਂ ਦੀ ਗਿਣਤੀ ਦਿੱਤੀ ਗਈ ਹੈ। ਸਾਲ 1966 ਤੋਂ 1970 ਤੱਕ ਦੇ ਅੰਕੜੇ ਪੁਰਾਣੇ ਬਠਿੰਡਾ ਜ਼ਿਲ੍ਹੇ ਦੇ ਹਨ ਅਤੇ ਇਸ ਵਿੱਚ ਫਰੀਦਕੋਟ ਤਹਿਸੀਲ ਵੀ ਸਾਮਲ ਹੈ।

ਸਾਰਣੀ 14.2 ਸਾਲ 1950-51, 1955-56, 1960-61 ਅਤੇ 1965-66 ਤੋਂ 1973-74 ਵਿੱਚ ਲੋਕ ਨਿਰਮਾਨ ਵਿਭਾਗ ਵਲੋਂ ਦੇਖ ਭਾਲ ਅਧੀਨ ਸੜਕਾਂ ਦੀ ਲੰਬਾਈ ਦਰਸਾਉਂਦੀ ਹੈ।

SECTION XIV

Transport and Roads

Table 14.1 shows the number of different types of motor vehicles registered in Bhatinda District during the calendar years 1966 to 1973.

Figures for the years 1966 to 1970 are of the erstwhile Bhatinda District and are inclusive of Faridkot Tehsil.

Table 14.2. indicates the road length maintained by the Public Works Department during the years, 1950-51, 1955-56, 1960-61 and 1965-66 to 1973-74.

14. ਟ੍ਰਾਂਸਪੋਰਟ ਅਤੇ

XIV. TRANSPORT

ਜ਼ਿਲ੍ਹੇ ਵਿਚ ਰਜਿਸਟਰ ਹੋਈਆਂ ਵੱਖ

Number of different Types of Motor

ਨੰ: No. 14.1

ਸਾਲ ਦੇ ਦੇਰਾਨ ਰਜਿਸਟਰ
Vehicles registered during

ਸਾਲ Year	ਕਾਰਾਂ Cars	ਜੀਪਾਂ Jeeps	ਟਰੱਕ Trucks	ਟੈਕਸੀਆਂ Taxies
1	2	3	4	5
1966*	...	10	8	1
1967*	...	15	10	2
1968*	...	16	29	57
1969*	...	22	29	33
1970*	...	32	45	46
1971	...	56	31	73
1972	...	38	48	96
1973	...	52	38	74

* ਅੰਕੜੇ ਪੁਰਾਣਾ ਜ਼ਿਲ੍ਹਾ ਬਠਿੰਡਾ, ਅਤੇ ਫਰੀਦਕੋਟ ਤਹਿਸੀਲ ਸਮੇਤ ਹਨ।

*Figures are of the erstwhile Bhatinda District and inclusive of Faridkot Tehsil

ਸੜਕਾਂ
AND ROADS
 ਵੱਖ ਕਿਸਮ ਦੀਆਂ ਮੇਟਰ ਗੱਡੀਆਂ
Vehicles Registered in the District

ਹੋਈਆਂ ਗੱਡੀਆਂ
 the year

Tractors	Buses	Motorcycles	Auto-rickshaws	Miscellaneous	Total
6	7	8	9	10	11
136	9	35	—	3	210
140	11	36	1	5	231
194	3	115	—	5	419
335	5	138	14	1	577
742	15	285	40	—	1,205
487	20	304	18	—	989
672	5	328	14	1	1,202
1,696	4	350	11	5	2,230

ਸਾਧਨ : ਜ਼ਿਲ੍ਹਾ ਟ੍ਰਾਂਸਪੋਰਟ ਅਫਸਰ, ਬਹਿੰਡਾ।
Source : District Transport Officer, Bhatinda.

14. ਟਰਾਂਸਪੋਰਟ ਅਤੇ ਸੜਕਾਂ

XIV TRANSPORT AND ROADS

ਜਿਲ੍ਹੇ ਵਿਚ ਲੋਕ ਨਿਰਮਾਣ ਵਿਭਾਗ ਅਤੇ ਸਥਾਨਿਕ ਸੰਸਥਾਵਾਂ ਵਲੋਂ ਦੇਖਭਾਲ ਅਧੀਨ
ਸੜਕਾਂ ਦੀ ਲੰਬਾਈ

Road Length maintained by the Public Works
Department and Local Bodies in the District

(ਕਿਲੋਮੀਟਰ)

(Kilometres)

ਨੰ : No. 14.2

ਸਾਲ Year	ਸੜਕਾਂ ਦੀ ਲੰਬਾਈ		ਜੋੜ	
	Road Length		Total	
	ਪੱਕੀਆਂ Metalled	ਕੱਚੀਆਂ Unmetalled	ਕਿਲੋਮੀਟਰ Kilometres	ਮੀਲ Miles
1	2	3	4	5
1950-51	...	177	45	222
1955-56	...	275	--	275
1960-61	...	562	122	684
1965-66	...	711	36	747
1966-67	...	732	17	749
1967-68	...	736	17	753
1968-69	...	849	--	849
1969-70	...	993	--	993
1970-71	...	1,176	--	1,176
1971-72	...	1,005	--	1,005
1972-73	...	1,419	--	1,419
1973-74	...	1,673	298	1,971
				1,222

ਨੋਟ .—ਸਾਲ 1970-71 ਦੇ ਅੰਕੜਿਆਂ
ਵਿਚ ਤਹਿਸੀਲ ਵਰੀਦਕੋਂਟ ਦੇ ਅੰਕੜੇ ਵੀ
ਛਾਮਲ ਹਨ।

Note. --The figures up to
1970-71 are inclusive of
Faridkot Tehsil.

ਸਾਧਨ : ਮੱਖ ਇੰਜੀਨੀਅਰ, ਲੋਕ ਨਿਰਮਾਣ
ਵਿਭਾਗ (ਇਮਾਰਤਾਂ ਤੇ ਸੜਕਾਂ), ਪੰਜਾਬ।

Source : Chief Engineer,
P. W. D. (B. and R.)
Punjab.

ਸੈਕਸ਼ਨ—15

ਅਦਾਲਤੀ ਤੇ ਪ੍ਰਬੰਧਕੀ

ਇਸ ਸੈਕਸ਼ਨ ਵਿਚ ਦੋ ਸਾਰਣੀਆਂ ਹਨ।

ਸਾਰਣੀ 15.1 ਜ਼ਿਲ੍ਹਾ ਬਠਿੰਡਾ ਵਿਚ ਸਾਲ, 1966 ਤੋਂ 1973 ਤੱਕ ਤਹਿਸੌਲਵਾਰ ਅਤੇ ਦਰਜਾਵਾਰ ਜੁ ਰਮਾਂ ਦੀ ਗਿਣਤੀ ਦਿੱਤੀ ਗਈ ਹੈ।

ਸਾਰਣੀ 15.2 ਮਿਤੀ 31 ਦਸੰਬਰ, 1973 ਨੂੰ ਪੁਲਿਸ ਸਟੇਸ਼ਨ ਅਤੇ ਪੁਲਿਸ ਪੋਸਟਾਂ ਦੀ ਗਿਣਤੀ ਦਰਸਾਉਂਦੀ ਹੈ।

SECTION XV

JUDICIAL AND ADMINISTRATIVE

This section contains two tables.

Table 15.1 shows category-wise number of crimes in Bhatinda district for the years 1966 to 1973.

Table 15.2 depicts tehsilwise number of police stations and Police Posts as on 31st December, 1973 in Bhatinda district.

15. ਅਦਾਲਤੀ ਅਤੇ
XV JUDICIAL AND
 ਜ਼ਿਲ੍ਹੇ ਵਿਚ ਹੋਣ ਵਾਲੇ
 Incidence of Crimes in the

ਨੰ No: 15.1

ਸਾਲ Year		ਕਤਲ	ਡਾਕਾ	ਸੰਨ	ਚੌਗੀ	ਲੁਟਾਰ	
		Murder	Daco- ity	Bur- glary	Theft	Robbery	ਸਾਪਾਰਣ Ordinary
1	2	3	4	5	6	7	
1966	...	65	—	141	189	18	8
1976	...	77	—	153	183	13	7
1968	...	89	—	151	173	19	6
1969	...	76	—	114	157	13	4
1970	...	55	—	76	178	9	2
1971	...	91	1	82	167	—	3
1972	...	76	—	110	144	—	5
1973	...	81	—	115	146	—	2

ਨੋਟ:—ਸਾਲ 1971 ਦੇ ਅੰਕੜਿਆਂ ਵਿਚ ਫਾਰਿਦਕੋਟ ਤਹਿਸੀਲ ਦੇ ਅੰਕੜੇ ਵੀ ਸ਼ਾਮਲ ਹਨ।

Note:—Up to the year 1971 the figures are inclusive of Faridkot Tehsil.

ਪ੍ਰਬੰਧਕੀ
ADMINISTRATIVE
ਜੁਰਮ
District

ਅਗਵਾ Kid- napping	ਦੰਗਾ ਫਸਾਦ ਜਾਂ ਗੈਰ ਕਾਨੂੰਨੀ ਇਕਠਤ Rioting or unlawful Assembly	ਦੰਡ ਯੋਗ ਮਨੁੱਖ ਹੱਤਿਆ Culp- pable Homicide	ਸਿੱਕੇ ਬਣਾਊਣਾ Coining	ਫੁਟਵਲ	ਜੋੜ Misc.	Total
8	9	10	11	12	13	
21	--	12	--	651	1,105	
18	2	21	--	556	1,030	
25	2	15	--	605	1,085	
23	--	23	--	528	938	
22	2	28	--	518	890	
26	2	17	--	552	944	
23	1	3	--	462	824	
20	1	19	--	531	915	

ਸਾਧਨ : ਸੀਨੀਅਰ ਸੁਪਰਡੈਟ ਪੁਲਿਸ, ਬਹਿੰਡਾ।
Source : Senior Superintendent of Police,
Bhatinda.

15. ਅਦਾਲਤੀ ਅਤੇ ਪ੍ਰਬੰਧਕੀ
XV Judicial and Administrative
ਜ਼ਿਲੇ ਵਿਚ ਤਹਿਸੀਲਵਾਰ ਪੁਲਿਸ ਸਟੇਸ਼ਨ ਅਤੇ ਪੁਲਿਸ ਚੈਕੀਆਂ
Tehsilwise Number of Police Stations and Police Posts
in the District
ਨੰ : No. 15.2

31 ਦਸੰਬਰ, 1973 ਦੀ ਸਥਿਤੀ
As on 31st December, 1973

ਤਹਿਸੀਲ
Tehsil

	ਪੁਲਿਸ ਸਟੇਸ਼ਨ Police Stations	ਪੁਲਿਸ ਚੈਕੀਆਂ Police Posts	ਜੋੜ Total
1	2	3	4
1. ਬਠਿੰਡਾ Bhatinda	...	7	2
2. ਮਾਨਸਾ Mansa	...	7	—
3. ਫੁਲ Phul	...	3	1
ਜੋੜ Total	...	17	3
			20

ਸਾਧਨ :—ਸੀਨੀਅਰ ਸੁਪਰਡੱਟ ਪੁਲਿਸ, ਬਠਿੰਡਾ।
Source : Senior Superintendent of Police, Bhatinda.

ਸਥਾਨਕ ਸੰਸਥਾਵਾਂ

ਇਸ ਸੈਕਸ਼ਨ ਵਿਚ ਤਿੰਨ ਸਾਰਣੀਆਂ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਪ੍ਰੋਸਟ/ਨਗਰ-ਪਾਲਕਾਵਾਂ ਦਾ ਖੇਤਰ, ਵਸੋਂ, ਬਣਤਰ, ਮੈਂਬਰਾਂ ਦੀ ਗਿਣਤੀ ਅਤੇ ਆਮਦਨ ਅਤੇ ਖਰਚ ਦੇ ਅੰਕੜੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੰਚਾਇਤਾਂ, ਪੰਚਾਇਤ ਸੰਮਤੀਆਂ ਅਤੇ ਇਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਵੀ ਇਸ ਸੈਕਸ਼ਨ ਵਿਚ ਦਿੱਤੀ ਗਈ ਹੈ।

ਸਾਰਣੀ 16.1 ਵਿੱਚ ਸਾਲ 1965-66 ਤੋਂ 1973-74 ਤੱਕ ਦਾ ਜ਼ਿਲ੍ਹਾ ਬਠਿੰਡਾ ਦੀ ਜ਼ਿਲ੍ਹਾ ਪ੍ਰੋਸਟ ਦਾ ਡਾਟਾ ਦਿੱਤਾ ਗਿਆ ਹੈ।

ਸਾਰਣੀ 16.2 ਜ਼ਿਲ੍ਹਾ ਬਠਿੰਡਾ ਦੀਆਂ 11 ਨਗਰਪਾਲਕਾਵਾਂ ਦੀ ਸਰਕਾਰੀ ਅਤੇ ਗੈਰ-ਸਰਕਾਰੀ ਮੈਂਬਰਾਂ ਦੀ ਗਿਣਤੀ, ਆਮਦਨ ਅਤੇ ਖਰਚ ਸਾਲ, 1965-66 ਤੋਂ 1973-74 ਲਈ ਦਰਸਾਉਂਦੀ ਹੈ।

ਸਾਰਣੀ 16.3 ਜ਼ਿਲ੍ਹਾ ਬਠਿੰਡਾ ਵਿੱਚ ਪੰਚਾਇਤਾਂ, ਪੰਚਾਇਤ ਸੰਮਤੀਆਂ ਦੀ ਰਿਣਤੀ ਅਤੇ ਇਨ੍ਹਾਂ ਦੇ ਮੈਂਬਰ ਸਿੱਖ 1965-66 ਤੋਂ 1973-74 ਲਈ ਦਿੱਤੀ ਗਈ ਹੈ।

SECTION XVI

LOCAL BODIES

This section contains three tables in which statistics are given regarding area, population, number of members, income and expenditure of Zila Parishad, Local Bodies in Bhatinda district. Number of local bodies in Bhatinda district, number of Panchayats and Panchayat Samitis and their membership has also been given in this Section.

Table 16.1 presents data for the years, 1975-66 to 1973-74 regarding Zila Parishad of Bhatinda district.

Table 16.2 shows the number of members, official and non-official, income and expenditure of eleven Municipal Committees of Bhatinda district for the years 1965-66 to 1973-74.

Table 16.3 depicts number of Panchayats and Panchayat Samitis and their membership in Bhatinda district for the years, 1965-66 to 1973-74.

16. ਸਥਾਨਕ
XVI Local
ਜ਼ਿਲਾ ਪ੍ਰੀਸ਼ਦ ਬਠਿੰਡਾ ਦਾ ਖੇਤਰ, ਵਸੋਂ, ਬਣਤਰ,
Area, Population, Constitution, Income and

ਨੰ: No. 16.1

Particulars	ਵੇਰਵੇ	1965-66	1966-67	1967-68	1968-69
	1	2	3	4	5
ਜ਼ਿਲਾ ਪ੍ਰੀਸ਼ਦ ਦੀਆਂ ਹੱਦਾਂ					
ਅੰਦਰਲਾਈ ਖੇਤਰ					
(ਵਰਗ ਕਿਲੋਮੀਟਰ)	6,843	6,843	6,843	6,843	
Area within Zila Parishad limits (sq. kilometres)					
ਜ਼ਿਲਾ ਪ੍ਰੀਸ਼ਦ ਵੀਆਂ ਹੱਦਾਂ					
ਅੰਦਰਲਾਈ ਵਸੋਂ	9,15,972	9,15,972	9,15,972	9,15,972	
Population with- in Zila Parishad Limits*					
ਜ਼ਿਲਾ ਪ੍ਰੀਸ਼ਦ ਦੇ ਮੈਂਬਰਾਂ					
ਦੀ ਗਿਣਤੀ—					
Number of Members of the Zila Parishad					
ਸਰਕਾਰੀ Official	1	1	1	1	
ਗੁਰੂ ਸਰਕਾਰੀ	52	53	53	53	
Non-Official					
ਜੋਤ Total ...	53	54	54	54	
ਕੁੱਲ ਆਮਦਨ (ਰੁਪਏ)	9,03,603	10,58,483	6,28,917	7,35,311	
Total Income (Rs)					
ਕੁੱਲ ਖਰਚ (ਰੁਪਏ) ...	5,78,433	9,99,163	4,89,266	5,06,424	
Total expenditure(Rs)					

*ਆਬਾਦੀ ਦੇ ਅੰਕੜੇ 1961-71 ਦੀ ਮਰਦਮ ਸੁਮਾਰੀ ਦੇ ਆਧਾਰ ਤੇ ਦਿੱਤੇ ਗਏ
ਹਨ।

*Population figures based on 1961-71 Census.

ਸੰਸਥਾਵਾਂ

Bodies

ਆਮੀਨ ਅਤੇ ਧਰਚ

Expenditure of Zila Parishad in the District

1969-70	1970-71	1971-72	1972-73	1973-74
6	7	8	9	10
6,928	6,928	5,511	5,511	5,511
9,15,972	10,51,281	8,42,977	8,42,977	8,42,977
1	1	1	1	1
49	40	39	38	—
50	41	40	39	1
8,25,988	11,86,857	8,25,449	6,60,980	5,20,254
11,99,623	10,13,864	7,68,500	5,56,256	6,43,281

ਸਾਧਨ :—ਸੈਕੱਤਰ, ਜ਼ਿਲ੍ਹਾ ਪ੍ਰੀਸਟ, ਬਹਿੰਡਾ।
Source : Secretary, Zila Parishad, Bhatinda.

16 ਸਥਾਨਿਕ
XVI Local
ਜ਼ਿਲ੍ਹੇ ਦੀਆਂ ਨਗਰ ਪਾਲਕਾਵਾਂ ਦੀ ਗਿਣਤੀ, ਆਬਾਦੀ,
Number, Population, Constitution, Income and
ਨੰ : No. 16.2

ਵਰਗੇ Particulars	1965-66	1966-67	1967-68	
	1	2	3	4
1. ਨਗਰ ਪਾਲਕਾਵਾਂ ਦੀ ਗਿਣਤੀ ... Number of Municipal Committees	11	11	11	11
2. *ਨਗਰ ਪਾਲਕਾਵਾਂ ਦੀ ਹੱਦਾਂ ਵਿਚ ਆਉਂਦੀ ਵਸੋਂ ... *Population within Municipal Committee limits	1,47,551	1,47,551	1,47,551	1,47,551
3. ਮੈਂਬਰਾਂ ਦੀ ਗਿਣਤੀ— Number of Members— ਸਰਕਾਰੀ Official ...	—	—	—	—
ਗੈਰ ਸਰਕਾਰੀ Non-official ...	107	95	129	
ਜੋੜ (I+II) ...	107	95	129	
Total				
ਆਮਦਾਨ (ਰੁਪਏ) Income (Rs) ...	31,48,746	28,36,732	41,43,162	
ਖਰਚ (ਰੁਪਏ) Expenditure (Rs) ...	31,36,784	28,30,313	35,69,719	

*ਆਬਾਦੀ ਦੇ ਅੰਕੜੇ 1961-71 ਦੀ ਮਰਦਮ ਸੁਮਾਰੀ ਦੇ ਆਧਾਰ ਤੇ ਰਾਜ ਅੰਕੜਾ ਸਾਰਾਂ ਵਿਚੋਂ ਲਈ ਗਏ ਹਨ।

*Population figures are based on the population figures given in the State Statistical Abstracts and are on the basis of 1961-71 Census.

ਸੰਸਥਾਵਾਂ

Bodies

ਬਲਤਰ, ਆਮ੍ਰਦਾਨ ਅਤੇ ਖਰਚ

Expenditure and Municipal Committees in the District

1968-69	1969-70	1970-71	1971-72	1972-73	1973-74
5	6	7	8	9	10
11	11	11	11	11	11
1,47,551	1,47,551	1,82,274	1,82,274	1,82,274	1,82,274
—	—	1	1	—	—
127	127	115	116	160	133
127	127	116	117	160	133
48,24,150	40,41,405	66,98,150	63,27,516	82,09,092	87,51,098
51,50,371	43,34,461	63,95,566	63,88,706	67,04,502	88,35,150

ਸੰਧਾਨ : ਜ਼ਿਲ੍ਹੇ ਦੀਆਂ ਨਗਰ ਪਾਲਕਾਵਾਂ।

Source : Municipal Committees in the District.

16. ਸਥਾਨਿਕ ਸੰਸਥਾਵਾਂ

XVI. LOCAL BODIES

ਜ਼ਿਲੇ ਵਿੱਚ ਪੰਚਾਇਤਾਂ, ਪੰਚਾਇਤ ਸੰਮੌਲੀਆਂ ਦੀ ਰਿਟਾਰੀ ਅਤੇ ਮੈਂਬਰਸ਼ਿਪ

Number of Panchayats, Block Samitis and their
Membership in the District

ਨੰ : No. 16.3

ਸਾਲ Year	ਪੰਚਾਇਤਾਂ Panchayats		ਪੰਚਾਇਤ ਸੰਮੌਲੀਆਂ Panchayat Samitis	
	ਨੰਬਰ Number	ਮੈਂਬਰਸ਼ਿਪ Member- ship	ਨੰਬਰ Number	ਮੈਂਬਰਸ਼ਿਪ Member- ship
1965-66	469	3,206	9	224
1966-67	469	3,206	9	224
1967-68	469	3,270	9	224
1968-69	469	3,055	9	224
1969-70	469	3,055	9	217
1970-71	469	3,055	9	217
1971-72	481	3,055	9	217
1972-73	510	3,380	9	219
1973-74	511	3,576	9	9

ਨੋਟ :—ਸਾਲ 1973-74 ਵਿੱਚ ਪੰਚਾਇਤ ਸਾਧਨ : ਖੰਡ ਵਿਕਾਸ ਪੰਚਾਇਤ ਅਫਸਰ।
ਸੰਮੌਲੀਆਂ ਭੰਗ ਹੋਣ ਕਰਕੇ ਬੀ. ਡੀ. ਓ. Source : Block Development
ਹੀ ਸਰਕਾਰੀ ਮੈਂਬਰ ਸਨ। and Panchayat

Note.—Panchayat Samitis
were dissolved during 1973-
74 and B.D.O's were official
Members of Panchayat
Samitis.

ਸੇਕਸ਼ਨ--17

ਫ਼ਰਕਲ

ਇਸ ਸੇਕਸ਼ਨ ਦੀਆਂ 11 ਸਾਰਣੀਆਂ ਹਨ :—

ਸਾਰਣੀ 17.1 ਜ਼ਿਲ੍ਹਾ ਬਠਿੰਡਾ ਵਿਚ ਤਹਿਸੀਲਵਾਰ ਬੈਕ ਦਫ਼ਤਰਾਂ ਦੀ ਗਿਣਤੀ ਪੇਂਡੂ ਅਤੇ ਸ਼ਹਿਰੀ ਖੇਤਰ ਅਨੁਸਾਰ ਮਿਤੀ, 31 ਮਾਰਚ, 1974 ਨੂੰ ਦਰਸਾਉਂਦੀ ਹੈ।

ਸਾਰਣੀ 17.2 ਵਿੱਚ ਪੰਜਾਬ ਜਨਰਲ ਵਿਕਰੀ ਕਰ ਐਕਟ, 1948 ਅਤੇ ਕੋਈ ਵਿਕਰੀ ਕਰ ਐਕਟ, 1956 ਅਧੀਨ ਜ਼ਿਲ੍ਹਾ ਬਠਿੰਡਾ ਵਿੱਚ ਨਿਰਧਾਰਤ ਪਾਤਰਾਂ ਦੀ ਗਿਣਤੀ ਅਤੇ ਉਗਰਾਹੇ ਕਰ ਸਾਲ 1966-67 ਤੋਂ 1973-74 ਲਈ ਦਿੱਤੇ ਗਏ ਹਨ।

ਸਾਰਣੀ 17.3 ਵਿੱਚ ਜ਼ਿਲ੍ਹਾ ਬਠਿੰਡਾ ਲਈ ਸਾਲ 1966-67 ਤੋਂ 1973-74 ਵਿੱਚ ਸ਼ਰਾਬ, ਅਫੀਸ ਅਤੇ ਭੁਗ ਦੀ ਖਪਤ ਦਿੱਤੀ ਗਈ ਹੈ।

ਸਾਰਣੀ 17.4 ਵਿੱਚ ਤਹਿਸੀਲਵਾਰ ਮਨੋਰੰਜਨ ਸਥਾਨਾਂ ਦੀ ਗਿਣਤੀ ਦਿੱਤੀ ਗਈ ਹੈ ਅਤੇ ਇਨ੍ਹਾਂ ਤੋਂ ਇਕੱਠਾ ਹੋਇਆ ਮਨੋਰੰਜਨ ਅਤੇ ਸੋ ਟੈਕਸ ਸਾਲ 1966-67 ਤੋਂ 1973-74 ਲਈ ਦਿੱਤਾ ਗਿਆ ਹੈ।

ਸਾਰਣੀ 17.5 ਜ਼ਿਲ੍ਹਾ ਬਠਿੰਡਾ ਵਿੱਚ ਸਮੂਹਿਕ ਵਿਕਾਸ ਦੀ ਪ੍ਰਗਤੀ ਸਾਲ, 1973-74 ਦੇ ਦੇਰਾਨ ਦਰਸਾਉਂਦੀ ਹੈ।

ਸਾਰਣੀ 17.6 ਜ਼ਿਲ੍ਹਾ ਬਠਿੰਡਾ ਵਿੱਚ ਸਾਲਾਨਾ ਅੰਸਤ ਪ੍ਰਤੀ ਕੁਇੰਟਲ ਬੈਕ ਕੌਮਤਾਂ ਵੱਖ ਵੱਖ ਵਸਤੂਆਂ ਦੀ ਸਾਲ, 1960-61, 1965-66 ਤੋਂ 1973-74 ਲਈ ਦਿੱਤੀਆਂ ਗਈਆਂ ਹਨ।

ਸਾਰਣੀ 17.7 ਵਿੱਚ ਅਥਵਾ ਵਿਖੇ ਮਜ਼ਦੂਰ ਸ੍ਰੀਣੀ ਦੇ ਖਪਤਕਾਰ ਸੁਚਕ ਅੰਕ ਸਾਲ, 1968 ਤੋਂ 1973 ਲਈ ਦਿੱਤੇ ਗਏ ਹਨ।

ਸਾਰਣੀ 17.8 ਤਹਿਸੀਲਵਾਰ ਅਤੇ ਖੇਤਰਵਾਰ ਡਾਕਖਾਨਿਆਂ, ਤਾਰਘਰਾਂ, ਪਬਲਿਕ ਕਾਲ ਦਫ਼ਤਰਾਂ ਅਤੇ ਲੇਟਰ ਬਕਸਾਂ ਦੀ ਗਿਣਤੀ ਸਾਲ, 1973 ਲਈ ਦਿੱਤੀ ਗਈ ਹੈ। ਜਾਰੀ ਕੀਤੇ ਗੇਡੋਓ ਲਾਈਸੈਂਸ, ਭੇਜੀਆਂ ਗਈਆਂ ਕੌਮਤਾਂ ਚੀਜ਼ਾਂ ਅਤੇ ਜਾਰੀ ਕੀਤੇ ਗਏ ਏਸੀ ਅਤੇ ਬਦੇਸ਼ੀ ਮਨੀਆਰਫ਼ਰਾਂ ਦੀ ਗਿਣਤੀ ਜ਼ਿਲੇ ਦੀ ਦਿੱਤੀ ਗਈ ਹੈ।

ਸਾਰਣੀ 17.9 ਤਹਿਸੀਲਵਾਰ ਡਾਪੇਖਾਨੇ, ਕਾਮਿਊਨਿਟੀ ਲਿਸਨਿੰਗ ਸਕੀਮ ਅਧੀਨ ਬੇਡੋਚਿ, ਮਾਰਕੋਟ ਕਮੇਟੀਆਂ, ਕੋਲਡ ਸਟੋਰਾਂ ਅਤੇ ਜ਼ਿਲ੍ਹਾ ਬਠਿੰਡਾ ਲਈ ਸਾਲ, 1973-74 ਦੇ ਦੇਰਾਨ ਵਿਧਾਨ ਸਭਾ ਅਤੇ ਲੇਕ ਸਭਾ ਦੀਆਂ ਸੀਟਾਂ ਦੀ ਗਿਣਤੀ ਦਿੱਤੀ ਗਈ ਹੈ।

ਸਾਰਣੀ 17.10 ਮਿਤੀ, 31 ਮਾਰਚ, 1973 ਨੂੰ ਜ਼ਿਲ੍ਹਾ ਬਠਿੰਡਾ ਵਿੱਚ ਵੇਅਰ ਹਾਊਸ ਜਿਥੇ ਸਥਿਤ ਹਨ, ਗੇਈਆਂ ਵਿੱਚ ਮੌਜੂਦਾ ਮਾਤਰਾ ਅਤੇ ਗੁਣਾਂ ਵਿੱਚ ਸਟੋਰ ਕਰਨ ਦੀ ਸਮਰੱਥਾ ਦਿੱਤੀ ਗਈ ਹੈ।

ਸਾਰਣੀ 17.11 ਜ਼ਿਲ੍ਹਾ ਬਠਿੰਡਾ ਵਿੱਚ ਰੇਸਟ ਹਾਊਸ ਅਤੇ ਡਾਕ ਬੰਗਲੇ ਜਿਥੇ ਸਥਿਤ ਹਨ, ਮਿਤੀ 31 ਮਾਰਚ, 1974 ਨੂੰ ਦਰਸਾਏ ਗਏ ਹਨ।

SECTION—XVII

Miscellaneous

This section contains eleven tables :—

Table 17.1 depicts tehsilwise number of Bank offices in rural and urban areas in Bhatinda district as on 31st March, 1974.

Table 17.2 gives number of assessees and Tax realised under Punjab General Sales Tax Act, 1948 and Central Sales Tax, Act, 1956 for the years 1966-67 to 1973-74.

Table 17.3 reveals the consumption of Liquor, opium and Bhang in Bhatinda district during the years 1966-67 to 1973-74.

Table 17.4 gives tehsilwise number of entertainment places and amount collected under entertainment Tax and show Tax for the year, 1973-74.

Table 17.5 shows the progress of Community Development Blocks of Bhatinda district during the year 1973-74.

Table 17.6 contains average wholesale prices per quintal of various commodities in Bhatinda district for the years, 1960-61 and 1965-66 to 1973-74.

Table 17.7 gives consumer Price Index Number of Working class at Abohar for the years 1968 to 1973.

Table 17.8 depicts tehsilwise and area-wise number of post offices, telegraph offices, public call offices and letter boxes during the year 1973. Number of radio licenses issued. value of valuable articles sent and number of In-land and foreign money orders issued has been given for the district as a whole.

Table 17.9 contains tehsilwise number of printing presses, radio sets installed under the Community Listening Scheme, Market Committees, Cold storage and Vidhan Sabha and Lok Sabha seats in Bhatinda district during the year 1973-74.

Table 17.10 shows the location of ware houses, their stock position and their storage capacity in Bhatinda district as on 31st March, 1973.

Table 17.11 shows the location of Rest Houses and Dak Banglows in Bhatinda District.

17. हुटका
XVII. MISCELLANEOUS

17. ਹੱਟ
XVII Miscel
31 ਮਾਰਚ, 1974 ਨੂੰ ਜ਼ਿਲ੍ਹੇ ਵਿੱਚ ਤਹਿਸੀਲਵਾਰ ਬੈਂਕ
Tehsilwise number of Bank Offices in District
ਨੰ : No. 17.1

ਵੇਰਵੇ	Particulars	ਬਾਠਿੰਡਾ Bhatinda	
		ਸ਼ਹਿਰੀ Rural	ਸ਼ਹਿਰੀ Urban
1		2	3
1	ਸਟੇਟ ਬੈਂਕ ਆਫ ਇੰਡੀਆ State Bank of India	4	5
2	ਸਟੇਟ ਬੈਂਕ ਆਫ ਪਟਿਆਲਾ State Bank of Patiala	3	8
3	ਪੰਜਾਬ ਨੇਸ਼ਨਲ ਬੈਂਕ Punjab National Bank	2	2
4	ਕੋਅਪੋਰਟਿਵ ਬੈਂਕ Co-operative Bank	—	6
5	ਹੋਰ ਵਿਉਧਾਰਕ ਬੈਂਕ Other Commercial Banks	1	6
	ਜੋੜ Total	10	27

ਕਲ

lenous

ਬਹਤਰਾ ਦੀ ਗਿਣਤੀ

Bhatinda as on 31st March, 1974

ਮਾਨਸਾ Mansa		ਫੁਲ Phul		ਜੋੜ Total	
ਦਿਹਾਡੀ Rural	ਸ਼ਹਿਰੀ Urban	ਦਿਹਾਡੀ Rural	ਸ਼ਹਿਰੀ Urban	ਦਿਹਾਡੀ Rural	ਸ਼ਹਿਰੀ Urban
4	5	6	7	8	9
2	1	—	1	6	7
2	4	1	2	6	14
2	2	—	1	4	5
1	3	1	1	2	10
—	2	2	1	3	9
7	12	4	6	21	45

ਸਾਧਨ : ਜ਼ਿਲ੍ਹੇ ਦੇ ਸਮੁਹ ਬੈਂਕ।
Source :—All banks of the District.

17 छंट
XVII Miscel-
ज਼ਿਲ੍ਹੇ ਵਿਚ ਵਿਕਰੀ ਕਰ ਨਿਰਧਾਰਣ ਪਾਤਰਾਂ ਦੀ
Number of Assessee and Tax

ਨੰ: No. 17.2

ਵੇਰਵੇ Particulars	1	1966-67 1967-68	
		2	3
1. ਪੰਜਾਬ ਵਿੱਚ ਆਮ ਵਿਕਰੀ ਕਰ ਐਕਟ 1948 Punjab General Sales Tax Act 1948—			
I ਮਾਰਚ ਨੂੰ ਨਿਰਧਾਰਣ ਪਾਤਰਾਂ ਦੀ ਗਿਣਤੀ ...	4,264	4,560	
Number of Assessee as on 31st March			
II ਇਕੱਤਰ ਹੋਇਆ ਕਰ (000) ਰੁਪਏ ... Tax Realised (000) Rs.	7,842	9,748	
2. ਕੇਂਦਰੀ ਵਿਕਰੀ ਕਰ ਐਕਟ 1956— Central Sales Tax Act 1956—			
I ਮਾਰਚ ਨੂੰ ਨਿਰਧਾਰਣ ਪਾਤਰਾਂ ਦੀ ਗਿਣਤੀ ...	2,785	3,046	
Number of Assessee as on 31st March			
II ਇਕੱਤਰ ਹੋਇਆ ਕਰ (000) ਰੁਪਏ ... Tax Realised (000) Rs	3,770	2,622	

ਨੋਟ.—ਸਾਲ 1971-72 ਤੱਕ ਦੇ ਅੰਕੜੇ ਫ਼ਰੀਦਕੋਟ ਤਹਿਸੀਲ ਸਮੇਤ ਹਨ।
Note.—The figures for the years up to 1971-72 are
inclusive of the figures of Faridkot Tehsil.

ਰਲ

laneous

ਗਣਤੀ ਅਤੇ ਇਕੱਤਰ ਹੋਇਆ ਕਰ

Realised in the District

1968-69	1969-70	1970-71	1971-72	1972-73	1973-74
4	5	6	7	8	9
3,573	3,829	4,081	4,438	3,438	3,700
12,214	14,610	16,775	19,241	21,164	23,830
3,296	2,378	2,684	2,975	2,308	2,554
4,887	5,396	7,439	8,546	8,548	12,499

ਸਾਧਨ : ਕਰ ਤੇ ਆਬਕਾਰੀ ਅਫਸਰ, ਬਠਿੰਡਾ।

Source : Excise and Taxation Officer, Bhatinda.

17 ਫੁੱਟ
XVII Miscel-
ਜ਼ਿਲ੍ਹੇ ਵਿੱਚ ਸਰਾਬ,
Consumption of Liquor,

ਨੰ: No. 17,3

ਵੇਰਵੇ Particulars	1966-67	1967-68
1	2	3
1. ਦੇਸੀ ਸਰਾਬ (ਪਰੂਫ ਲਿਟਰ)	9,01,780	9,77,495
Country Spirit (Proof Litres)		
2. ਵਿਦੇਸੀ ਸਰਾਬ (ਪਰੂਫ ਲਿਟਰ)	7,362	16,343
Foreign Spirit (Proof Litres)		
3. ਵਾਈਨ ਅਤੇ ਬੀਅਰ (ਬਲਕ ਲਿਟਰ)	29,282	30,684
Wine and Bear (Bulk Litres)		
4. ਅਫੀਮ (ਕਿਲੋਗ੍ਰਾਮ)	1,778	1,700
Opium (Kilograms)		
5. ਭੰਗ (ਕਿਲੋਗ੍ਰਾਮ)	—	—
Bhang (Kilograms)		

ਨੋਟ.—ਸਾਲ 1971-72 ਤੱਕ ਦੇ ਅੰਕੜੇ ਫਰੀਦਕੋਟ ਤਹਿਸੀਲ ਸਮੇਤ ਹਨ।

Note.—The figures are inclusive of Faridkot Tehsil up to 1971-72.

ਕਲ

Inaneous

ਅਫੀਮ ਅਤੇ ਭੰਗ ਦੀ ਖੱਪਤ

Opium and Bhang in the District

1968-69	1969-70	1970-71	1971-72	1972-73	1973-74
4	5	6	7	8	9
13,25,635	12,47,750	12,00,457	11,98,774	9,61,700	9,66,700
20,482	18,906	1,21,378	1,27,391	1,08,943	95,387
59,970	46,742	60,400	59,136	1,44,203	1,27,993
3,000	3.125	0.773	3,000	—	4,000
—	—	—	—	—	—

ਸਾਧਨ : ਕਰ ਤੇ ਆਬਕਾਰੀ ਅਫਸਰ, ਬਠਿੰਡਾ।

Source : Excise and Taxation Officer, Bhatinda.

17 ਫੁੱਟਬਲ

XVIII Miscellaneous

ਤਹਿਸੀਲਵਾਰ ਮਨੋਰੰਜਨ ਅਤੇ ਸੋ ਟੈਕਸ

Tehsilwise Entertainment and Show Tax

No. 17.4

ਤਹਿਸੀਲ/ਸਾਲ Tehsil/Year	ਪੱਕੇ ਮਨੋਰੰਜਨ ਸਥਾਨ (ਗਿਣਤੀ)	ਮਨੋਰੰਜਨ ਟੈਕਸ (ਰੂਪਏ)	ਸੋ ਟੈਕਸ	
			Permanent Entertainment Places	Show Tax (Rs.) (Number)
1	2	3	4	
Bhatinda	1966-67	3	2,27,524	10,261
	1967-68	3	2,43,998	9,770
	1968-69	3	2,79,032	10,800
	1969-70	3	3,37,105	14,066
	1970-71	3	3,90,167	17,351
	1971-72	3	4,14,775	36,888
	1972-73	4	6,63,328	72,777
	1973-74	7	8,16,357	1,22,863
Mansa	1966-67	3	79,034	3,337
	1967-68	3	77,906	3,400
	1968-69	3	1,09,275	3,479

17 દુટ્ટકાળ
XVII Miscellaneous
અહિસીલડાર મનેરજન અતે સો ટેક્સ
Tehsilwise Entertainment and Show Tax

નૂ : No. 17.4

Tehsil/Year	પદ્ધતે મનેરજન માટેનાન (ગણત્તી)	મનેરજન ટેક્સ (રૂપદે)	સે ટેક્સ (રૂપદે)	
			Permanent Entertainment Places	Show Tax (Rs.) (Number)
1	2	3	4	5
1969-70	3	1,29,716	2,936	
1970-71	3	1,50,255	5,539	
1971-72	3	1,53,511	13,082	
1972-73	3	1,70,328	19,304	
1973-74	3	2,18,507	19,916	
ફુલ	1966-67	1	32,552	1,402
	1967-68	1	42,954	1,468
	1968-69	1	49,179	864
	1969-70	1	48,453	1,247
	1970-71	1	69,436	1,361
	1971-72	1	67,842	4,987
	1972-73	1	66,536	5,483
	1973-74	1	85,837	5,272
સેવ Total	1966-67	7	3,39,610	15,000
	1967-68	7	3,64,858	14,638
	1968-69	7	4,37,486	15,143
	1969-70	7	5,15,274	18,249
	1970-71	7	6,09,858	24,251
	1971-72	7	6,36,128	54,957
	1972-73	8	9,00,192	97,564
	1973-74	11	11,20,701	1,48,051

સાયનઃ—કર તે આધ્યકારી અરસર

Source : Excise and Taxation Officer.

17 ਫੁੱਟਕਲ

ਸਾਲ 1973-74

XVII Miscellaneous

Year 1973-74

ਜ਼ਿਲ੍ਹੇ ਵਿਚ ਸਮੁਹਿਕ ਵਿਕਾਸ ਦੀ ਪ੍ਰਗਤੀ

Progress of Community Development in the District
No. 17.5

ਵੇਰਵੇ Particulars	ਬਠਿੰਡਾ Bhatinda	ਤਹਿਸੀਲਾਂ Tehsils			ਜੋੜ Total
		ਮਾਨਸਾ Mansa	ਫੁਲ Phul		
1. ਬਲਾਕਾਂ ਦੀ ਗਿਣਤੀ Number of Blocks	4	3	2	9	
2. ਸਕੀਮ ਅਧੀਨ ਰਕਬਾ (ਕਿਲੋਮੀਟਰ) 2,610 Area covered in sq. kilometres		2,079	809	5,498	
3. ਸਕੀਮ ਅਧੀਨ ਪਿੰਡ Number of villages covered	203	239	76	518	
4. ਸਕੀਮ ਤੋਂ ਲਾਭ ਉਠਾ- ਊਣ ਵਾਲੀ ਕੁੱਲ ਆਬਾਦੀ ਸਾਲ 1971 Total population served 1971	3,46,999	3,50,722	1,45,276	8,42,997	
5. ਲਾਭ ਉਠਾਉਣ ਵਾਲੀ ਪੇਂਡੂ ਆਬਾਦੀ ਦੀ ਪ੍ਰਤੀਸ਼ਤਾਂ Percentage of rural population served	100	100	100	100	
6. ਸਮੁਹਿਕ ਵਿਕਾਸ ਪ੍ਰੋਗਰਾਮ 3 ਸਰਕਾਰ ਦਾ ਖਰਚ Public Expenditure on Community Deve- lopment Programme	
7. ਸਮੁਹਿਕ ਵਿਕਾਸ ਵਿੱਚ ਲੋਕਾਂ ਵਲੋਂ ਪਾਇਆ ਹਿੱਸਾ Peoples Contribution in the Community Deve- lopment Programme	

ਨੋਟ.—ਪਿਉਰੀ ਦੇ ਅੰਕੜੇ ਸ਼ਾਮਲ ਨਹੀਂ ਹਨ।

Note.—Excludes data I. V. O. Peori Village.

ਸਾਧਨ :—ਖੱਡ ਵਿਕਾਸ ਤੇ ਪੰਚਾਇਤ ਅਫਸਰ।

Source :—Block Development and Panchayat, Officers.

हस्तकल
MISCELLANEOUS

17. ફાટ
XVII. Miscel
માલાના અસત પૂરી
Average Annual

નં: No. 17.6

વસ્તુ Commodity	1	1960-61 1965-66 1966-67 1967-68				
		2	3	4	5	-
1. કણક Wheat	...	41.00	80.00	85.00	80.00	
2. છેલે Gram	...	36.56	76.00	80.00	84.00	
3. જી' Barley	...	29.80	50.00	55.00	53.00	
4. ચાવલ (હેંડે) Rice (husked)	122.00	
5. માંગી Maize	45.00	48.00	55.00	
6. બાજરા Bajra	...	43.08	62.00	65.00	68.50	
7. જવાર Jowar	...	54.50	65.00	70.00	73.00	
8. તેરીઆ' Toria	
9. સરસો (Sarson)	125.00	
10. મુરદલી Ground Nut	70.00	77.00	85.00	
11. દેસી કપાર Cotton Desi	...	94.80	115.00	125.00	130.00	
12. નરમા' Cotton American	...	115.10	140.00	150.00	160.00	
13. માંચ Mash	100.00	105.00	106.25	
14. મુંગ Moong	125.00	132.00	138.00	
15. મસર Massar	100.00	100.00	101.00	
16. આળુ Potatoes	58.00	60.00	55.00	

ਕਲ

lanaceous

ਬਵਿੰਟਲ ਬੋਕ ਕੌਮਤਾ

Whole sale Prices per Quintal

(ਰੁਪਏ)
(Rupees)

1968-69	1969-70	1970-71	1971-72	1972-73	1973-74
6	7	8	9	10	11
87.20	79.97	80.88	78.87	80.82	93.74
88.00	108.45	85.53	95.14	130.44	192.24
48.95	56.86	47.44	58.49	80.72	109.68
136.00	152.57	152.00	106.10	134.71	164.41
58.65	62.00	55.71	68.24	63.58	96.00
65.80	69.90	48.97	60.36	104.68	106.62
76.60	80.50	83.88	89.60	118.48	129.34
..	144.25	149.00	..	122.46	257.80
146.62	162.75	165.60	168.75	194.72	283.90
93.30	110.00	118.23	65.00	122.04	186.55
137.20	150.60	170.95	132.89	133.99	225.51
168.10	203.45	259.75	178.75	178.25	252.58
112.46	96.45	119.58	128.66	198.92	175.89
137.50	129.50	141.16	129.82	233.88	223.19
113.06	95.93	97.63	119.05	159.30	157.31
41.35	51.55	58.90	48.13	53.34	68.78

ਸਾਧਨ:-ਜ਼ਿਲ੍ਹਾ ਅੰਕੜਾ ਦਫਤਰ, ਬਾਠਿੰਡਾ

Source : District Statistical Office, Bhatinda.

17. ਫੁੱਟਬਲ
XVII. Miscellaneous
 ਅਥੋਰ ਵਿਖੇ ਮਜ਼ਦੂਰ ਸ੍ਰੀਣੀ ਦੇ ਖਪਤਕਾਰ ਕੀਮਤ ਸੂਚਕ ਅੰਕ
Consumer Price Index Number of Working Class
 at Abohar

ਆਧਾਰ Base 1966-100

ਨੰ: No. 17.7

ਸਾਲ Year	ਖੂਰਾਕ Food	ਜਨਰਲ General
1	2	3
1968	131	124
1969	127	123
1970	130	127
1971	133	131
1972	149	141
1973	174	166

ਨੋਟ:-1968 ਦੀ ਐਸਤ ਅਕਤੂਬਰ ਤੋਂ ਦਸੰਬਰ, 1968 ਨਾਲ ਸਬੰਧਤ ਹੈ।
*Note: Average for the year, 1968 relates to the period
 October to December, 1968.*

ਸਾਧਨ:-ਅਰਥ ਅਤੇ ਅੰਕੜਾ ਸੰਗਠਨ, ਪੰਜਾਬ

*Source: Economic and Statistical Organisation,
 Punjab*

17. दृष्टव्य
XVII. MISCELLANEOUS

17. ਫੁਟ
XVII MISCEL
ਜ਼ਿਲ੍ਹੇ ਵਿੱਚ
Post Offices in

ਨੰ: No. 17.8

ਵੇਰਵੇ Particulars		ਬਾਠਿੰਡਾ Bhatinda	
1	2	ਪ੍ਰਾਤਿ Rural	ਸਹਿਗੀ Urban
3	4		
*1.	ਡਾਕਖਾਨੇ Post Offices	2	10
2.	ਤਾਰਘਰ Telegraph Offices	2	7
3.	ਟੈਲੋਫੂਨ ਅਕਸਰੋਜ਼	1	6
	Telephone Exchange		
4.	ਪਬਲਿਕ ਕਾਲ ਦਫਤਰ Public Call Offices	2	10
5.	ਲੈਟਰ ਬਕਸ Letter Box	24	171
6.	ਵੰਡੇ ਪੱਤਰਾਂ, ਪੇਸਟ ਕਾਰਡਾਂ, ਅਖਬਾਰਾਂ, ਪਾਰਸਲਾਂ ਅਤੇ ਪੈਕਟਾਂ ਦੀ ਗਿਣਤੀ
	Number of Letters Post Cards News Paper Parcels and Packets delivered
7.	ਜਾਰੀ ਕੀਤੇ ਦੇਸੀ ਅਤੇ ਵਿਦੇਸੀ ਮਨੀਆਡਰਾਂ ਦੀ ਗਿਣਤੀ
	Number of Inland and Foreign Money Orders issued
8.	ਭੇਜੀਆਂ ਗਈਆਂ ਕੀਮਤੀ ਚੀਜ਼ਾਂ ਦੀ ਗਿਣਤੀ
	Value of Valuable Articles sent
9.	ਜਾਰੀ ਕੀਤੇ ਰੇਡੀਓ ਲਾਈਸੈਨਸ
	Radio Licenses Issued

ਕਲ
LANEOUS
ਡਾਕਖਾਨੇ
the District

ਸਾਲ 1973
Year

ਤਹਿਸੀਲ Tehsil						ਜੋੜ Total	
ਮਾਨਸਾ Mansa		ਹੂਲ Rural		ਸ਼ਹਿਰੀ Urban			
ਪੇਂਡੂ Rural	ਸ਼ਹਿਰੀ Urban	ਪੇਂਡੂ Rural	ਸ਼ਹਿਰੀ Urban	ਪੇਂਡੂ Rural	ਸ਼ਹਿਰੀ Urban		
4	5	6	7	8	9		
5	4	5	2	12	16		
2	3	1	2	5	12		
1	3	—	1	2	10		
1	3	—	1	3	14		
44	83	22	23	90	277		
..	*67,05,720	
..	*84,168	
..	*5,232	
..	*55,877	

ਸਾਧਨ:-ਪੋਸਟ ਮਾਸਟਰ, ਮੁਖ ਡਾਕਘਰ, ਬਠਿੰਡਾ

Source:-Post Master, Head Post, Office, Bhatinda.

*ਇਸ ਵਿੱਚ ਪੇਂਡੂ ਅੰਕੜੇ ਵੀ ਸ਼ਾਮਲ ਹਨ।

*It also includes Rural Figures.

17. ਫੁੱਟਕਲ

XVII. MISCELLANEOUS

ਜ਼ਿਲ੍ਹੇ ਵਿਚ ਛਾਪਖਾਨੇ 1973-74

Printing Presses in the District 1973-74

ਨੰ: No. 17.9

(ਗਣਤੀ
(Number))ਤਹਸੀਲ
Tehsilਵੇਰਵੇ
Particulars

1	Bhatinda	Mansa	Phul	Total
	2	3	4	5
ਛਾਪਖਾਨੇ	16	9	5	30
Printing Presses				
ਕਮਿਊਨਿਟੀ ਲਿਸਾਨਿੰਗ ਸਕੀਮ-ਆਧੀਨ ਸੇਵਾਓਂ	158	169	65	392
Radio sets installed under community listening scheme				
ਮਾਰਕੋਟ ਕਮੇਟੀਆਂ ..	6	3	1	10
Market committees				
ਬੈਲਡ ਸਟੋਰ	1	—	—	1
Cold storage				
ਚੌਲਕਾਰ	2,59,397	2,04,233	64,741	5,28,371
Electors 1971				
ਵਿਧਾਨ ਸਭਾ ਦੀਆਂ ਸੀਟਾਂ	4	3	1	8
Vidhan Sabha Seats				
ਲੋਕ ਸਭਾ ਦੀਆਂ ਸੀਟਾਂ ...	1	—	—	1
Lok Sabha Seats				

ਸਾਧਨ:-ਸੰਬੰਧਤ ਦਫਤਰਾਂ ਦੇ ਮੁੱਖੀ
Source :-Heads of concerned Offices.

17-ਫੱਟਕਲ
XVII-Miscellaneous
ਜ਼ਿਲੇ ਵਿਚ ਵੇਅਰ ਹਾਊਸ
Warehouses in the District

ਸ਼ਤਿਗੁਰੂ 31-3-73

As on

ਨੰ: No. 17.10

ਸਥਾਨ ਜਿਥੇ ਗੁਦਾਮ ਵਾਕਿਆ ਹੈ Place where the godown is situated	ਗੁਦਾਮ ਵਿੱਚ ਮੌਜਦਾ ਮਾਤਰਾ (ਮੀ. ਟਨ)	Present stock in the go- downs (M. tons)	ਗੁਦਾਮ ਵਿੱਚ ਸਟੋਰ ਕਰਨ ਦੀ ਸਮਰੱਥਾ Storage Capacity of the godowns (M. tons)
			2
		3	4
ਬਠਿੰਡਾ	Bhatinda	3,782	7,824
ਭੁਚੋ	Bhucho	1,912	2,933
ਮੌਜ	Maur	490	658
ਰਾਮਾ	Raman	687	1,399
ਗੋਨਿਆਣਾ	Goniana	715	1,410
ਬੁਦਲਾਡਾ	Budhlada	822	1,499
ਮਾਨਸਾ	Mansa	7,710	10,510
ਬਰੇਟਾ	Bareta	9	335
ਰਾਮਪੁਰਾਫੂਲ	Rampura Phul	1,924	1,724

ਸੰਪਰੇ : ਜ਼ਿਲ੍ਹਾ ਮੈਨੇਜਰ ਪੰਜਾਬ ਸਟੋਰ ਵੇਅਰ ਹਾਊਜਿੰਗ ਕਾਰਪੋਰੇਸ਼ਨ, ਬਠਿੰਡਾ।
Source : District Manager, Warehousing Corporation,
Bhatinda.

17. ਡੱट

XVII. Miscel

ਜ਼ਿਲੇ ਵਿੱਚ ਰੈਸਟ ਹਾਊਸ

Rest House and Dak

ਨੰ: No. 17.11

1 Serial No.	2 Place where Rest House/Dak Bungalow is located	3 Name of Dak Bungalow/Rest House	4 Number of Suites
1	ਬਠਿੰਡਾ Bhatinda	ਸਿਵਲ ਰੈਸਟ ਹਾਊਸ Civil Rest House	4
2	ਬਠਿੰਡਾ Bhatinda	ਲੇਕ ਨਿਰਮਾਣ ਰੈਸਟ ਹਾਊਸ P. W. D. Rest House	4
3	ਮੌਰ Maur	ਉਪਰੋਕਤ Ditto	2
4	ਵਿਰਕ Virk	ਵਿਰਕ ਰੈਸਟ ਹਾਊਸ Virk Rest House	2
5	ਗੋਨਿਆਣਾ Goniana	ਗੋਨਿਆਣਾ ਰੈਸਟ ਹਾਊਸ Goniana Rest House	2
6	ਚੱਕ ਰਾਮ Chak Ram Singh	ਚੱਕ ਰਾਮ ਸਿੰਘ ਰੈਸਟ ਹਾਊਸ Chack Ram Singh Rest House	2
7	ਕੋਟ ਸ਼ਮੀਰ Kot Shamir	ਕੋਟ ਸ਼ਮੀਰ ਰੈਸਟ ਹਾਊਸ Kot Shamir Rest House	2
8	ਨਿਓਰ Neor	ਨਿਓਰ ਰੈਸਟ ਹਾਊਸ Neor Rest House	2
9	ਫੁਲੂਕੇ Phuloke	ਫੁਲੂਕੇ ਰੈਸਟ ਹਾਊਸ Phuloke Rest House	2

ਕਲ

laneous

ਅਤੇ ਡਾਕ ਬੰਗਲੇ

Bungalows in the District

(31-3-74 ਦੀ ਸੱਥਿਤੀ)

(As on 31st March, 1974)

ਰਿਜ਼ਰਵ ਕਰਨ ਵਾਲਾ ਅਧਿਕਾਰੀ Reservation Authority	ਬ ਟੈਂਡ/ਰੇਲਵੇ ਸਟੇਸ਼ਨ ਤੋਂ ਦੂਰੀ (ਕਿਲੋਮੀਟਰ)	ਵਿਸੇਸ਼ ਕਥਨ	
		Distance from Bus Stand	Remark
	Railway Station (Kilometre)	Bus Stand	Railway Station
5	6	7	8
ਡਿਪਟੀ ਕਮਿਸ਼ਨਰ ਬਠਿੰਡਾ	0.25	2	
Deputy Commissioner Bhatinda			
ਕਾਰਜਕਾਰੀ ਇੰਜੀਨੀਅਰ ਪੀ. ਡਬਲਯੂ. ਡੀ. ਬੀ. ਐਂਡ. ਆਰ. 0.12	0.12	2	
X.E.N. P.W.D. B & R			
ਊਪਰਕਤ	—	2	
Ditto			
ਕਾਰਜਕਾਰੀ ਇੰਜੀਨੀਅਰ ਬਠਿੰਡਾ ਮੰਡਲ ਸਰਹੰਦ ਕਨਾਲ	13	13	
Bhatinda X.E.N. Sirhind Canal			
Bhatinda Division			
ਊਪਰਕਤ	2	2	
Ditto			
ਊਪਰਕਤ	4	4	
Ditto			
ਊਪਰਕਤ	0	8.0	
Ditto			
ਊਪਰਕਤ	10	22	
Ditto			
ਊਪਰਕਤ	0.75	3	
Ditto			

17. छुट्टे
XVII-Miscel-
ज़िले विच रेस्ट हाउस
Rest Houses and Dak

क्र. No. 17.11 चलदा contd.

Serial No.	Place where rest House/Dak Bungalow is located	Name of Dak Bungalow/Rest House	Number of suites
1	2	3	4
10	बीबीवाला Bibiwala	बीबीवाल रेस्ट हाउस Bibiwal Rest House	2
11	भठिंडा Bhatinda	भठिंडा रेस्ट हाउस Bhatinda Rest House	1
12	राई के Raikē	राई के रेस्ट हाउस Raikē Rest House	2
13	काल करानी Kaljharani	काल करानी रेस्ट हाउस Kaljharani Rest House	2
14	पुहला Poohla	पुहला रेस्ट हाउस Poohla Rest House	2
15	तिओना Teona	तिओना रेस्ट हाउस Teona Rest House	2
16	बठिंडा Bhatinda	रेलवे रेस्ट हाउस Railway Rest House	2
17	बुचो मंडी Baucho Mandi	मिउ'सपल रेस्ट हाउस M.C. Rest House	2
18	रामुवाला Ramuwala	कैनाल रेस्ट हाउस Canal Rest House	2
19	तलवंडी साबो Talwandi Sabo	सिचाई रेस्ट हाउस Irrigation Rest House	2
20	बेहमन Behman	सिचाई रेस्ट हाउस Irrigation Rest House	2

ਬਲ
laneous
ਅਤੇ ਭਾਕ ਬੰਗਲੇ

Bungalows in the District

(31-3-74 ਦਾ, ਸਥਿਤੀ)

(As on 31st March, 1974)

ਰਿਜ਼ਰਵ ਕਰਨ ਵਾਲਾ ਅਧਿਕਾਰੀ
Reservation Authority

ਬਸ ਸਟੇਂਡ /ਰੇਲਵੇ ਸਟੇਸ਼ਨ ਤੋਂ ਵਿਸ਼ੇਸ਼
ਦੂਰੀ (ਕਿਲੋਮੀਟਰ) ਕਥਨ

Distance from Bus
Stand Railway Station
(Kilometre)

	5	6	7	8	Remarks
ਉਪਰੋਕਤ		12	12		
Ditto		2			
ਉਪਰੋਕਤ		13	13		
Ditto		18	18		
ਉਪਰੋਕਤ		10	13		
Ditto			14		
ਕਾਰਜਕਾਰੀ ਇੰਜੀਨੀਅਰ ਸਰਹੰਦ ਕੌਣਾਲ ਬਿੰਡਿੰਡਾ					
Ditto		3.0	0.3		
ਉਪਰੋਕਤ					
Ditto					
ਡਿਵੀਜ਼ਨਲ ਸੁਪਰਫੋਟ ਉਤਰੀ ਰੇਲਵੇ ਦਿੱਲੀ					
Divisional Superintendent					
N.R. Railway Delhi					
ਪ੍ਰਧਾਨ ਨਗਰਪਾਲਕਾ ਭੁਚੋ					
President M.C. Buncho					
ਕਾਰਜਕਾਰੀ ਇੰਜੀਨੀਅਰ ਸਿੰਜਾਈ ਫੋਰਸਪੁਰ		3			
X.E.N. Irrigation Ferozepur					
ਕਾਰਜਕਾਰੀ ਇੰਜੀਨੀਅਰ ਸਿੰਜਾਈ ਸੰਗਰੂਰ		2.4			
X.E.N. Irrigation Sangrur					
ਉਪਰੋਕਤ		12			
Ditto					

17. ਵੱਟ
XVII. Mis
ਜ਼ਿਲੇ ਵਿੱਚ ਰੈਸਟ ਹਾਊਸ
Rest Houses and Dāk

ੰ: No. 17 II ਚਲਦਾ contd.

ਕ੍ਰਮ ਨੰ: Sr. No.	ਸਥਾਨ ਤੌਂ Place where Rest House/Dak Bunglow is located	ਡਾਕ ਬੰਗਲੇ/ਰੈਸਟ ਹਾਊਸ ਦਾ ਨਾਮ Name of Dak Bungalow/Rest House	ਬਮਹਿਆਂ ਦੀ ਗਿਣਤੀ Number of suites
1	2	3	4
21	ਰਾਮਾ Raman	ਸਿੰਚਾਈ ਰੈਸਟ ਹਾਊਸ Irrigation Rest House	2
22	ਜੱਸੀ ਬਾਗਵਾਲੀ Jassi Bagwali	ਉਪਰੋਕਤ Ditto	2
23	ਕੋਟ ਬਖਤ Kot Bakhtu	ਉਪਰੋਕਤ Ditto	2
24	ਰਾਮ ਨਗਰ Ram Nagar	ਉਪਰੋਕਤ Ditto	2
25	ਜੋਧਪੁਰ Jodhpur	ਉਪਰੋਕਤ Ditto	2
26	ਬਾਠਿੰਡਾ Bhatinda	ਪਲਿਸਰੈਸਟ ਹਾਊਸ Police Rest House	4 ਅਤੇ 1 ਹਾਲ ਰੁਮ
27	ਰਾਮਪੁਰਫੁਲ Rampura Phul	ਲੋਕ ਨਿਰਮਾਣ ਰੈਸਟ ਹਾਊਸ P.W.D. Rest House	2
28	ਫੁਲ Phul	ਲੋਕ ਨਿਰਮਾਣ ਰੈਸਟ ਹਾਊਸ P.W.D. Rest House	2
29	ਰਾਮਪੁਰਾ Rampura	ਰਾਮਪੁਰਾ ਰੈਸਟ ਹਾਊਸ Ram pura Rest House	2

ਕਲ

cellaneous

ਅਤੇ ਡਾਕ ਬੰਗਲੇ

Bungalows in the District

(31-3-74 ਦੀ ਸਥਿਤ)
(As on 31st March, 1974)ਰਿਜ਼ਰਵ ਕਰਨ ਵਾਲਾ ਅਧਿਕਾਰੀ
Reservation Authorityਬਸ ਸਟੇਂਡ/ਰੇਲਵੇ ਸਟੇਸ਼ਨ ਤੋਂ ਵਿਸ਼ੇਸ਼
ਦੂਰੀ (ਕਿਲੋਮੀਟਰ) ਕਥਨ
Distance from
Bus Stand, Railway
Station (Kilometre)

	ਬਸ ਸਟੇਂਡ Bus Stand	ਰੇਲਵੇ ਸਟੇਸ਼ਨ Railway Station	Remarks 8
	5	6	7
ਕਾਰਜਕਾਰੀ ਇੰਜਨੀਅਰ ਸਿੰਜਾਈ ਸੰਗਰੂਰ X.E.N. Irrigation Sangiur		0.8	0.8
ਊਪਰੋਕਤ Ditto	..		13
ਊਪਰੋਕਤ Ditto	..		5
ਊਪਰੋਕਤ Ditto	3		5
ਊਪਰੋਕਤ Ditto
ਸੀਨੀਅਰ ਸੁਪਰਡਟ ਪੁਲਸ ਬਠਿੰਡਾ S.S.P. Bhatinda	1½		4
ਕਾਰਜਕਾਰੀ ਇੰਜਨੀਅਰ ਬੀ ਐਂਡ ਆਰ ਬਠਿੰਡਾ X.E.N. B and R Bhatinda	--		0.4
ਕਾਰਜਕਾਰੀ ਇੰਜਨੀਅਰ ਬੀ. ਐਂਡ ਆਰ. ਬਠਿੰਡਾ X.E.N. B and R Bhatinda	--		5
ਊਪਰੋਕਤ	0.8		0.8

17. दृट-

XVII. Mis
ज़िले विंच रेस्ट हाउस
Rest Houses and Dak

नं: No. 17.11 चला contd.

क्रम नं:	S. No.	स्थान Place where Rest House/Dak Bunga low is located	ठाकुर बंगाले/रेस्ट हाउस Name of Rest House/Dak Bungalow	दाख बंगाले/रेस्ट हाउस दा नं Name of Rest House/Dak Bungalow	गमरिया छी रिणडी No. of suits
-------------	-----------	--	--	--	---------------------------------------

1	2	3	4
30	दिआलपुरा Dialpura	दिआलपुरा रेस्ट हाउस Dialpura Rest House	2
31	जलाल Jalal	जलाल रेस्ट हाउस Jalal Rest House	2
32	बुधलाडा Budhlada	लेब निरमाण रेस्ट हाउस P.W.D. Rest House	2
33	नाहरा Nahra	कनाल रेस्ट हाउस Canal Rest House	2
34	जेरकीआं Jorkian	इरीगेशन रेस्ट हाउस Irrigation Rest House	2
35	चहलावाला Chahlan Wala	उपरेक्त Ditto	2
36	भैणी Bhaini	उपरेक्त Dutt	2
37	बाजेवाल Bajewala	उपरेक्त Ditto	2
38	जवाहरके Jawahar Ke	उपरेक्त Ditto	2

ਕੁਲ

cellaneous

ਅਤੇ ਭਾਨ ਬੰਗਲੇ

Bungalows in the District

(31-3-74 ਦੀ ਸਥਿਤੀ)

(As on 31st March, 1974)

Reservation Authority	Distance from Bus Stand Railway Station (Kilometre)			Remarks
	ਬਸ ਸਟੈਂਡ	ਰੇਲਵੇ ਸਟੈਸ਼ਨ	ਕਿਲੋਮੀਟਰ	
	Bus stand	Railway Station		
	5	6	7	8
ਊਪਰੋਕਤ	2	24.0		
Ditto				
ਕਾਰਜਕਾਰੀ ਇਜ਼ਾਅਤ ਸੱਤਹੀ ਕਨਾਲ ਬਠਿੰਡਾ	0.3	27.2		
X.E.N. Sirhind Canal Bhatinda	—	2		
ਕਾਰਜਕਾਰੀ ਇਜ਼ਾਅਤ ਬੀ. ਐਂਡ ਆਰ., ਬਠਿੰਡਾ	—	11		
X.E.N. P.W.D. B and R, Bhatinda	—	—	11	
ਕਾਰਜਕਾਰੀ ਇਜ਼ਾਅਤ ਸੰਗਰੂਰ ਤਵੀਜ਼ਿਠ ਸੰਗਰੂਰ	—	—	—	
X.E.N. Singrur Division, Singrur	—	—	—	
ਊਪਰੋਕਤ	—	—	11	
Ditto	—	—	14	
ਊਪਰੋਕਤ	—	—	14	
Ditto	0.8	—	—	
ਊਪਰੋਕਤ	—	—	—	
Ditto	14	—	—	
ਊਪਰੋਕਤ	3	3	—	
Ditto	—	—	—	

17. ਫੁੱਟ
XVII. Mis
ਜ਼ਿਲ੍ਹੇ ਵਿਚ ਰੋਸਟ ਹਾਊਸ
Rest Houses and Dak

ਨੰ: No. 17.11-ਸਮਾਪਤ *concl'd*

1	2	3	4
S. No.	Place where Rest House/Dak Bungalow is located	Name of Rest House/Dak Bungalow	No. of suits
39	ਸੌਦਾ ਸਿੰਘ ਵਾਲਾ	ਉਪਰੋਕਤ	2
	Sada Singh Wala	Ditto	
40	ਖਾਰਾ	ਉਪਰੋਕਤ	2
	Khara	Ditto	
41	ਜੋਗਾ	ਉਪਰੋਕਤ	2
	Joga	Ditto	
42	ਬਿੱਖੀ	ਉਪਰੋਕਤ	2
	Bhikhi	Ditto	

ਕਲ

cellaneous

ਊਤੇ ਭਾਕ ਬੰਗਲੇ

Bunglows in the District

(31-3-74 ਦੀ ਸਥਿਤੀ)
(As 31 March, 1974)ਰਿਜ਼ਰਵ ਕਲਨ ਵਾਲਾ ਅਧਿਕਾਰੀ
Reservation Authorityਬਸ ਮਟੈਂਡ/ਰੇਲਵੇ ਸਟੇਸ਼ਨ ਤੋਂ
ਦਰੀ (ਕਿਲੋਮੀਟਰ) ਵਿਚੋਂ
Distance from Bus Stand Railway
Station (Kilo metre)ਬਸ ਸਟੇਂਡ ਰੇਲਵੇ ਸਟੇਸ਼ਨ
Bus Stand Railway
Station

	5	6	7	8
ਉਪਰੋਕਤ		3	0	
Ditto				
ਉਪਰੋਕਤ		12	12	
Ditto				
ਉਪਰੋਕਤ		0.5	22	
Ditto				
ਉਪਰੋਕਤ		0	18	
Ditto				

ਸਾਧਨ:—ਰਿਜ਼ਰਵ ਕਰਨ ਵਾਲੇ ਅਧਿਕਾਰੀ।

Source:—Reservation Authorities.

20182/Plg.—Govt. Press, Chd.

ERRATA

पृष्ठा Page	गारंडी नं. Table No.	लाइन/ Col. line	दोष For	पूर्ण Read
	५. १	Content/कंटेंट	१३	१४
१८	१.५	४/६	६०,८३०	६०९३०
१९	१.५	१०/३	९०,०८५	९२०८५
२६	१.०	२/४	३०,१३,०११	३१,०११
२७	१.०	७/१	३१५,५५४	३१५,५४४
४२	१. १२	प्रति Total १	१,८२,२४७	१,८२,२७४
४७	१. १४	५/८	१३,४४,०३६	१०,४४,९३६
४९	२.१	प्रति Total २	४,४६५	४,६६५
६०	३.२	७/७	३,१६,६१६	३१६,६१६
६१	३.२	१२/८	३१०७२५	३१०,७५२
६२	३.३	प्रति Total ७/१२	२०,०४९	२०,०४९
७१	३.३	प्रति Total ६/४	७,२५७	७,२२७
८१	३.३	प्रति Total २२/१२	५७,६८२	५७,६२५
८२	३.३	२०/४	१५,०१०	१६,०१०
८३	३.३	८/४	१३,७६६	१३,७५६
८९	३.३	प्रति Total १/४	९०,९२६	४८,९२६
९३	३.३	१६/४	१३०,८६७	१३०,८९७
१०७	३.३	प्रति Total १२/४	४४,०९	४,४०६
१४०	३.३	प्रति Total २१/४	३१,२९६	७१,२२६
१४७	३.३	प्रति Total २४/४	१०७,०११	७०७,०११
१४८	३.४	४/१०	१३,८३३	१३,८३०
१५४	३.५	प्रति Total ५/४	३३,१७७	३३,१७३
१५५	३.५	प्रति Total ८/४	७०,५१६	२०,५१६
१५५	३.५	प्रति Total १०/४	१०७,०१०	१०२,०१०
१५६	३.५	३/१	५३,७६२	५३,७६२
१५६	३.५	३/४	००,६३७	००,६३०
१५६	३.५	प्रति Total ३/४	९,५५५	९,३५५
१५६	३.५	प्रति Total ४/४	६,९४५	६,८४३
१५६	३.५	प्रति Total ५/४	४,९७४	४,९७५
१५७	३.५	१०/२	१६७,४१७	१६७,३१७
१५९	३.५	प्रति Total ९/४	१५३७	१६३७
१६१	३.५	प्रति Total १०/४	२८०	२८०
२०२	७. १	प्रति Total २/४	२६५५३७	२६६,५३७
२०९	७. २	१२/६	२१,३०७	२११,३०७
२४६	८. १	५/२	१८१	१३
२६५	१०. १	९/६	२९८७	४०८७
२६५	१०. १	९/०	६७०२	६७६२
२६५	१०. १	१८/१	६२०३	२२०३
२६५	१०. १	१४/७	२६०३	२९३६
२६६	१०. २	३/७	०,९५	०,३८
२६६	१०. २	३/१८	-	७,५०
२६७	१०. २	५/७	०,१०	०,८१
२६७	१०. २	७/७	०,७५	०,०५
२६७	१०. २	८. ७	०,००	९,१०
२७०	१०. २	११/७	४,३५	-
२७१	१०. २	१३/७	६,९५	८,२९
२७१	१०. २	१५/७	१३,०५	१२,५४
२७१	१०. २	१७/७	१३,०५	१३,४६
२७२	११. २	८/१	०	७
२७२	११. ३	१०/७	२	४
२७२	११. ३	११/८	२	४
२७२	११. ३	११/७	२	४
२७३	११. ३	११/८	२	४
२७३	११. ३	१४/७	१०	१२
२७३	११. ३	१४/६	१०	१२
२०३	११. ३	१५/७	१०	१२
२०३	११. ३	१५/६	१०	१२
२९४	११. ३	१०/७	७	५
२९४	११. ३	१०/८	७	५
२९४	११. ३	१०/७	२	-
२९४	११. ३	११/८	२	-

11. 3	14/7	15	13
11. 3	14/8	15	13
11. 3	15/7	10	8
11. 3	15/8	10	8
11. 3	17/3	120	107
11. 7	2/1	258; 813	258;
11. 7	3/5	248, 479	148,
11. 7	5/3	84, 789	83, 7
11. 7	9/4	1371	1471
11. 7	12/1	81823	8192
13. 3	5/1	1397	1297
16. 1	8/2	842, 977	842;
16. 1	9/2	842, 977	842;
16. 1	9/7	556; 256	557,
16. 1	1 / 2	842, 977	842,
17. 3	7/3	59, 136	127,
17. 8	3/1	2	73
17. 8	4/1	10	12
17. 8	6/1	5	76
17. 8	8/1	5	26
17. 8	8/1	12	175
17. 8	9/1	16	18
17. 10	3/9	1924	1294